

# ਮਸੀਹ ਦੀ ਭਖੂਲੀ ਦੀ ਖੋਲ੍ਹਸ ਦੀ ਤਸਵੀਹ, 2 (2:10-15)

**ਮਸੀਹ ਵਿਚ ਸੰਪੁਰਣਾ (2:10, 11)**

<sup>10</sup>ਅਤੇ ਤੁਸੀਂ ਉਹ ਦੇ ਵਿਚ ਸੰਪੁਰਣ ਹੋ ਗਏ ਹੋ ਜਿਹੜਾ ਸਾਰੀ ਹਕੂਮਤ ਅਤੇ ਇਥਤਿਆਰ ਦਾ ਸਿਰ ਹੈ। <sup>11</sup>ਜਿਹ ਦੇ ਵਿਚ ਤੁਸੀਂ ਅਜਿਹੀ ਸੁਨਤ ਨਾਲ ਸੁਨਤੀ ਵੀ ਹੋਏ ਜੋ ਹੱਥਾਂ ਨਾਲ ਕੀਤੀ ਹੋਈ ਨਹੀਂ ਅਰਥਾਤ ਮਸੀਹ ਵਾਲੀ ਸੁਨਤ ਜਿਹ ਦੇ ਵਿਚ ਸਰੀਰਕ ਮਾਸ ਲਾਹ ਸੁਟੀਦਾ ਹੈ।

‘‘ਅਤੇ ਤੁਸੀਂ ਉਹ ਦੇ ਵਿਚ ਸੰਪੁਰਣ ਹੋ ਗਏ ਹੋ’’ (2: 10)

ਸੰਪੁਰਣ *peplērōmenoi* ਦਾ ਅਨੁਵਾਦ ਹੈ। ਇਹ ਸੰਪੁਰਣ ਕਰਮਵਾਚ ਸ਼੍ਰੀਦੰਤ ਹੈ, ਜਿਸ ਕਰਕੇ ਇਹਦਾ ਅਰਥ ਹੈ ਕਿ ਮਸੀਹੀ ਲੋਕਾਂ ਨੂੰ ਮੁੰਬਮਲ ਕੀਤਾ ਗਿਆ ਅਤੇ ਉਹ ਮਸੀਹ ਵਿਚ ਸੰਪੁਰਣ ਕੀਤੇ ਜਾਂਦੇ ਰਹਿੰਦੇ ਹਨ। ਆਇਤ 9 ਵਿਚ ‘‘ਭਰਪੂਰੀ’’ ਇਸੇ ਸ਼ਬਦ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਨਭੂਵਤ ਨੂੰ ਪੂਰਾ ਕਰਨਾ। ਪਰ ਇਥੋਂ ਇਹਦਾ ਮਤਲਬ ਇਹ ਹੈ ਕਿ ਕੁਝੋਸੇ ਦੇ ਮਸੀਹੀ ਲੋਕ ਆਪਣੀਆਂ ਲੋੜਾਂ ਵਿਚ ਬਿਨਾਂ ਕਿਸੇ ਘਾਟ ਦੇ ਸਨ। ਜਿਸੂ ਵਿਚ ਭੁਦਾ ਦਾ ਇਲਾਹੀ ਸੁਭਾਅ ਭਾਵ ਪੂਰੀ ਤਰ੍ਹਾਂ ਨਾਲ ਵਾਸ ਕਰਦਾ ਹੈ, ਆਪਣੇ ਮਗਰ ਆਉਣ ਵਾਲਿਆਂ ਨੂੰ ਭਰਪੂਰ ਜਾਂ ‘‘ਸੰਪੁਰਣ’’ ਕਰ ਸਕਦਾ ਹੈ। ‘‘ਉਸ ਦੀ ਭਰਪੂਰੀ ਵਿੱਚੋਂ ਅਸਾਂ ਸਭਨਾਂ ਨੇ ਪਾਇਆ, ਕਿਰਪਾ ਉੱਤੇ ਕਿਰਪਾ’’ (ਯੂਹੇਨਾ 1: 16)।

ਉਹ ਦੇ ਵਿਚ ਵਾਕ ਅੰਸ ਉਸ ਰੂਹਾਨੀ ਸਬੰਧ ਦਾ ਸੁਝਾਅ ਦਿੰਦਾ ਹੈ ਜਿਹੜਾ ਮਸੀਹੀ ਲੋਕਾਂ ਲਈ ਪੂਰਾ ਕੀਤਾ ਜਾਣਾ ਜ਼ਰੂਰੀ ਹੈ। ਭੁਦਾ ਨਾਲ ਸਬੰਧ ਲਈ ਲੋੜੀਂਦੀ ਹਰ ਗੱਲ ਸਿਰਫ ਉਨ੍ਹਾਂ ਲਈ ਹੈ ਜਿਹੜੇ ਮਸੀਹ ਵਿਚ ਹਨ। ਹਰ ਰੂਹਾਨੀ ਬਹਕਤ ਇਸੇ ਵਿਚ ਹੈ (ਅਛਸੀਆਂ 1: 3)। ਇਨ੍ਹਾਂ ਬਹਕਤਾਂ ਵਿਚ ਛੁਟਕਾਰਾ, ਦੋਸ਼ੀ ਨਾ ਠਹਿਰਾਏ ਜਾਣਾ, ਭੁਦਾ ਦਾ ਪ੍ਰੇਮ, ਪਵਿੱਤਰ ਕੀਤੇ ਜਾਣਾ, ਛਜ਼ਲ, ਨਵੀਂ ਸਰਿਸ਼ਟ ਬਣਨਾ, ਮੇਲ, ਭੁਦਾ ਦੀ ਧਾਰਮਿਕਤਾ, ਉਹਦੇ ਲਹੂ ਦਾ ਲਾਭ, ਪਾਪਾਂ ਦੀ ਮਾਫ਼ੀ, ਬਚਾਏ ਜਾਣ ਅਤੇ ਹਮੇਸ਼ਾ ਦੀ ਜ਼ਿੰਦਗੀ ਹਨ।<sup>1</sup> ਸਿਰਫ ਉਨ੍ਹਾਂ ਲੋਕ ਉਸ ਵਿਚ ਹਨ ਜਿਨ੍ਹਾਂ ਨੇ ਮਸੀਹ ਵਿਚ ਬਹਤਿਸਮਾ ਲਿਆ ਹੈ (ਰੋਮੀਆਂ 6: 3; ਗਲਾਤੀਆਂ 3: 27)।

ਜਿਹੜੇ ਲੋਕ ਮਸੀਹ ਤੋਂ ਬਾਹਰ ਹਨ ਉਹ ‘‘ਮਸੀਹ ਤੋਂ ਅੱਡ, ਇਸਗਾਏਲ ਦੀ ਬਾਦਸ਼ਾਹੀ ਤੋਂ ਨਿਆਰੇ ਕੀਤੇ ਹੋਏ, ਵਚਨ ਦੇ ਨੇਮਾਂ ਤੋਂ ਬਾਹਰ, ਆਸ ਹੀਣ ਅਤੇ ਜਗਤ ਵਿਚ ਪਰਮੇਸ਼ਰ ਤੋਂ ਰਹਿਤ’’ ਹਨ (ਅਛਸੀਆਂ 2: 12)। ਯਿਸੂ ਦੇ ਬਾਹਰ ਲੋਕ ਅਧੂਰੇ ਅਤੇ ‘‘ਬਹੁਤ ਦੂਰ’’ ਹਨ; ‘‘ਉਹ ਦੇ ਵਿਚ’’ ਉਹ ਹਾਲਤ ਬਦਲ ਜਾਂਦੀ ਹੈ। ‘‘ਪਰ ਹੁਣ ਮਸੀਹ ਯਿਸੂ ਵਿਚ ਤੁਸੀਂ ਜੋ ਅੱਗੇ ਦੂਰ ਸਾਓ ਮਸੀਹ ਦੇ ਲਹੂ ਦੇ ਕਾਰਣ ਨੇਤੇ ਕੀਤੇ ਗਏ ਹੋ’’ (ਅਛਸੀਆਂ 2: 13)।

ਜਿਹੜੇ 'ਮਸੀਹ ਵਿਚ' ਹਨ ਪਰ ਫਲ ਨਹੀਂ ਲਿਆਉਂਦੇ ਅਤੇ ਜਿਸੂ ਵਿਚ ਬਣੇ ਨਹੀਂ ਰਹਿੰਦੇ ਹਨ ਉਨ੍ਹਾਂ ਨੂੰ ਕੱਟ ਕੇ ਸੁੱਟ ਦਿੱਤਾ ਜਾਵੇਗਾ ਅਤੇ ਉਹ ਸੜ ਜਾਣਗੇ (ਯੂਹੰਨਾ 15:2, 6)। ਜੇ ਕੋਈ ਮਸੀਹ ਯਿਸੂ ਨਾਲੋਂ ਆਪਣੇ ਸਬੰਧ ਨੂੰ ਤੇਜ਼ ਲੈਂਦਾ ਹੈ ਤਾਂ ਉਹ ਖੁਦਾ ਦੀ ਹਮੇਸ਼ਾ ਦੀ ਜ਼ਿੰਦਗੀ ਦੇ ਦਾਨ ਨੂੰ ਗੁਆ ਬੈਠੇਗਾ। ਮਸੀਹ ਵਿਚ ਹਰ ਕਿਸੇ ਨੂੰ ਸੰਪੂਰਣ ਕੀਤਾ ਜਾਂਦਾ ਹੈ, ਪਰ ਉਹਦੇ ਬਹੁਰ ਬੰਦਾ ਕੁਝ ਨਹੀਂ ਕਰ ਸਕਦਾ (ਯੂਹੰਨਾ 14:5)। ਮਸੀਹ ਵਿਚ ਬਣੇ ਰਹਿਣ ਲਈ ਉਹਦੇ ਹੁਕਮਾਂ ਨੂੰ ਮੰਨਣਾ ਜ਼ਰੂਰੀ ਹੈ (1 ਯੂਹੰਨਾ 2:3-5)।

ਤੁਹਾਨੀ ਜ਼ਿੰਦਗੀ ਪਾਉਣ ਅਤੇ ਖੁਦਾ ਦੀ ਕਬੂਲੇ ਜਾਣ ਯੋਗ ਸੇਵਾ ਲਈ ਆਦਮੀ ਦੀ ਜੋ ਵੀ ਲੋੜ ਹੈ ਯਿਸੂ ਉਸ ਨੂੰ ਮੁਹੱਈਆ ਕਰਵਾਉਂਦਾ ਹੈ। ਕੋਈ ਵੀ ਧਰਮ ਜਿਹੜਾ ਗੁਰੂ ਜਾਂ ਸਿੱਖਿਆ ਵਿਚ ਛਲਕ ਕਰਦਾ ਹੈ ਉਹ ਗਲਤ ਬੁਨਿਆਦ ਤੇ ਬਣਾਉਂਦਾ ਹੈ। ਯਿਸੂ ਇਕ ਸੱਚੀ ਬੁਨਿਆਦ ਹੈ (1 ਕੁਰਿੰਬੀਆਂ 3: 11)। ਉਹ ਰਾਹ, ਸੱਚ ਅਤੇ ਜ਼ਿੰਦਗੀ ਭਾਵ ਪਿਤਾ ਕੌਲ ਜਾਣ ਦਾ ਇੱਕੋ ਇਕ ਰਾਹ ਹੈ (ਯੂਹੰਨਾ 14:6)। ਕਿਸੇ ਹੋਰ ਨਾਂ ਵਿਚ ਮੁਕਤੀ ਨਹੀਂ ਹੈ (ਰਸੂਲਾਂ ਦੇ ਕੰਮ 4: 12)।

ਨਵੇਂ ਨੇਮ ਵਿਚ ਨਵੇਂ ਅਹਿਦ ਦੀ ਹਰ ਸਚਿਆਈ ਹੈ ਜਿਸ ਨੂੰ ਯਿਸੂ ਨੇ ਪਵਿੱਤਰ ਆਤਮਾ ਦੇ ਰਾਹੀਂ ਰਸੂਲਾਂ ਅਤੇ ਨਥੀਆਂ ਉੱਤੇ ਪਰਗਟ ਕੀਤਾ (ਯੂਹੰਨਾ 16: 13; ਅਫਸੀਆਂ 3: 5)। ਯਿਸੂ ਨੇ ਆਖਿਆ ਕਿ ਉਸ ਦੇ ਵਚਨ ਕਦੇ ਨਹੀਂ ਟਲਣਗੇ (ਮੱਤੀ 24:35)। ਪਤਰਸ ਨੇ ਲਿਖਿਆ ਕਿ ਖੁਦਾ ਦਾ ਵਚਨ ਹਮੇਸ਼ਾ ਤਕ ਰਹਿੰਦਾ ਹੈ (1 ਪਤਰਸ 1:23, 25)। ਇਹ ਲਾਤਬਦੀਲ ਹੈ ਭਾਵ ਬਿਨਾਂ ਕਿਸੇ ਕੱਟ ਵੱਡ ਜਾਂ ਜੋੜ ਦੇ ਉਹੀ ਰਹਿੰਦਾ ਹੈ। ਖੁਦਾ ਦਾ ਮੁਕਾਸ਼ਾ ਮੁਕੰਮਲ ਹੈ ਅਤੇ ਇਸ ਕਰਕੇ ਇਹ ਉਨ੍ਹਾਂ ਨੂੰ ਜਿਹੜੇ ਇਸ ਦਾ ਹੁਕਮ ਮੰਨੇ ਹਨ, ਸੰਪੂਰਣ ਬਣਾਉਂਦਾ ਹੈ। ਪਵਿੱਤਰ ਲਿਖਤ ਜਿਹੜੀ ਪਹਿਲੀ ਸਦੀ ਵਿਚ ਪੂਰੀ ਹੋ ਗਈ ਸੀ, ਸਾਨੂੰ ਖੁਦਾ ਦੀ ਸੇਵਾ ਲਈ ਲੋੜੀਂਦੀ ਹਰ ਚੀਜ਼ ਦਿੰਦੀ ਹੈ (2 ਤਿਮੋਹਿਊਸ 3: 16, 17)।

ਦੁਚਰਚ ਆਫ਼ ਜੀਜ਼ਸ ਕ੍ਰਾਈਸਟ ਆਫ਼ ਦ ਲੈਟਰ ਡੇ ਸੇਂਟਸ (ਮੌਰਮਨ ਲੋਕ) ਦੀਆਂ ਲਿਖਤਾਂ ਬਾਈਬਲ ਦੇ ਮੁਕੰਮਲ ਹੋਣ ਦਾ ਇਨਕਾਰ ਕਰਦੀਆਂ ਹਨ। ਇਸ ਤਰ੍ਹਾਂ ਉਹ ਯਿਸੂ ਦੀ ਸਿੱਖਿਆ ਦੇ ਸੰਪੂਰਣ ਹੋਣ ਨੂੰ ਨਕਾਰਦੇ ਹਨ। ਉਦਾਹਰਣ ਲਈ, ਮੌਰਮਨ ਦੀ ਕਿਤਾਬ ਵਿਚ ਕਿਹਾ ਗਿਆ ਹੈ, 'ਤੁਹਾਡੇ ਕੋਲ ਬਾਈਬਲ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇਹ ਮੰਨ ਲਵੇ ਕਿ ਇਸ ਵਿਚ ਮੇਰੇ ਸਾਰੇ ਵਚਨ ਹਨ; ਨਾ ਹੀ ਤੁਹਾਨੂੰ ਇਹ ਮੰਨਣ ਦੀ ਲੋੜ ਹੈ ਕਿ ਮੈਂ ਹੋਰ ਨਹੀਂ ਲਿਖਵਾਇਆ ਹੈ' (2 ਨੇਫੀ 29: 10)। ਇਹ ਯਿਸੂ ਦੀ ਸਿੱਖਿਆ ਦੇ ਉਲਟ ਹੈ।

ਮੁੰਹਮਦ ਵੀ ਵਧੀਕ ਸਚਿਆਈ ਨਹੀਂ ਦੇ ਸਕਿਆ। ਯਿਸੂ ਨੇ ਰਸੂਲਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਕੋਲ ਸਹਾਇਕ ਭਾਵ ਪਵਿੱਤਰ ਆਤਮਾ ਨੂੰ ਭੇਜੇਗਾ। ਮੁੰਹਮਦ ਤੋਂ ਤਕਰੀਬਨ ਛੇ ਸੌ ਸਾਲ ਪਹਿਲਾਂ ਉਹ ਮਰ ਚੁੱਕੇ ਸਨ। ਕੁਰਾਨ ਦੇ ਰਾਹੀਂ ਦਿੱਤੀ ਗਈ ਮੁੰਹਮਦ ਦੀ ਸਿੱਖਿਆ ਵਿਚ ਪਹਿਲਾਂ ਤੋਂ ਲੁਕੀ ਹੋਈ ਸਚਿਆਈ ਨਹੀਂ ਹੈ। ਮਨੁੱਖ ਜਾਤੀ ਲਈ ਖੁਦਾ ਦੀ ਸਾਰੀ ਸਚਿਆਈ ਬਾਈਬਲ ਵਿਚ ਪਾਈ ਜਾਂਦੀ ਹੈ।

ਮਸੀਹੀ ਲੋਕ ਮਸੀਹ ਵਿਚ ਸੰਪੂਰਣ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਹੋਰ ਅਕੀਏ, ਨੇਮਾਵਲੀ, ਰਹਿਤ ਮਰਿਆਦਾ, ਬਾਅਦ ਦੇ ਕਬਿਤ ਮੁਕਾਸ਼ਾਵੇ ਜਾਂ ਉਸ ਸ਼ਰਾਬ ਨੂੰ ਜਿਹੜੀ ਖੁਦਾ ਨੇ ਇਸਗਾਏਲ ਨੂੰ ਦਿੱਤੀ ਸੀ ਮੰਨਣ ਦੀ ਲੋੜ ਨਹੀਂ ਹੈ। ਸਚਿਆਈ ਦੇ ਯਿਸੂ ਦੇ ਵਚਨ ਜਿਹੜੇ ਰਸੂਲਾਂ ਉੱਤੇ ਪਰਗਟ ਕੀਤੇ ਗਏ ਸਨ, ਟਲੇ ਨਹੀਂ ਹਨ। ਨਵੇਂ ਨੇਮ ਵਿਚ ਖੁਦਾ ਦਾ ਉਹ ਸਾਰਾ ਮੁਕਾਸ਼ਾ ਹੈ ਜਿਹੜਾ ਉਸ ਨੇ ਇਨ੍ਹਾਂ ਆਸ਼ਕੀ ਦਿਨਾਂ ਵਿਚ ਰਹਿਣ ਵਾਲਿਆਂ ਲਈ ਯਿਸੂ ਦੇ ਰਾਹੀਂ ਦਿੱਤਾ ਹੈ (ਇਬਰਾਨੀਆਂ 1:1, 2)। ਮਸੀਹੀ ਯੁਗ ਵਿਚ ਰਹਿਣ ਵਾਲਿਆਂ ਲਈ ਨਿਆਂ ਦਾ ਆਧਾਰ ਨਵੇਂ ਨੇਮ ਵਿਚ ਮਿਲਣ ਵਾਲੇ ਵਚਨ ਹੋਣਗੇ, ਨਾ ਕਿ ਬਾਅਦ ਵਿਚ ਛੱਪੀ ਕਿਸੇ ਕਿਤਾਬ ਦੇ ਵਚਨ (ਯੂਹੰਨਾ 12:48)।

‘‘ਜਿਹੜਾ ਸਾਰੀ ਹਕੂਮਤ ਅਤੇ ਇਖਤਿਆਰ ਦਾ ਸਿਰ ਹੈ’’ (2: 10)

ਇਸ ਤੱਥ ਦੇ ਅਧਾਰ ਤੇ ਕਿ ਯਿਸੂ ਵਿਚ ਬੁਦਾਈ ਦੀ ਭਰਪੂਰੀ ਦੇਹਧਾਰੀ ਹੋ ਕੇ ਵਾਸ ਕਰਦੀ ਹੈ, ਬੁਦਾ ਦਾ ਇਖਤਿਆਰ ਉਸ ਦੇ ਕੋਲ ਹੈ। ਇਹ ਇਖਤਿਆਰ ਮੌਜੂਦਾ ਹਕੀਕਤ ਹੈ ਨਾ ਕਿ ਆਉਣ ਵਾਲੇ ਸਮੇਂ ਦੀ। ਉਸ ਨੂੰ ਸੁਰਗ ਅਤੇ ਧਰਤੀ ਦਾ ਸਾਰਾ ਇਖਤਿਆਰ ਮਿਲਿਆ ਹੈ (ਮੱਤੀ 28: 18), ਜੋ ਕਿ ਉਸ ਨੂੰ ਬੁਦਾ ਦੇ ਸੱਜੇ ਹੱਥ ਬਿਠਾਏ ਜਾਣ ਸਮੇਂ ਇੱਤਾ ਗਿਆ ਸੀ (ਅਛਸੀਆਂ 1: 20-23; 1 ਪਤਰਸ 3: 22)। ਪਿਤਾ ਨੂੰ ਛੱਡ ਕੇ ਹਰ ਚੀਜ਼ ਅਤੇ ਹਰ ਪ੍ਰਾਣੀ ਨੂੰ ਉਹਦੇ ਅਧੀਨ ਕੀਤਾ ਗਿਆ ਹੈ (1 ਕੁਰਿੰਖੀਆਂ 15: 27; 1 ਪਤਰਸ 3: 22)।

‘‘ਸਿਰ’’ (kephale)<sup>2</sup> ਕੰਟਰੋਲ ਅਤੇ ਸਰਵੋਤਮ ਹੋਣ ਦਾ ਸੁਝਾਅ ਦਿੰਦਾ ਹੈ। ਮਸੀਹ ਦੇ ਸਾਰੀ ਹਕੂਮਤ ਅਤੇ ਇਖਤਿਆਰ ਦਾ ਸਿਰ ਹੋਣ ਦਾ ਮਤਲਬ ਹੈ ਕਿ ਸੁਰਗ ਅਤੇ ਧਰਤੀ ਦੋਹਾਂ ਥਾਂਵਾਂ ਤੇ ਸੰਸਾਰ ਦਾ ਸਾਰਾ ਇਖਤਿਆਰ ਹੁਣ ਉਹਦੇ ਕੋਲ ਹੈ। ਇਸ ਕਰਕੇ ਕੁਲੱਸੀਆਂ ਨੂੰ ਹੋਰਨਾਂ ਤੋਂ ਡਰਨ ਜਾਂ ਉਨ੍ਹਾਂ ਹਕੂਮਤਾਂ ਅੱਗੇ ਚੁਕਣ ਦੀ ਲੋੜ ਨਹੀਂ ਸੀ ਜਿਹੜੇ ਯਿਸੂ ਦੀ ਸਿੱਖਿਆ ਦਾ ਵਿਰੋਧ ਕਰ ਰਹੇ ਸਨ।

ਇਸ ਸਮੇਂ ਯਿਸੂ ਸੰਸਾਰ ਦਾ ਇੱਕੋ ਹਾਕਮ ਹੈ (ਮੱਤੀ 28: 18)। ਧਰਤੀ ਉੱਤੇ ਆਉਣ ਤੋਂ ਪਹਿਲਾਂ ਉਹ ਪਿਤਾ ਨਾਲ ਹਾਕਮ ਸੀ (ਯੁਹੁਨਾ 17: 5)। ਵਾਪਸ ਆਉਣ ਉਸ ਦੀ ਇਕੱਲੇ ਦੀ ਹਕੂਮਤ ਖਤਮ ਹੋ ਜਾਵੇਗੀ (1 ਕੁਰਿੰਖੀਆਂ 15: 24)। ਰਾਜ ਪਿਤਾ ਨੂੰ ਮੌਜੂਦ ਇੱਤਾ ਜਾਵੇਗਾ, ਜਿਹਦੇ ਨਾਲ ਯਿਸੂ ਅਧੀਨ ਹੋ ਕੇ ਹਕੂਮਤ ਕਰੇਗਾ (1 ਕੁਰਿੰਖੀਆਂ 15: 28)। ਇਹ ਸਿੱਖਿਆ ਕਿ ਯਿਸੂ ਭਵਿੱਖ ਵਿਚ ਧਰਤੀ ਉਤਲੇ ਰਾਜ ਉੱਤੇ ਹਕੂਮਤ ਕਰੇਗਾ 1 ਕੁਰਿੰਖੀਆਂ 15: 24-28 ਦੇ ਅਤੇ ਬਾਈਬਲ ਦੇ ਕਈ ਹੋਰ ਹਵਾਲਿਆਂ ਦੇ ਉਲ੍ਲਟ ਹੈ।

ਯਿਸੂ ਹੁਣ ਸਾਰੀ ਹਕੂਮਤ ਅਤੇ ਇਖਤਿਆਰ ਉੱਤੇ ਰਾਜ ਕਰਦਾ ਹੈ। ਉਸ ਦਾ ਰਾਜ ਅੱਜ ਮੌਜੂਦ ਹੈ ਅਤੇ ਮਸੀਹੀ ਲੋਕ ਇਸ ਦੇ ਸ਼ਹਿਰੀ ਹਨ (ਅਛਸੀਆਂ 2: 19; ਕੁਲੱਸੀਆਂ 1: 13)। ਉਸ ਦੀ ਹਕੂਮਤ ਦੇ ਅਧੀਨ ਆ ਜਾਣ ਵਾਲਿਆਂ ਨੂੰ ਸੰਪੂਰਣ ਕੀਤਾ ਜਾਂਦਾ ਹੈ।

‘‘ਜਿਹ ਦੇ ਵਿਚ ਤੁਸੀਂ ਅਸਿਹੀ ਸੁੰਨਤ ਨਾਲ ਸੁੰਨਤੀ ਵੀ ਹੋਏ

ਜੋ ਹੱਥਾਂ ਨਾਲ ਕੀਤੀ ਹੋਈ ਨਹੀਂ’’ (2: 11)

ਆਇਤ 10 ਵਿਚ ਇਹ ਸਮਝਾ ਦੇਣ ਦੇ ਬਾਅਦ ਮਸੀਹੀ ਲੋਕ ਮਸੀਹ ਵਿਚ ਸੰਪੂਰਣ ਹਨ ਪੌਲਸ ਨੇ ਉਨ੍ਹਾਂ ਕੁਝ ਬਰਕਤਾਂ ਦੀ ਗੱਲ ਦੱਸੀ ਜੋ ਸਾਨੂੰ ਮਸੀਹ ਵਿਚ ਮਿਲੀਆਂ ਹਨ। ਇਸ ਭਾਗ ਵਿਚ ਦੱਸੀ ਗਈ ਪਹਿਲੀ ਬਰਕਤ ਅਸਿਹੀ ਸੁੰਨਤ ਜੋ ਹੱਥਾਂ ਨਾਲ ਕੀਤੀ ਹੋਈ ਨਹੀਂ ਹੈ।

ਅਬਰਾਹਮ ਨਾਲ ਬੁਦਾ ਦੇ ਵਾਅਦੇ ਨਾਲ ਸੁੰਨਤ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਸੀ। ਬੁਦਾ ਨੇ ਕਿਹਾ ਕਿ ਉਹ ਉਨ੍ਹਾਂ ਦਾ ਬੁਦਾ ਹੋਵੇਗਾ, ਜਿਨ੍ਹਾਂ ਦੀ ਸੁੰਨਤ ਹੋਣੀ ਸੀ (ਉਤਪਤ 17: 7-13)। ਇਹ ਵਾਅਦਾ ਸੁੰਨਤ ਦੇ ਬਹੁਰ ਇਬਗਰਾਨੀ ਬੱਚਿਆਂ ਦੀ ਸੁੰਨਤ ਦੇ ਬਹੁਰ ਗੈਰਕੌਮਾਂ ਵਾਸਤੇ ਨਹੀਂ ਸੀ; ਉਨ੍ਹਾਂ ਨੂੰ ਵਾਅਦੇ ਦੇ ਨੇਮਾਂ ਤੋਂ ਕੱਢਿਆ ਗਿਆ ਸੀ (ਅਛਸੀਆਂ 2: 11-13)। ਸੁੰਨਤ ਰਹਿਤ ਸਾਰੇ ਇਬਗਰਾਨੀ ਲੋਕਾਂ ਨੂੰ ਇਸਗਏਲ ਤੋਂ ਕੱਢਿਆ ਜਾਣਾ ਸੀ (ਉਤਪਤ 17: 14)। ਨਵੇਂ ਨੇਮ ਦੇ ਅਧੀਨ ਬੁਦਾ ਉਨ੍ਹਾਂ ਲੋਕਾਂ ਦਾ ਬੁਦਾ ਹੈ, ਜਿਨ੍ਹਾਂ ਦੀ ਬਧਤਿਸਮੇ ਰਾਹੀਂ ਰੂਹਾਨੀ ਸੁੰਨਤ ਹੋਈ ਹੈ। ਬਧਤਿਸਮਾ ਲੈਣ ਤੇ ਅਸੀਂ ਉਸ ਦੀ ਸੰਤਾਨ ਅਤੇ ਉਸ ਵਾਅਦੇ ਦੇ ਵਾਰਿਸ ਹੋ ਜਾਂਦੇ ਹਾਂ ਜਿਹੜਾ ਉਹ ਨੇ ਅਬਰਾਹਮ ਨੂੰ ਦਿੱਤਾ ਸੀ (ਗਲਾਤੀਆਂ 3: 26-29)।

ਆਇਤਾਂ 11 ਤੋਂ 13 ਵਿਚ ਰੂਹਾਨੀ ਦੇ ਨਾਲ ਸਰੀਰਕ ਦੀਆਂ ਦੋ ਤੁਲਨਾਵਾਂ ਮਿਲਦੀਆਂ ਹਨ। ਪਹਿਲੀ, ਪੌਲਸ ਨੇ ਸਰੀਰਕ ਅਤੇ ਰੂਹਾਨੀ ਸੁੰਨਤ ਦੀ ਤੁਲਨਾ ਕੀਤੀ।

ਕੁਲੱਸੇ ਦੇ ਲੋਕ ਜਿਹੜੇ ਮਸੀਹ ਵਿਚ ਸਨ, ਉਨ੍ਹਾਂ ਦੀ ਮਸੀਹ ਵਿਚ ਉਸ ਸੁੰਨਤ ਨਾਲ ਰੂਹਾਨੀ

ਸੁਨਤ ਹੋਈ ਸੀ ‘‘ਜਿਹੜੀ ਹੱਥਾ ਨਾਲ ਨਹੀਂ ਹੁੰਦੀ’’ ਇਹ ਉਸ ਸਰੀਰਕ ਯਹੂਦੀ ਸੁਨਤ ਨਾਲੋਂ-ਫਰਕ ਹੈ, ਜਿਹੜੀ ਮਨੁੱਖੀ ਹੱਥਾਂ ਨਾਲ ਕੀਤੀ ਜਾਂਦੀ ਹੈ। ਪੌਲਸ ਇਹ ਨਹੀਂ ਸਿਖਾ ਰਿਹਾ ਸੀ ਕਿ ਕੁਲੋਂ ਵਿਚ ਮਸੀਹੀ ਬਣਨ ਵਾਲਿਆਂ ਨੂੰ ਬਧਾਇਸਮਾ ਦੇਣ ਲਈ ਮਨੁੱਖੀ ਹੱਥਾਂ ਦੀ ਵਰਤੋਂ ਨਹੀਂ ਹੋਈ ਸੀ; ਬਲਕਿ ਉਹ ਇਹ ਕਹਿ ਰਿਹਾ ਸੀ ਕਿ ‘‘ਸਰੀਰਕ ਦੇਰ’’ ਨੂੰ ਬਿਨਾਂ ਮਨੁੱਖੀ ਹੱਥਾਂ ਨਾਲ ਉਤਾਰ ਦਿੱਤਾ ਗਿਆ। ਕੁਲੁਸੀਆਂ ਵਲੋਂ ਬਧਾਇਸਮੇ ਵਿਚ ਮਸੀਹ ਦੇ ਨਾਲ ਦਫ਼ਨਾਏ ਜਾ ਕੇ ਅਤੇ ਜੀ ਉੱਠ ਕੇ ਖੁਦਾ ਨੂੰ ਸਰੀਰਕ ਮਾਸ ਨੂੰ ਲਾਹੂਣ ਵਿਚ ਯੋਗਦਾਨ ਦਿੱਤਾ ਗਿਆ ਸੀ। (ਵੇਖੋ ‘‘ਹੋਰ ਅਧਿਐਨ ਲਈ: ਭਲਾ 2: 11-13 ਵਿਚ ਬਧਾਇਸਮਾ ਪੂਰੀ ਤਰ੍ਹਾਂ ਨਾਲ ਸੁਨਤ ਵਾਂਗ ਹੈ?’’)

ਇਸ ਵਕਤ ਯਹੂਦੀ ਸੁਨਤ ਬੇਲੋੜੀ ਸੀ ਕਿਉਂ ਜੋ ਕੁਲੁਸੀਆਂ ਨੂੰ ਮਸੀਹ ਵਿਚ ਸੰਪੂਰਣ ਕਰ ਦਿੱਤਾ ਗਿਆ ਸੀ। ਉਹ ਸ਼ਰਾਵ ਜਿਹੜੀ ਖੁਦਾ ਨੇ ਇਸਰਾਏਲ ਨੂੰ ਦਿੱਤੀ ਸੀ ਉਨ੍ਹਾਂ ਨੂੰ ਇਸ ਨਾਲੋਂ ਵੱਧ ਨਹੀਂ ਦੇ ਸਕਦੀ ਸੀ। ਆਪਣੀ ਜ਼ਿੰਦਗੀ ਅਤੇ ਸੰਖਿਆ ਦੇ ਰਾਹੀਂ ਜਿਸੂ ਨੇ ਉਨ੍ਹਾਂ ਦੀਆਂ ਸਭ ਲੋੜਾਂ ਨੂੰ ਪੂਰਿਆਂ ਕਰ ਦਿੱਤਾ, ਜਿਵੇਂ ਕਿ ਆਪਣੇ ਭਤ ਵਿਚ ਪੌਲਸ ਨੇ ਪਹਿਲਾਂ ਅਖਿਆ ਸੀ (1: 14; 2: 10)।

ਯਹੂਦੀ ਸੁਨਤ ਵਿਚ ਜਿੱਥੇ ਖਲੜੀ ਕੱਟ ਕੇ ਸਰੀਰਕ ਦੇਰ ਨੂੰ ਲਾਹ ਦੇਣਾ ਜ਼ਰੂਰੀ ਸੀ ਉੱਥੇ ਹੀ ਬਧਾਇਸਮਾ ਪਾਪ ਦੇ ਦੋਸ਼ ਨੂੰ ਲਾਹ ਸੁੱਟਦਾ ਹੈ। ‘‘ਪੌਲਸ ਇਸ ਗੱਲ ਉੱਤੇ ਜ਼ੋਰ ਦੇ ਰਿਹਾ ਸੀ ਕਿ ਇਹ [ਰੂਹਾਨੀ ਸੁਨਤ] ਬਧਾਇਸਮੇ ਵਿਚ ਮਾਣਿਆ ਜਾਣ ਵਾਲਾ ਖੁਦਾ ਦਾ ਕੰਮ ਹੈ।’’

ਪੌਲਸ ਨੇ ਕੁਲੁਸੀਆਂ ਦੀਆਂ ਪਹਿਲਾਂ ਦੀਆਂ ਤਿੰਨ ਹਾਲਤਾਂ ਦੱਸਦੇ ਹੋਏ ਸਮਝਾਇਆ ਕਿ ਉਨ੍ਹਾਂ ਨੂੰ ਖੁਦਾ ਵੱਲੋਂ ਕਿਵੇਂ ਸੁਧਾਰਿਆ ਗਿਆ ਸੀ:

ਹਾਲਤ 1—ਕੁਲੋਂ ਦੇ ਲੋਕ ਰੂਹਾਨੀ ਤੌਰ ਤੇ ਦੇਹ ਵਿਚ ਸੁਨਤ ਦੇ ਬਹੁਰ ਸਨ। ਅਤੇ ਆਪਣੀਆਂ ਸਰੀਰਕ ਰਿੱਛਾਵਾਂ ਕਰਕੇ ਪਾਪ ਨਾਲ ਦੂਸ਼ਿਤ ਸਨ।

ਸੁਧਾਰ-ਬਧਾਇਸਮੇ ਵਿਚ ਉਨ੍ਹਾਂ ਦੀ ਸੁਨਤ ਕੀਤੀ ਗਈ ਸੀ ਅਤੇ ਉਨ੍ਹਾਂ ਦੀਆਂ ਸਰੀਰਕ ਇੱਛਾਵਾਂ ਉਤਾਰ ਦਿੱਤੀਆਂ ਗਈਆਂ ਸਨ।

ਹਾਲਤ 2—ਉਹ ਰੂਹਾਨੀ ਤੌਰ ਤੇ ਮੁਰਦਾ ਸਨ।

ਸੁਧਾਰ-ਬਧਾਇਸਮੇ ਵਿਚ ਨਿਹਚਾ ਕਰਨ ਕਰਕੇ ਬਧਾਇਸਮੇ ਵਿਚ ਜਿਸੂ ਦੇ ਦਫ਼ਨਾਏ ਜਾਣ ਅਤੇ ਜੀ ਉੱਠਣ ਵਿਚ ਸਰੀਰਕ ਤੌਰ ਤੇ ਸਾਂਝੀ ਹੋ ਕੇ ਇਕ ਨਵੀਂ ਰੂਹਾਨੀ ਜ਼ਿੰਦਗੀ ਲਈ ਜਿਸੂ ਦੇ ਨਾਲ ਜਿਵਾਇਆ ਗਿਆ ਸੀ।

ਹਾਲਤ 3—ਉਹ ਪਾਪ ਵਿਚ ਮਰੇ ਹੋਏ ਸਨ।

ਸੁਧਾਰ-ਬਧਾਇਸਮਾ ਲੈਣ ਤੇ ਉਨ੍ਹਾਂ ਨੂੰ ਜਿਵਾਇਆ ਗਿਆ ਸੀ ਅਤੇ ਆਪਣੇ ਸਾਰੇ ਅਪਰਾਧਾਂ ਤੋਂ ਮਾਫ਼ੀ ਦੇ ਦਿੱਤੀ ਗਈ ਸੀ।

## ਕੁਲੁਸੇ ਦੇ ਮਸੀਹੀ ਲੋਕਾਂ ਦੀਆਂ ਹਾਲਤਾਂ (2: 11-13)

ਪਿਛਲੀ ਹਾਲਤ	ਬਦਲਾਅ ਦਾ ਕਾਰਣ	ਨਤੀਜਾ
ਰੂਹਾਨੀ ਤੌਰ ਤੇ ਸਰੀਰ ਵਿਚ ਬੇਸ਼ੰਨਤੇ (ਸਰੀਰਕ ਇੱਛਾਵਾਂ; ਆਇਤ 3)।	ਬਹਿਰਿਸਮੇ ਵਿਚ ਮਸੀਹ ਦੇ ਨਾਲ ਬਹਿਰਿਸਮਾ ਲੈ ਕੇ ਰੂਹਾਨੀ ਤੌਰ ਤੇ ਦਫ਼ਨਾਏ ਅਤੇ ਜਿਵਾਏ ਜਾਣ ਸੁਨਤੀ ਸਰੀਰਕ ਦੇਹ ਨੂੰ ਲਾਹ ਨਾਲ (ਆਇਤਾਂ 11, 12)।	ਸੁੱਟੀਆ (ਆਇਤ 11)।
ਰੂਹਾਨੀ ਤੌਰ ਤੇ ਮੁਰਦਾ (ਆਇਤ 13)।	ਬਹਿਰਿਸਮੇ ਵਿਚ ਮਸੀਹ ਦੇ ਨਾਲ ਜਿਵਾਏ ਗਏ (ਆਇਤ 12)।	ਖੁਦਾ ਦੇ ਕੰਮ ਕਰਨ ਵਿਚ ਨਿਹਚਾ ਦੇ ਗਰੀਬੀਆਂ ਕੀਤੇ ਗਏ (ਆਇਤਾਂ 12, 13)।
ਅਪਰਾਧਾਂ ਵਿਚ ਮੁਰਦਾ (ਆਇਤ 13)।	ਬਹਿਰਿਸਮਾ ਇੱਤਾ ਗਿਆ (ਆਇਤ 11)।	ਸਾਰੇ ਅਪਰਾਧ ਮਾਫ ਕੀਤੇ ਗਏ (ਆਇਤ 13)।

‘ਮਸੀਹ ਵਾਲੀ ਸੁਨਤ ਜਿਹ ਦੇ ਵਿਚ ਸਰੀਰਕ ਮਾਸ ਲਾਹ ਸੁੱਟੀਦਾ ਹੈ’ (2: 11)

ਯੂਨਾਨੀ ਨਾਉਂ ਸ਼ਬਦ *apekdusis* (ਜਿਸ ਦਾ ਅਨੁਵਾਦ ਲਾਹ ਸੁੱਟੀਦਾ ਹੈ ਹੋਇਆ ਹੈ) ਸਿਰਫ ਇੱਥੇ ਮਿਲਦਾ ਹੈ। ਸ਼ਬਦ ਦਾ ਕਿਰਿਆ ਰੂਪ ਜਿਸ ਦੀ ਵਰਤੋਂ ਪੌਲਸ ਵੱਲੋਂ ਕਿਤੇ ਹੋਰੋਈ ਹੈ, ਦਾ ਅਨੁਵਾਦ ‘ਲਾਹ ਕੇ’ (2: 15) ਅਤੇ ‘ਲਾਹ ਸੁੱਟੀਆ’ (3: 9) ਹੋਇਆ ਹੈ। ਇਹ ‘ਪਿਛਲੀ ਜ਼ਿੰਦਗੀ ਨਾਲੋਂ ਸਾਫ਼ ਤੌਰ ਤੇ ਨਾਤਾ ਤੇੜ ਦੇਣ ਦਾ ਸੁਝਾਅ ਦਿੰਦਾ ਹੈ, ਭਾਵੇਂ ਇਹ ਰੂਪਕ ਨਾਪੰਦ ਕੱਪੜਿਆਂ ਦੇ ਲਾਹ ਸੁੱਟਣ ਅਤੇ ਨੰਗਾ ਹੋ ਜਾਣ ਦਾ ਹੈ।’<sup>4</sup> ਮਸੀਹ ਦੀ ਸੁਨਤ ਵਿਚ ‘ਸਰੀਰਕ ਦੇਹ’ ਭਾਵ ਸਰੀਰਕ ਇੱਛਾਵਾਂ ਨੂੰ ਲਾਹ ਸੁੱਟਣਾ, ਜੋ ਲੋਕਾਂ ਉੱਤੇ ਕਾਬੂ ਕਰਕੇ ਉਨ੍ਹਾਂ ਨੂੰ ਪਾਪ ਕਰਨ ਦੀ ਪਰੀਖਿਆ ਵਿਚ ਪਾਉਂਦੀਆਂ ਹਨ, ਪਾਸੇ ਕਰਨਾ ਹੈ।

KJV ਅਤੇ NKJV ਵਿਚ ਦੋਹਾਂ ਵਿਚ ਹੈ ਪਰ ਬਾਅਦ ਦੇ ਕਿਸੇ ਅਨੁਵਾਦ ਵਿਚ ‘ਸਰੀਰ ਦੇ ਪਾਪਾਂ ਦੀ ਦੇਹ’ ਨਹੀਂ ਹੈ। NKJV ਦੀਆਂ ਕੁਝ ਛਪਾਈਆਂ ਦੀ ਇਕ ਟਿੱਪਣੀ ਵਿਚ ਕਿਹਾ ਗਿਆ ਹੈ ਕਿ ਪੁਰਾਣੀਆਂ ਹੱਥਲਿਖਤਾਂ ਦੇ ਪਾਪਾਂ ਵਿਚ ਵਾਕ ਅੰਸ਼ ਨਹੀਂ ਹੈ।

ਮਾਸ (*sōma*) ਸਰੀਰਕ ਦੇਹ ਲਈ ਨਹੀਂ ਹੈ, ਕਿਉਂ ਜੋ ਸਰੀਰਕ ਦੇਹ ਨੂੰ ਬਹਿਰਿਸਮੇ ਵੇਲੇ ਉਤਾਰਿਆ ਨਹੀਂ ਜਾਂਦਾ। ਇੱਥੇ ਰੋਮੀਆਂ 6: 6 ('ਪਾਪ ਦਾ ਸਰੀਰ') ਅਤੇ 7: 24 ('ਮੌਤ ਦੇ ਸਰੀਰ' ਭਾਵ ਜੋ ਦੇਹ ਵਿਚ ਹੈ) ਵਾਂਗ 'ਮਾਸ' ਦਾ ਅਰਥ 'ਪਦਾਰਥ' ਹੈ। ਕੁਲੁਸੀਆਂ 2: 17 ਵਿਚ ਇਹੀ ਅਰਥ ਮਿਲਦਾ ਹੈ। ਪੌਲਸ ਸਾਨੂੰ ਸਮਝ ਰਿਹਾ ਹੈ ਕਿ ਸਰੀਰਕ ਇੱਛਾਵਾਂ ਭਾਵ ਮੂਲ ਪਦਾਰਥ ਦੀ ਸੁਨਤ ਹੋਈ ਸੀ। ਦੂਜੇ ਸ਼ਬਦਾਂ ਵਿਚ ਸਰੀਰਕ ਇੱਛਾਵਾਂ ਨੂੰ ਮਸੀਹ ਵਾਲੀ ਸੁਨਤ ਹੋਣ ਤੇ ਲਾਹ ਦਿੱਤਾ ਗਿਆ ਸੀ।

ਸਰੀਰਕ (*sark*) ਦੀ ਵਰਤੋਂ ਨਵੇਂ ਨੇਮ ਵਿਚ ਵੱਖੋਂ ਵੱਖ ਤਰ੍ਹਾਂ ਨਾਲ ਹੋਈ ਹੈ (ਵੱਖੋਂ ‘ਹੋਰ ਅਧਿਐਨ ਲਈ: ਭਲਾ ‘ਮਾਸ’ [*sark*] ਦਾ ਅਰਥ ‘ਪਾਪ ਭਰਿਆ ਸੁਭਾਅ’ ਹੈ?’)। ਕਈ ਵਾਰ ਇਸ ਸ਼ਬਦ ਦਾ ਅਨੁਵਾਦ ਕਰਨਾ ਅੱਖਾਂ ਹੁੰਦਾ ਹੈ। *sark* ਲਈ ਕਈ ਅਨੁਵਾਦਾਂ ਵਾਂਗ ‘ਮਾਸ’ ਸ਼ਬਦ ਦੀ ਵਰਤੋਂ ਕਰਨਾ<sup>5</sup> ਇਸ ਅਤੇ ਹੋਰਨਾਂ ਆਇਤਾਂ ਵਿਚ (ਇਸ ਅਧਿਆਇ ਦੇ ਅਖੀਰ ਵਿਚ ‘NIV’ ਵਿਚ ‘*sark* [*ਮਾਸ*] ਵਾਲਾ ਚਾਰਟ ਵੇਖ’)। ‘ਪਾਪ ਭਰੇ ਸੁਭਾਅ’ (NIV) ਦੇ

ਅਰਥ ਨਾਲੋਂ ਘੱਟ ਗੁਮਰਾਹ ਕਰਨ ਵਾਲਾ ਹੈ। ਸੰਦਰਭ ਤੇ ਵਿਚਾਰ ਕਰਕੇ ਪਾਠਕ ਇਸ ਦੇ ਅਰਥ ਨੂੰ ਤੈਆ ਕਰ ਸਕਦਾ ਹੈ। ਇਸ ਸ਼ਬਦ ਦਾ ਅਰਥ ਹੋ ਸਕਦਾ ਹੈ ...

1. ਸਰੀਰ ਭਾਵ ਦੇਹ ਦਾ ਮਾਸ (ਲੂਕਾ 24:39; 1 ਭੁਰਿੰਧੀਆਂ 15:39)।
2. ਕਿਸੇ ਪ੍ਰਾਣੀ ਦੀ ਦੇਹ (ਰਸੂਲਾਂ ਦੇ ਕੰਮ 2:31), ਜਿਸ ਵਿਚ ਸਰੀਰਕ ਕਮਜ਼ੋਰੀਆਂ ਵੀ ਹੋ ਸਕਦੀਆਂ ਹਨ (ਮੱਤੀ 26:41)।
3. ਆਮ ਅਰਥ ਵਿਚ ਮਨੁੱਖ ਜਾਤੀ, ਮਨੁੱਖੀ ਜੀਵ (ਮੱਤੀ 16:17; ਲੂਕਾ 3:6; ਯੂਹੀਨਾ 17:2; ਰਸੂਲਾਂ ਦੇ ਕੰਮ 2:17)।
4. ਜੋ ਮਨੁੱਖੀ ਭੁਖਮ ਤੋਂ ਹੈ (ਰੋਮੀਆਂ 1:3; 11:14; ਰਸੂਲਾਂ ਦੇ ਕੰਮ 2:30; ਗਲਾਤੀਆਂ 4:23)।
5. ਮਨੁੱਖੀ ਦੇਹ ਦੀਆਂ ਬੰਦਿਸ਼ਾਂ ਵਾਲੀ ਜ਼ਿੰਦਗੀ (ਰੋਮੀਆਂ 8:3)।
6. ਸੰਸਾਰਿਕ ਮਾਪਦੰਡਾਂ ਤੇ ਅਧਾਰਿਤ ਨਿਯਮ (1 ਭੁਰਿੰਧੀਆਂ 1:26)।
7. ਮਨੁੱਖ ਜਾਤੀ ਨਾਲ ਜੁੜੀਆਂ ਸਰੀਰਕ ਕਾਮਨਾਵਾਂ (ਰੋਮੀਆਂ 7:5)।

ਪੁਰਾਣੀ ਇਨਸਾਨੀਅਤ ਨੂੰ ਮਸੀਹ ਵਿਚ ਨਵਾਂ ਬਣਨ ਤੋਂ ਪਹਿਲਾਂ (2 ਭੁਰਿੰਧੀਆਂ 5:17) ਆਦਮੀ ਦੀਆਂ ਸਰੀਰਕ ਕਾਮਨਾਵਾਂ (ਰੋਮੀਆਂ 6:6; ਕੁਲਸੀਆਂ 3:9) ਨਾਲ ਮਿਲਾਇਆ ਜਾ ਸਕਦਾ ਹੈ। ਅਤੀਤ ਵਿਚ ਆਪਣੇ ਬੁਰੇ ਕੰਮਾਂ ਕਰਕੇ ਕੁਲੌਸੇ ਦੇ ਲੋਕ ਆਪਣੇ ਮਨਾਂ ਵਿਚ ਝੁਦਾ ਦੇ ਵੈਰੀ ਸਨ (ਕੁਲਸੀਆਂ 1:21)। ਅਫਸੂਸ ਦੇ ਲੋਕਾਂ ਵਾਂਗ ਆਪਣੇ ਸਾਖ਼ਤ ਦਿਲਾਂ ਕਰਕੇ ਉਹ ਅਗਿਆਨਤਾ ਵਿਚ ਸਨ (ਵੇਖੋ ਅਫਸੀਆਂ 4:18)। ਉਨ੍ਹਾਂ ਦੀ ਬੁਖ਼ਿਆਈ ਉਨ੍ਹਾਂ ਦੇ ਮਨਾਂ ਦੀ ਹਾਲਤ ਕਰਕੇ ਸੀ; ਉਹ ਆਪਣੇ ਪਾਪ ਭਰੇ ਸੁਭਾਅ ਨਾਲ ਆਪਣੀ ਇੱਛਾ ਦੇ ਉਲਟ ਬੁਰੇ ਨਹੀਂ ਸਨ ਜਾਂ ਉਸ ਦੇ ਵੱਸ ਵਿਚ ਨਹੀਂ ਸਨ।

ਜੇ ਮਸੀਹ ਵਾਲੀ ਸੰਨਤ ਹੋਣ ਨਾਲ ‘ਪਾਪ ਭਰਿਆ ਸੁਭਾਅ’ ਲਾਹ ਦਿੱਤਾ ਗਿਆ ਸੀ ਤਾਂ ਇਹ ਬਧਤਿਸਮਾ ਪਾਉਣ ਵਾਲਿਆਂ ਵਿਚ ਹੁਣ ਪਾਪ ਭਰਿਆ ਸੁਭਾਅ ਨਹੀਂ ਹੋਣਾ ਸੀ, ਅਤੇ ਹੁਣ ਉਨ੍ਹਾਂ ਨੇ ਪਾਪ ਨਹੀਂ ਕਰਨਾ ਸੀ। ਜੇ ਆਦਮ ਅਤੇ ਹੱਵਾ ਦਾ ਸੁਭਾਅ ਉਨ੍ਹਾਂ ਨੂੰ ਵਰਜੇ ਗਏ ਫਲ ਨੂੰ ਖਾਣ ਦੇ ਬਾਅਦ ਪਾਪ ਭਰਿਆ ਹੋਇਆ ਤਾਂ ਉਸ ਸੁਭਾਅ ਨੂੰ ਲਾਹ ਦੇਣ ਤੇ ਲੋਕਾਂ ਦੀ ਫਲ ਖਾਣ ਤੋਂ ਪਹਿਲਾਂ ਵਾਲੀ ਆਦਮ ਅਤੇ ਹੱਵਾ ਦੇ ਭੋਲੇਪਣ ਵਾਲੀ ਹਾਲਤ ਬਹਾਲ ਹੋ ਜਾਣੀ ਸੀ। ਉਨ੍ਹਾਂ ਨੂੰ ਨੰਗੇਜ਼ ਦਾ ਪਤਾ ਨਹੀਂ ਲੱਗਣਾ ਸੀ ਅਤੇ ਉਨ੍ਹਾਂ ਨੂੰ ਕੋਈ ਸ਼ਰਮ ਨਹੀਂ ਆਉਣੀ ਸੀ। (ਇਸ ਕਿਤਾਬ ਵਿਚ ‘‘ਹੋਰ ਅਧਿਐਨ ਲਈ: ਭਲਾ ਸਾਡਾ ਸੁਭਾਅ ਪਾਪ ਭਰਿਆ ਹੈ?’’ ਵੇਖੋ)

ਆਇਤਾਂ 11 ਤੋਂ 13 ਵਿਚ ਸਿਸਮਾਨੀ ਅਤੇ ਰੂਹਾਨੀ ਵਿਚਕਾਰ ਵਰਤੀ ਗਈ ਦੂਜੀ ਤੁਲਨਾ ਯਿਸੂ ਦੇ ਆਪਣੇ ਸਲੀਬ ਬਿਡੇ ਜਾਣ ਦੀ ਨਵੀਂ ਜ਼ਿੰਦਗੀ ਦੇ ਬਾਅਦ ਅਤੇ ਬਧਤਿਸਮਾ ਲੈਣ ਦੇ ਬਾਅਦ ਮਸੀਹੀ ਆਦਮੀ ਦੀ ਨਵੀਂ ਜ਼ਿੰਦਗੀ ਦੀ ਹੈ। ਮਰ ਜਾਣ ਦੇ ਬਾਅਦ ਯਿਸੂ ਇਕ ਨਵੇਂ ਸਰੀਰਕ ਜੀਵਨ ਲਈ ਦਫ਼ਨਾਉਣ ਦੇ ਬਾਅਦ ਜੀ ਉੱਠੀਆ। ਬਧਤਿਸਮੇ ਵਿਚ ਪਾਪ ਵਿਚ ਪਾਪ ਮਰੇ ਹੋਏ ਆਦਮੀ ਨੂੰ ਪਾਣੀ ਵਿਚ ਦਫ਼ਨਾ ਦਿੱਤਾ ਜਾਂਦਾ ਹੈ ਅਤੇ ਉਹ ਇਕ ਨਵੀਂ ਰੂਹਾਨੀ ਜ਼ਿੰਦਗੀ ਲਈ ਜੀ ਉੱਠਦਾ ਹੈ।

ਬਧਤਿਸਮੇ ਨੂੰ ਸਿਰਫ਼ ਇਕ ਹੋਰ ਸਿਸਮਾਨੀ ਸੰਸਾਰ ਦੇ ਰੂਪ ਵਿਚ ਸੰਨਤ ਨਾਲ ਨਹੀਂ ਮਿਲਾਇਆ ਜਾਣਾ ਚਾਹੀਦਾ। ਪੁਰਾਣੇ ਅਹਿਦਨਾਮੇ ਦੇ ਅਧੀਨ ਜਿਨ੍ਹਾਂ ਦੀ ਸੰਨਤ ਹੁੰਦੀ ਸੀ ਉਨ੍ਹਾਂ ਨੂੰ ਸੰਨਤ ਕੀਤੇ ਜਾਣ ਵੇਲੇ ਫਿਲੋਂ ਕਬੂਲ ਕਰਨ ਦੀ ਲੋੜ ਨਹੀਂ ਹੁੰਦੀ ਸੀ। ਉਸ ਵਿਚ ਕਿਸੇ ਦੂਜੇ ਸ਼ੁੱਧ ਕਰਨ ਵਾਲੇ ਲਹੂ ਵਿਚ ਵਿਸ਼ਵਾਸ ਰੱਖਣ ਦਾ ਕੋਈ ਹੁਕਮ ਨਹੀਂ ਸੀ ਅਤੇ ਨਾ ਹੀ ਜ਼ਿੰਦਗੀ ਬਦਲਣ ਦੀ ਸ਼ਰਤ ਸੀ।

ਯਕੀਨਨ ਪੌਲਸ ਨੇ ਕੁਲੁਸੀਆਂ ਉੱਤੇ ਅਜਿਹੇ ਛਜੂਲ ਸੈਕਰਮੈਂਟ ਨੂੰ ਲਾਗੂ ਨਹੀਂ ਕੀਤਾ। ‘ਬਪਤਿਸਮਾ ਵਿਸ਼ਵਾਸ ਦਾ ਸੈਕਰਮੈਂਟ ਹੈ ਅਤੇ ਸਿਧਾਂਤ ਅਤੇ ਵਿਚਾਰ ਵਿਚ ਕਦੇ ਵੀ ਇਸ ਨੂੰ ਇਸ ਦੀ ਚੀਜ਼ ਨਾਲੋਂ ਅੱਡ ਨਾ ਕੀਤਾ ਜਾਵੇ ...., ਜਿਵੇਂ ਇਸ ਦਾ ਕੰਮ ਮੁੱਕ ਗਿਆ ਹੋਵੇ, ਜਦ ਕਿ ਅਸਲ ਵਿਚ ਉਹ ਚੀਜ਼ ਉੱਥੇ ਨਹੀਂ ਸੀ।’<sup>12</sup>

ਕੁਲੁਸੀਆਂ ਦੀ ਰੂਹਾਨੀ ਤੌਰ ਤੇ ਸੁੰਨਤ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਰੂਹਾਨੀ ਤੌਰ ਤੇ ਜ਼ਿੰਦਾ ਕੀਤਾ ਗਿਆ ਸੀ। ਜਦੋਂ ਖੁਦਾ ਦੇ ਕੰਮ ਕਰਨ ਵਿਚ ਨਿਹਚਾ ਦੇ ਰਾਹੀਂ ਉਹ ਬਪਤਿਸਮੇ ਦੇ ਰਾਹੀਂ ਮਸੀਹ ਵਿਚ ਆਏ ਸਨ। ਐਚ. ਸੀ. ਜੀ. ਮਾਉਲ ਨੇ ਇਹ ਆਖਿਦਿਆਂ ਕਿ ਬੇਹਤਰ ਹੈ ਕਿ ‘ਮਸੀਹ ਵਿਚ’ ਆਉਣ ਵੇਲੇ ਤੁਹਾਡੀ ਸੁੰਨਤ ਕੀਤੀ ਗਈ। ‘ਉਨ੍ਹਾਂ ਵਿਚ ਪਹਿਲਾਂ ਤੋਂ ਹੀ ਉਹ ਇਲਾਹੀ ਹਕੀਕਤ ਸੀ’ ਉਨ੍ਹਾਂ ਦੀ ਰੂਹਾਨੀ ਸੁੰਨਤ ਹੋਣ ਦਾ ਸਹੀ ਮੁਲਾਂਕਣ ਕੀਤਾ।<sup>13</sup>

ਹੋਰ ਕਿਤੇ ਪੌਲਸ ਸੰਕੇਤ ਦਿੰਦਾ ਹੈ ਕਿ ਮਸੀਹ ਵਾਲੀ ਸੁੰਨਤ ਨਾਲ ਕੁਲੁਸੀਆਂ ਦੇ ਸਰੀਰਕ ਦੇਹ ਤੋਂ ਪਿਛਲੇ ਪਾਪ ਲਾਹ ਦਿੱਤੇ ਗਏ ਸਨ। ਜਿਨ੍ਹਾਂ ਦਾ ਬਪਤਿਸਮਾ ਹੋ ਚੁਕਿਆ ਹੈ ਉਨ੍ਹਾਂ ਨੂੰ ਭਾਪ ਭਰੇ ਕੰਮਾਂ ਨਾਲੋਂ ਆਪਣਾ ਨਾਤਾ ਤੋੜ ਲੈਣਾ ਜ਼ਰੂਰੀ ਹੈ (ਕੁਲੁਸੀਆਂ 3:8, 9; 2 ਕੁਰਿੰਬੀਆਂ 7:1)।

ਬਪਤਿਸਮਾ ਦਿੱਤੇ ਜਾਣ ਵੇਲੇ ਕੁਲੁਸੇ ਦੇ ਲੋਕ ਆਪਣਾ ਭਰੋਸਾ ਉਸ ਵਿਚ ਰੱਖ ਰਹੇ ਸਨ ਜੋ ਖੁਦਾ ਕਰ ਰਿਹਾ ਸੀ, ਜਿਸ ਵਿਚ ਉਹ ਉਨ੍ਹਾਂ ਦੇ ਅਪਰਾਧਾਂ ਨੂੰ ਮਿਟਾ ਕੇ ਉਨ੍ਹਾਂ ਨੂੰ ਜ਼ਿੰਦਾ ਕਰ ਰਿਹਾ ਸੀ ਅਤੇ ਉਨ੍ਹਾਂ ਦੀ ਰੂਹਾਨੀ ਸੁੰਨਤ ਕਰ ਰਿਹਾ ਸੀ।

ਵਿਸ਼ਵਾਸ ਨੇ ਬੋਕਾਰ ਹੋ ਜਾਣਾ ਸੀ ਜੋ ਭਾਈਆਂ ਨੇ ਉਹ ਵਿਸ਼ਵਾਸ ਉਭੀਦ ਮੁਤਾਬਿਕ ਨਤੀਜੇ ਲਿਆਉਣ ਲਈ ਖੁਦਾ ਦੇ ਕੰਮ ਵਿਚ ਨਾ ਕੀਤਾ ਹੁੰਦਾ। ਇਨ੍ਹਾਂ ਨਤੀਜਿਆਂ ਵਿਚ ਰੂਹਾਨੀ ਸੁੰਨਤ, ਯਿਸੂ ਨਾਲ ਨਵੀਂ ਜ਼ਿੰਦਗੀ ਲਈ ਜੀ ਉੱਠਣ ਅਤੇ ਪਾਪਾਂ ਦੀ ਮਾਫ਼ੀ ਦੇ ਰਾਹੀਂ ਸਰੀਰਕ ਕਾਮਨਾਵਾਂ ਨੂੰ ਲਾਹ ਸੁੱਟਣਾ ਸ਼ਾਮਿਲ ਸੀ।

ਯਹੂਦੀ ਸੁੰਨਤ ਵਿਚ ਸਰੀਰਕ ਮਾਸ ਦਾ ਸਿਰਫ਼ ਛੋਟਾ ਜਿਹਾ ਹਿੱਸਾ ਉਤਾਰਿਆ ਜਾਂਦਾ ਸੀ ਪਰ ਮਸੀਹ ਵਾਲੀ ਸੁੰਨਤ ਵਿਚ ਸਾਰਾ ਪਾਪ ਭਰਿਆ ਸੁਭਾਅ ਵੀ ਉਤਾਰਿਆ ਜਾਂਦਾ ਹੈ। ਇਸ ਦਾ ਪ੍ਰਭਾਵ ਸਿਰਫ਼ ਸਰੀਰਕ ਕੰਮ ਨਾਲ ਹੀ ਨਹੀਂ ਬਲਕਿ ਸਰੀਰਕ ਕੰਮ ਨੂੰ ਦਿਲੋਂ ਸਮਰਪਣ ਕਰਨ ਵੇਲੇ ਰੂਹਾਨੀ ਸਾਂਝ ਜ਼ਰੂਰੀ ਹੁੰਦੀ ਹੈ (ਰੋਮੀਆਂ 6: 17, 18)। ਇਹ ਦਿਲ ਦੀ ਸੁੰਨਤ ਹੈ (ਰੋਮੀਆਂ 2:28, 29)। ਮਸੀਹ ਵਾਲੀ ਸੁੰਨਤ ਉਦੋਂ ਹੁੰਦੀ ਹੈ ਜਦੋਂ ਆਦਮੀ ਸਰੀਰਕ ਮਾਸ ਭਾਵ ਪੁਰਾਣੇ ਸੁਭਾਅ ਤੋਂ ਅਜਾਦ ਹੁੰਦਾ ਹੈ ਤਾਂ ਜੋ ਉਹ ਨਵਾਂ ਇਨਸਾਨ ਬਣ ਸਕੇ (ਰੋਮੀਆਂ 6:6)। ਰੂਹਾਨੀ ਸੁੰਨਤ ਖੁਦਾ ਕਰਦਾ ਹੈ (ਕੁਲੁਸੀਆਂ 2: 12)।

ਖੁਦਾ ਨੇ ਹਮੇਸ਼ਾ ਤੋਂ ਦਿਲ ਦੀ ਸੁੰਨਤ ਹੀ ਚਾਹੀ ਹੈ। ਮੂਸਾ ਦੇ ਰਾਹੀਂ ਖੁਦਾ ਨੇ ਲੋਕਾਂ ਨੂੰ ਆਪਣੇ ਦਿਲਾਂ ਦੀ ਸੁੰਨਤ ਕਰਨ ਲਈ ਆਖਿਆ ਸੀ (ਵਿਵਸਥਾਸਾਰ 10: 16)। ਯਿਰਮਿਯਾਹ ਨੇ ਇਸਥਾਏਲ ਤੋਂ ਇਹੀ ਮੰਗ ਕੀਤੀ ਸੀ (ਯਿਰਮਿਯਾਹ 4:4; 9:25, 26)। ਹਿਜ਼ਬੀਏਲ ਨੇ ਕਿਹਾ ਸੀ ਕਿ ਖੁਦਾ ਨੇ ਉਨ੍ਹਾਂ ਲੋਕਾਂ ਨੂੰ ਕਬੂਲ ਨਹੀਂ ਕਰਨਾ ਸੀ ਜਿਨ੍ਹਾਂ ਦੇ ਦਿਲ ਦੀ ਸੁੰਨਤ ਨਾ ਹੋਈ ਹੋਵੇ (ਹਿਜ਼ਬੀਏਲ 44: 7, 9)।

ਰੂਹਾਨੀ ਸੁੰਨਤ ਦੀ ਆਪਣੀ ਚਰਚਾ ਨੂੰ ਜਾਰੀ ਰੱਖਦਿਆਂ ਪੌਲਸ ਨੇ ਇਸ ਵਿਚ ਮਿਲਣ ਵਾਲੀਆਂ ਕਈ ਬਰਕਤਾਂ ਦੱਸੀਆਂ ਜਿਨ੍ਹਾਂ ਵਿਚ ਨਵੀਂ ਜ਼ਿੰਦਗੀ, ਮਾਫ਼ੀ ਅਤੇ ਮਸੀਹੀ ਆਜ਼ਾਦੀ ਸ਼ਾਮਿਲ ਹਨ।

### ਮਸੀਹ ਵਿਚ ਜ਼ਿੰਦਗੀ ਅਤੇ ਮਾਫ਼ੀ (2:12, 13)

<sup>12</sup>ਤੁਸੀਂ ਬਪਤਿਸਮਾ ਵਿਚ ਉਹ ਦੇ ਨਾਲ ਦੱਬੇ ਗਏ ਜਿਹ ਦੇ ਵਿਚ ਪਰਮੇਸ਼ੁਰ ਦੀ ਕਰਨੀ ਉੱਤੇ ਨਿਹਚਾ

ਰੱਖ ਕੇ ਜਿਵੇਂ ਉਸ ਨੇ ਉਹਨੂੰ ਮੁਰਦਿਆਂ ਵਿੱਚੋਂ ਉਠਾਇਆ ਤੁਸੀਂ ਉਹ ਦੇ ਨਾਲ ਉਠਾਏ ਵੀ ਗਏ।  
<sup>13</sup> ਅਤੇ ਉਸ ਨੇ ਭੁਹਾਨੂੰ ਜਿਹੜੇ ਆਪਣੇ ਅਪਰਾਧਾਂ ਅਤੇ ਆਪਣੇ ਸਰੀਰ ਦੀ ਅਸੁੰਨਤ ਦੇ ਕਾਰਨ ਮੌਦੇ ਹੋਏ ਸਾਓ ਉਹ ਦੇ ਨਾਲ ਜਿਵਾਲਿਆ ਕਿਉਂ ਜੋ ਉਸ ਨੇ ਸਾਡੇ ਸਾਰੇ ਅਪਰਾਧ ਸਾਨੂੰ ਮਾਫ਼ ਕੀਤੇ।

ਤੁਹਾਨੀ ਸੁੰਨਤ ਉਦੋਂ ਹੁੰਦੀ ਹੈ ਜਦੋਂ ਅਸੀਂ ਬਪਤਿਸਮੇ ਵਿਚ ਮਸੀਹ ਦੇ ਨਾਲ ਦਫ਼ਨਾਏ ਜਾਂਦੇ ਹਾਂ (2: 11-13)। ਲੇਖਕ ਸੁੰਨਤ ਅਤੇ ਪਾਣੀ ਵਿਚ ਭੁਬਕੀ ਦੇ ਦੋ ਸਰੀਰਕ ਕਾਰਜਾਂ ਨੂੰ ਬਪਤਿਸਮੇ ਦੀਆਂ ਤੁਹਾਨੀ ਹਕੀਕਤਾਂ ਨਾਲ ਮਿਲਾ ਰਿਹਾ ਸੀ। ਬਪਤਿਸਮੇ ਵਿਚ ਆਦਮੀ ਯਿਸੂ ਦੇ ਦਫ਼ਨਾਏ ਜਾਣ ਅਤੇ ਜੀ ਉੱਠਣ ਵਿਚ ਸਾਂਝ ਕਰਕੇ ਜਿਵਾਇਆ ਜਾਂਦਾ ਹੈ। ਪੌਲਸ ਨੇ ਸਮਝਾਇਆ ਕਿ ਬਪਤਿਸਮੇ ਵਿਚ ਆਦਮੀ ਨੂੰ ਮੁਰਦਾ ਹੋਣ ਤੋਂ ਤੁਹਾਨੀ ਤੌਰ ਤੇ ਜਿੰਦਾ ਕੀਤੇ ਜਾਣ ਅਤੇ ਪਾਪਾਂ ਦੀ ਮਾਫ਼ੀ ਵਿਚ ਲਿਆਇਆ ਜਾਂਦਾ ਹੈ। ਬਪਤਿਸਮੇ ਨੂੰ ਉਸ ਸਮੇਂ ਦੇ ਰੂਪ ਵਿਚ ਪਛਾਣਿਆ ਗਿਆ ਹੈ ਜਿਸ ਵਿਚ ਇਹ ਬਦਲਾਅ ਹੁੰਦੇ ਹਨ। ਆਰ. ਸੀ. ਲੁਕਾਸ ਨੇ ਲਿਖਿਆ ਹੈ ਕਿ ‘ਮਸੀਹ ਵਿਚ ਬਪਤਿਸਮਾ ਲੈਣ ਦਾ ਮਤਲਬ ਉਹਦੇ ਨਾਲ ਜੀ ਉੱਠਣ ਦੇ ਨਾਲ ਨਾਲ ਉਹਦੀ ਮੌਤ ਦੇ ਛਾਇਦਿਆਂ ਵਿਚ ਉਹਦੇ ਸਾਂਝੀ ਹੋਣਾ ਹੈ।’<sup>14</sup>

ਪੌਲਸ ਨੇ ਭੁਬਕੀ ਦੇ ਸਰੀਰਕ ਕੰਮ ਨਾਲ ਕਈ ਤੁਹਾਨੀ ਹਕੀਕਤਾਂ ਨੂੰ ਜੋੜ ਦਿੱਤਾ। ਉਸ ਨੇ ਪ੍ਰਭੂ ਭੇਜ ਦੇ ਸਬੰਧ ਵਿਚ ਇਸੇ ਢੰਗ ਨੂੰ ਅਪਣਾਇਆ। ਰੋਟੀ ਅਤੇ ਦਾਖ ਦੇ ਰਸ ਦਾ ਭੌਤਿਕ ਪਦਾਰਥ ਯਿਸੂ ਦੀ ਦੇਹ ਅਤੇ ਲਹੂ ਨਾਲ ਮਸੀਹੀ ਆਦਮੀ ਦੀ ਤੁਹਾਨੀ ਸਾਂਝ ਨਾਲ ਜੁੜੇ ਹੋਏ ਹਨ (1 ਕੁਰਿਬੀਆਂ 10: 16)। ਪ੍ਰਮਾਣਿਕ ਹੋਣ ਲਈ ਬਪਤਿਸਮੇ ਵਿਚ ਉਹ ਤੁਹਾਨੀ ਹਕੀਕਤਾਂ ਹੋਣੀਆਂ ਜ਼ਰੂਰੀ ਹਨ ਜੋ ਯਿਸੂ ਦੇ ਜੀ ਉੱਠੇ ਜਾਣ ਨਾਲ ਜੁੜੀਆਂ ਹੋਈਆਂ ਹਨ, ਜਿਸ ਨਾਲ ਪੁਰਾਣਾ ਆਦਮੀ ਦਫ਼ਨਾਇਆ ਜਾ ਕੇ ਨਵੀਂ ਆਦਮੀ ਬਣਨ ਲਈ ਜੀ ਉੱਠੇ। ਹੋਏ ਨੇ ਕਿਹਾ ਹੈ:

ਬਪਤਿਸਮੇ ਵਿਚ ਕੁਲਸੇ ਦੇ ਲੋਕ ਅਤੇ ਹੋਰ ਨਿਹਚਾਵਾਨ ਸਰਮੁਚ ਵਿਚ ਆਪਣੇ ਪੁਰਾਣੇ ਲਿਬਾਸ ਨੂੰ ਪਿੱਛੇ ਛੱਡ ਕੇ ਅਤੇ ਪ੍ਰਤੀਕ ਦੇ ਅਰਥ ਵਿਚ ਸਰੀਰਕ ਭਾਗ (2: 11), ਅਤੇ ਆਪਣੀ ‘ਪੁਰਾਣੀ ਇਨਸਾਨੀਅਤ’ (3: 9) ਨੂੰ ਲਾਹੇ ਜਾਣ ਦੀ ਨਕਲ ਕਰ ਰਹੇ ਹੁੰਦੇ ਹਨ। ਪੁਰਾਣੀ ਇਨਸਾਨੀਅਤ ਨੂੰ ਲਾਹ ਕੇ ਉਹ ਸਰੀਰ ਤੋਂ ਅਤੇ ਉਨ੍ਹਾਂ ਤੁਹਾਨੀ ਹਾਕਮਾਂ ਅਤੇ ਇਸ਼ਤਿਆਰਾਂ ਤੋਂ ਮੁਕਤ ਹੋ ਜਾਂਦੇ ਹਨ। ਜਿਨ੍ਹਾਂ ਨੇ ਉਨ੍ਹਾਂ ਉੱਤੇ ਪੰਹਿਲਾਂ ਕਬਜ਼ਾ ਕੀਤਾ ਹੋਇਆ ਸੀ ਜਾਂ ਉਨ੍ਹਾਂ ਨੂੰ ਪਾਪ ਭਰੇ ਕੰਮਾਂ ਵੱਲ ਲਿਜਾਂਦੇ ਸਨ।<sup>15</sup>

ਬਪਤਿਸਮੇ ਵਿਚ ਯਿਸੂ ਨਾਲ ਦਫ਼ਨਾਇਆ ਜਾਣਾ ਅਤੇ ਜੀ ਉੱਠਣਾ ਕਿਸੇ ਕਿਸਮ ਦਾ ਜਾਦੂ ਵਰਗ ਸੁਧਾਰ ਨਹੀਂ ਕਰਦਾ ਹੈ। ਇਸ ਨਾਲ ਮਿਲਣ ਵਾਲੀ ਨਵੀਂ ਜਿੰਦਗੀ ਦਿਲੋਂ ਹੁਕਮ ਮੰਨਣ ਨਾਲ ਮਿਲਦੀ ਹੈ (ਰੋਮੀਆਂ 6: 4, 17, 18)। ਬਪਤਿਸਮਾ ਲੈਣ ਵਾਲਾ ਯਿਸੂ ਨਾਲ ਦਫ਼ਨਾਏ ਜਾਣ ਅਤੇ ਜੀ ਉੱਠਣ ਨਾਲ ਉਹਦੇ ਨਾਲ ਮਿਲ ਜਾਂਦਾ ਹੈ। ਪਾਣੀ ਵਿਚ ਦੇਹ ਦੇ ਦਫ਼ਨਾਏ ਜਾਣ ਅਤੇ ਪਾਣੀ ਵਿੱਚੋਂ ਦੇਹ ਦੇ ਜੀ ਉੱਠਣ ਵਿਚ ਦੇਹ ਦੇ ਨਾਲ ਨਾਲ ਦਿਲ ਦਾ ਜੁੜਨਾ ਵੀ ਜ਼ਰੂਰੀ ਹੈ। ‘ਪਰ ਇਹ ਇਨਕਲਾਬੀ ਬਦਲਾਅ ਕਿਸੇ ਮਨੁੱਖੀ ਸ਼ਕਤੀ ਜਾਂ ਅੰਤਰ ਗਿਆਨ ਕਰਕੇ ਨਹੀਂ ਆਉਂਦਾ। ਇਹ ਖੁਦਾ ਵਿਚ ਵਿਸ਼ਵਾਸ ਦੇ ਰਾਹੀਂ ਪ੍ਰਭਾਵੀ ਹੁੰਦਾ ਹੈ ਜਿਸ ਨੇ ਮਸੀਹ ਨੂੰ ਮੁਰਦਿਆਂ ਵਿੱਚੋਂ ਜਿੰਦਾ ਕਰਨ ਵਿਚ ਆਪਣੀ ਸ਼ਕਤੀ ਦਾ ਐਲਾਨ ਕੀਤਾ ਹੈ।’<sup>16</sup>

‘ਬਪਤਿਸਮਾ ਵਿਚ ਉਹ ਦੇ ਨਾਲ ਦੱਬੇ ਗਏ’ (2: 12)

ਉਹ ਦੇ ਨਾਲ ਦੱਬੇ ਗਏ (suntaphentes) ਅੰਨਸ਼ਚਿਤ ਭੂਤਕਾਲ ਕ੍ਰਿਦੰਤ ਹੈ, ਜਿਸ ਦਾ

ਅਰਥ ਹੈ ਕਿ ਕੰਮ ਮੁੱਖ ਕਿਰਿਆ ਤੋਂ ਪਹਿਲਾਂ ਪੁਗ ਹੋਇਆ ਸੀ। ਆਇਤ ਵਿਚ ਅੱਗੇ ‘‘ਉਠਾਏ ਗਏ’’ ਆਇਆ। ਹੋਰ ਕਿਤੇ ਸਿਰਫ ਰੋਮੀਆਂ 6:4 ਵਿਚ ਇਹ ਮਿਲਦਾ ਹੈ। Sun (‘‘ਦੇ ਨਾਲ’’) thaptō (‘‘ਦਫ਼ਨਾਉਣਾ’’) ਨੂੰ ਮਿਲਾਉਂਦੇ ਹੋਏ ਇਕ ਮਿਸ਼ਨਿਰਤ ਕਿਰਿਆ ਹੈ। ਉਪਸਰਗ sun ਨਾਲ ਸ਼ੁਰੂਆਤ ਕਰਦਿਆਂ ਪੈਲਸ ਨੇ ਕਈ ਮਿਸ਼ਨਿਰਤ ਕਿਰਿਆਵਾਂ ਦੀ ਵਰਤੋਂ ਕੀਤੀ। ਅਜਿਹੇ ਤਿੰਨ ਸ਼ਬਦ ਆਇਤਾਂ 12 ਅਤੇ 13 ਵਿਚ ਵਰਤੇ ਗਏ ਹਨ।<sup>11</sup> ਬਧਤਿਸਮਾ ਵਿਚ ਭੁਲ੍ਹੇ ਦੇ ਲੋਕ ‘‘ਉਹ ਦੇ ਨਾਲ,’’ ਇਕੱਠੇ, ਨਾਲ ਦਫ਼ਨਾਏ ਗਏ ਸਨ; ‘‘ਉਹਦੇ ਨਾਲ’’ ਇਕੱਠੇ, ਨਾਲ ਉਠਾਏ ਗਏ ਸਨ; ਅਤੇ ਜਿਸ ਕਰਕੇ ‘‘ਉਹਦੇ ਨਾਲ’’ ਇਕੱਠੇ, ਨਾਲ ਜਿਵਾਏ ਗਏ ਸਨ।

ਬਧਤਿਸਮਾ ਇਕ ਵਿਅਕਤੀ ਦੇ ਢੂਜੇ ਵਿਅਕਤੀ ਨੂੰ ਉਸ ਦੀ ਦੇਹ ਨੂੰ ਪਾਣੀ ਵਿਚ ਦਫ਼ਨਾਉਣ ਅਤੇ ਉਸ ਨੂੰ ਉਠਾਉਣ ਦੀ ਇਜਾਜ਼ਤ ਦੇਣ ਨਾਲ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਬਧਤਿਸਮਾ ਲੈਣ ਵਾਲਾ ਵਿਅਕਤੀ ਯਿਸੂ ਦੇ ਦਫ਼ਨਾਏ ਜਾਣ ਅਤੇ ਜੀ ਉੱਠਣ ਨਾਲ ਸਾਂਝ ਕਰਦਾ ਹੈ। ਜਿਵੇਂ ਯਿਸੂ ਨੂੰ ਲੋਕਾਂ ਵਾਲੋਂ ਸਲੀਬ ਉੱਤੇ ਦਿੱਤਾ ਗਿਆ ਅਤੇ ਦਫ਼ਨਾ ਦਿੱਤਾ ਗਿਆ ਅਤੇ ਖੁਦਾ ਵਾਲੋਂ ਉਸ ਨੂੰ ਜਿਵਾ ਦਿੱਤਾ ਗਿਆ (ਆਇਤ 12), ਉਵੇਂ ਹੀ ਬਧਤਿਸਮਾ ਲੈਣ ਵਾਲੇ ਲੋਕ ਆਪਣੇ ਆਪ ਨੂੰ ਢੁਜਿਆਂ ਅੱਗੇ ਸੌਂਪਦੇ ਹਨ। ਯਿਸੂ ਨੇ ਸਲੀਬ ਨਹੀਂ ਬਣਾਈ, ਨਾ ਉਸ ਨੇ ਆਪਣੇ ਆਪ ਨੂੰ ਕਿੱਲਾਂ ਨਾਲ ਸਲੀਬ ਉੱਤੇ ਠੋਕਿਆ ਜਾਂ ਆਪਣੇ ਆਪ ਨੂੰ ਸਲੀਬ ਉੱਤੇ ਨਹੀਂ ਚੜਾਇਆ। ਬੇਸ਼ੱਕ ਯਿਸੂ ਨੇ ਜੋ ਕੁਝ ਵੀ ਛੱਲਿਆ ਉਹ ਮਨੁੱਖ ਜਾਤੀ ਦੇ ਬਚਾਉਣ ਲਈ ਸੀ, ਪਰ ਸਲੀਬ ਉੱਤੇ ਦਿੱਤਾ ਜਾਣਾ ਅਜਿਹਾ ਕੰਮ ਸੀ ਜਿਸ ਨੂੰ ਉਸ ਨੇ ਆਪ ਨਹੀਂ ਕੀਤਾ। ਇਸੇ ਤਰ੍ਹਾਂ ਨਾਲ ਬਧਤਿਸਮਾ ਲੈ ਕੇ ਬਚਾਏ ਜਾਣ ਤੇ ਆਦਮੀ ਕੋਈ ਕੰਮ ਨਹੀਂ ਕਰਦਾ ਹੈ (ਮਰਕੁਸ 16:16; 1 ਪਤਰਸ 3:21)। ‘‘ਤਾਂ ਉਸ ਨੇ ਉਨ੍ਹਾਂ ਧਰਮ ਦੇ ਕਰਮਾਂ ਕਰਕੇ ਨਹੀਂ ਜੋ ਅਸਾਂ ਕੀਤੇ ਬਲਕਿ ਆਪਣੇ ਰਹਮ ਦੇ ਅਨੁਸਾਰ ਨਵੇਂ ਜਨਮ ਦੇ ਅਸ਼ਨਾਨ ਅਤੇ ਪਵਿੱਤਰ ਆਤਮਾ ਦੇ ਨਵੇਂ ਬਣਾਉਣ ਦੇ ਵਸੀਲੇ ਨਾਲ ਸਾਨੂੰ ਬਚਾਇਆ’’ (ਤੀਤੁਸ 3:5; ਵੇਖੋ ਅਫਸੀਆਂ 2:8, 9)।

ਬਧਤਿਸਮਾ ਲੈਣ ਵਾਲੇ ਨੂੰ ਪਾਣੀ ਵਿਚ ਦਫ਼ਨਾਉਣ ਅਤੇ ਉਸ ਵਿੱਚੋਂ ਉਠਾਉਣ ਵਿੱਚੋਂ ਕਿਸੇ ਦੇ ਢੂਜੇ ਹੱਥ ਲਗਦੇ ਹਨ, ਪਰ ਯਿਸੂ ਬਿਨਾਂ ਹੱਥ ਲਾਏ ਰੂਹਾਨੀ ਸੁੰਨਤ ਕਰ ਦਿੰਦਾ ਹੈ।

ਇਸ ਤਰ੍ਹਾਂ ਨਾਲ ਬਧਤਿਸਮਾ ਦਿੱਤਾ ਜਾਣਾ ਉਹਦੇ ਨਾਲ ਕੀਤਾ ਜਾਣ ਵਾਲਾ ਕੰਮ ਹੈ। ਨੂੰ ਨੇ ਭਾਵੇਂ ਜਹਾਜ਼ ਬਣਾਇਆ ਪਰ ਪਾਣੀ ਦੇ ਰਾਹੀਂ ਉਸ ਨੂੰ ਸੁਰੱਖਿਅਤ ਯਹੇਵਾਹ ਹੀ ਲੈ ਕੇ ਆਇਆ ਅਤੇ ਮੁਸਾ ਅਤੇ ਯਹੋਸ਼ੂਆ ਨੇ ਪਾਣੀ ਦੇ ਵਿੱਚੋਂ ਦੀ ਲੋਕਾਂ ਦੀ ਅਗਰਵਾਈ ਕੀਤੀ। ਮਸੀਹੀ ਬਧਤਿਸਮਾ ਦਿੱਤਾ ਜਾਣਾ ਯਸਾਯਾਹ ਦੇ ‘‘ਆਪਣੇ ਆਪ ਨੂੰ ਧੋ ਕੇ ਸ਼ੁੱਧ ਕਰੋ’’ ਵਰਗਾ ਨਹੀਂ ਹੈ, ਨਾ ਹੀ ਯਹੂਦੀ ਧਰਮ ਦੀਆਂ ਸੰਸਕਾਰੀ ਸ਼ੁੱਧੀਆਂ, ਕੁਮਰਨ ਦੇ ਸ਼ੁੱਧੀਕਰਣਾਂ, ਜਾਂ ਯਹੂਦੀ ਮੁਰੀਦਾਂ ਦੇ ਯਹੂਦੀ ਬਧਤਿਸਮੇ ਵਾਂਗ ਹੈ; ਕਿਉਂ ਜੋ ਯੂਹੰਨਾ ਦੇ ਬਧਤਿਸਮੇ ਦੀ ਨਕਲ ਕਰਦਿਆਂ (ਜਿਸ ਨੂੰ ਯਿਸੂ ਨੇ ਵੀ ਲਿਆ) ਹਮੇਸ਼ਾ ਹਰ ਥਾਂ ਅਤੇ ਹਰ ਕਿਸੇ ਲਈ ਸਾਰਿਆਂ ਲਈ ਕੀਤਾ ਜਾਣ ਵਾਲਾ ਕੁਝ ਕੰਮ ਹੈ।<sup>12</sup>

ਬਧਤਿਸਮਾ ਲੈਣ ਵਾਲਾ ਵਿਅਕਤੀ ਆਪਣੇ ਆਪ ਨੂੰ ਕਿਸੇ ਢੂਜੇ ਦੇ ਹੱਥ, ਉਸ ਨੂੰ ਪਾਣੀ ਵਿਚ ਹੇਠਾਂ ਲੈ ਜਾਣ ਅਤੇ ਫਿਰ ਕਾਮਯਾਬੀ ਨਾਲ ਬਾਹਰ ਲਿਆਉਣ ਤੇ ਭਰੋਸਾ ਕਰਦਿਆਂ, ਦਿੰਦਾ ਹੈ। ਪਰ ਪਾਪਾਂ ਦੀ ਮਾਫ਼ੀ ਅਤੇ ਬਚਾਏ ਜਾਣ ਦਾ ਵਿਸ਼ਵਾਸ ਪਾਉਣ ਲਈ ਉਸ ਨੂੰ ਬਧਤਿਸਮਾ ਦੇਣ ਵਾਲੇ ਤੇ ਵਿਸ਼ਵਾਸ ਨਹੀਂ ਹੈ। ਬਲਕਿ ਉਹਦਾ ਵਿਸ਼ਵਾਸ ‘‘ਪਰਮੇਸ਼ੁਰ ਦੀ ਕਰਨੀ ਉੱਤੇ’’ ਹੈ, ‘‘ਜਿਸ ਨੇ ਉਹ ਨੂੰ ਮੁਰਦਿਆਂ ਵਿੱਚੋਂ ਉਠਾਲਿਆ’’ (ਆਇਤ 12)।

ਕੁਝ ਲੋਕ ਤਰਕ ਦਿੰਦੇ ਹਨ ਕਿ ਇਸ ਆਇਤ ਵਿਚ ਜ਼ਰੂਰੀ ਨਹੀਂ ਹੈ ਕਿ ਡੁਬਕੀ ਹੋਈ ਹੀ ਹੋਵੇ।

ਵਿਲੀਅਮ ਹੈਂਡ੍ਰਿਕਸਨ ਨੇ ਆਪਣਾ ਵਿਰੋਧ ਜਤਾਇਆ ਹੈ:

ਜੇ ਬਪਤਿਸਮੇ ਦੇ ਤਰੀਕੇ ਦੇ ਸਬੰਧ ਵਿਚ ਭੁਲ ਨਾ ਕਿਹਾ ਗਿਆ ਹੁੰਦਾ ਤਾਂ ਚਰਚਾ ਸ਼ਾਇਦ ਹੀ ਪੂਰੀ ਹੁੰਦੀ, ਕਿਉਂ ਜੋ ਛੁਥਕੀ ਦੀ ਸਿੱਖਿਆ ਨੂੰ ਮੰਨਣ ਵਾਲੇ ਖਾਸ ਤੌਰ 'ਤੇ ਆਜਿਹੀਆਂ ਆਇਤਾਂ ਦੇ ਅਧਾਰ 'ਤੇ ਹੀ ਦਾਅਵਾ ਕਰਦੇ ਹਨ ਕਿ ਛੁਥਕੀ ਨਾਲ ਬਪਤਿਸਮਾ ਦੀ ਇੱਕੋ ਇਕ ਵਾਜ਼ਬ ਬਪਤਿਸਮਾ ਹੈ। ਉਨ੍ਹਾਂ ਨੂੰ ‘ਬਪਤਿਸਮਾ’ ਵਿਚ ਉਹਦੇ ਨਾਲ ਦਫ਼ਨਾਏ ਗਏ’ ਸ਼ਬਦਾਂ ਵਿਚ ਪਾਣੀ ਵਿੱਚੋਂ ਬਾਹਰ ਆਉਣ ਦੀ ਠੋਸ ਹਮਾਰਿਤ ਮਿਲਦੀ ਹੈ। ਪਰ ਮਸੀਹ ਵਿਚ ਆਪਣੇ ਭਾਈਆਂ ਲਈ ਪੂਰੇ ਪਿਆਰ ਅਤੇ ਇੱਜ਼ਤ ਨਾਲ ਮੈਂ ਇਹ ਆਖਦਾ ਹੈ ਕਿ ਬਪਤਿਸਮੇ ਦੇ ਸਬੰਧ ਵਿਚ ਪਵਿੱਤਰ ਲਿਖਤ ਵੀ ਹੋਰ ਇੱਜ਼ਹਾਰਾਂ ਦੀ ਵਰਤੋਂ ਕਰਦੀ ਹੈ, ਜੇ ਅਜਿਹੇ ਤਰਕ ਦੇ ਅਧਾਰ 'ਤੇ, ਬਪਤਿਸਮੇ ਦੇ ਸਹੀ ਤਰੀਕੇ ਦਾ ਸੰਕੇਤ ਦਿੰਦੀ ਹੋਈ ਵੀ ਮੰਨੀ ਜਾਵੇਗੀ। ਜੇ ਮਸੀਹ ਦੇ ਨਾਲ ਦਫ਼ਨਾਏ ਗਏ (ਭੁਲ੍ਹੀਆਂ 2:11, 12; ਰੋਮੀਆਂ 6:4) ਤੋਂ ਭਾਵ ਇਹ ਹੈ ਕਿ ਬਪਤਿਸਮਾ ਛੁਥਕੀ ਨਾਲ ਹੋਣਾ ਜ਼ਰੂਰੀ ਹੈ, ਤਾਂ ਮਸੀਹ ਨਾਲ ਸਲੀਬ ਦਿੱਤੇ ਗਏ (ਰੋਮੀਆਂ 6:6), ਦਾ ਸੰਕੇਤ ਇਹ ਕਿਉਂ ਨੰਹੀਂ ਹੋਣਾ ਚਾਹੀਦਾ ਕਿ ਬਪਤਿਸਮਾ ਸਲੀਬ ਦਿੱਤੇ ਜਾਣ ਨਾਲ ਹੁੰਦਾ ਹੈ, ਉਹਦੇ ਨਾਲ ਜੁ ਗਏ (ਰੋਮੀਆਂ 6:5 A.V. ਅਤੇ ਮੂਲ) ਇਹ ਕਿ ਲਾਏ ਗਏ ਅਤੇ ਮਸੀਹ ਨੂੰ ਪਹਿਨ ਲਿਆ (ਗਲਾਤੀਆਂ 3:27) ਦਾ ਅਰਥ ਸੱਜਣਾ ਕਿਉਂ ਨਹੀਂ ਹੈ? <sup>13</sup>

ਹੈਂਡ੍ਰਿਕਸਨ ਦੇ ਤਰਕ ਵਿਚ ਖੋਟ ਕਿਉਂ ਜੋ ‘ਬਪਤਿਸਮਾ’ (baptizō) ਸ਼ਬਦ ਦਾ ਮੂਲ ਅਰਥ ‘ਛੁਥਕੀ’ ਹੈ। ਬਪਤਿਸਮੇ ਵਿਚ ਯਿਸੂ ਦੇ ਦਫ਼ਨਾਏ ਜਾਣ ਅਤੇ ਜੀ ਉੱਠਣ ਵਿਚ ਸਾਂਝ ਕਰਨ ਦਾ ਪੌਲਸ ਦਾ ਰੂਪਕ ਸਿਰਫ ਇਸੇ ਸਥੂਤ ਨੂੰ ਵਜ਼ਨ ਦਿੰਦਾ ਹੈ ਕਿ ਬਪਤਿਸਮਾ ਛੁਥਕੀ ਹੈ।

ਕਈ ਅਧਿਕਾਰੀ, ਭਾਵੇਂ ਧਾਰਮਿਕ ਦਾਇਰਿਆਂ ਦੇ ਬਾਹਰ ਵੀ, ਇਸ ਸ਼ਬਦ ਦੇ ਇਸ ਅਰਥ ਦੀ ਤਸਦੀਕ ਕਰਦੇ ਹਨ। ਦਾ ਅਮੈਰਿਕਨ ਹੈਰਿਟੇਜ ਭਿਕਸ਼ਨਰੀ, ‘ਬਪਤਿਸਮਾ’ ਦਾ ਸ਼ੁਰੂਆਤੀ ਅਰਥ ‘ਯੂ. baptēin, ਡੁਖੋਣਾ’ ਦਿੰਦਾ ਹੈ।<sup>14</sup> ਇਕ ਹੋਰ ਗੈਰ ਧਾਰਮਿਕ ਨਿਰਪੱਖ ਸਰੋਤ ਨੇ ਬਪਤਿਸਮੇ ਦੀ ਇਹ ਪਰਿਭਾਸ਼ਾ ਦਿੱਤੀ ਹੈ: ‘‘ਕ੍ਰੈਸ ਯੂ. baptismā, ‘ਪਾਣੀ ਵਿਚ ਛੁਥਕੀ।’’ ... ਅਰਥ ਨੂੰ ਸਮਝਣ ਲਈ ਇਹ ਦਿਮਾਗ ਵਿਚ ਆਉਣਾ ਜ਼ਰੂਰੀ ਹੈ ਕਿ ਬਪਤਿਸਮਾ [ਮੂਲ ਵਿਚ] ਛੁਥਕੀ ਨਾਲ ਹੀ ਹੁੰਦਾ ਸੀ।’’<sup>15</sup> ਹੋਰਨਾਂ ਸਰੋਤਾਂ ਦਾ ਕਹਿਣਾ ਹੈ:

‘ਬਪਤਿਸਮਾ’ ਲਈ ਯੂਨਾਨੀ ਕਿਰਿਆ ਸ਼ਬਦ baptizein ਜਿਸ ਨੂੰ baptēin, ‘ਛੁਥਕੀ’ ਅਤੇ ‘ਬਾਰ ਬਾਰ ਜਾਂ ਡੁਖਿਆਈ ਨਾਲ ਡਿਪ ਕਰਨਾ, ਡੁਖੋਣਾ’ ਤੋਂ ਲਿਆ ਗਿਆ ਹੈ।<sup>16</sup>

ਪੁਰਾਣੇ ਸਮੇਂ ਵਿਚ ਆਮ ਤਰੀਕਾ ਛੁਥਕੀ ਦਾ ਹੀ ਹੁੰਦਾ ਸੀ ਜਿਵੇਂ ਕਿ ਬਪਤਿਸਮਿਆਂ ਦੀਆਂ ਪੁਰਾਣੀਆਂ ਟੈਕੀਆਂ ਤੋਂ ਪਤਾ ਲੱਗਦਾ ਹੈ।<sup>17</sup>

ਰਸੂਲ ਨੇ ਬਪਤਿਸਮੇ ਦੇ ਰੂਪਕ ਨੂੰ ਇਹ ਯਾਦ ਢੁਆਉਣ ਲਈ ਕਿ ‘‘ਮਰ ਗਏ’’ ਦੀ ਥਾਂ ‘‘ਦਫ਼ਨਾਏ ਗਏ’’ ਵਾਕ ਅੰਸ਼ ਨੂੰ ਵਰਤੋਂ ਵਿਚ ਲਿਆਂਦਾ। ਜੋ ਕਿ ਇਕ ਸਮਾਨਾਂਤਰਤਾ ਹੈ ਜੋ ਛਿੜਕਣ [ਤਰੈਂਕਣ] ਨਾਲ ਬਪਤਿਸਮੇ ਦੀ ਸਾਡੀ ਮੌਜੂਦਾ ਰੀਤ ਵਿਚ ਅਲੋਪ ਹੋ ਜਾਂਦੀ ਹੈ।<sup>18</sup>

ਇਹ ‘‘ਦਫ਼ਨਾਇਆ ਜਾਣਾ’’ ਆਦਮੀ ਦੇ ਪਾਣੀ ਵਿਚ ਚੁਕਰਨ ਤੇ ਅਤੇ ਉਸ ਦੇ ਪਾਣੀ ਵਿੱਚੋਂ ਬਾਹਰ ਆਉਣ ਤੇ ‘‘ਜੀ ਉੱਠਣ’’ ਦੇ ਨਾਲ ਹੁੰਦਾ ਹੈ।<sup>19</sup>

ਬਪਤਿਸਮੇ ਵਿਚ ਅਤੇ ਆਤਮਾ ਭਾਵ ਪੂਰਾ ਵਿਅਕਤੀ ਸ਼ਾਮਿਲ ਹੁੰਦਾ ਹੈ। ਬਪਤਿਸਮੇ ਵਿਚ ਕਿਸੇ ਨੂੰ ਵੀ ਬਾਹਰ ਨਹੀਂ ਰੱਖਿਆ ਜਾਂਦਾ। ਦੇਹ ਅਤੇ ਪ੍ਰਾਣ ਨੂੰ ਪੂਰੀ ਤਰ੍ਹਾਂ ਨਾਲ ਯਿਸੂ ਨੂੰ ਦਿੱਤਾ ਜਾਂਦਾ ਹੈ ਜੋ ਨਿਹਚਾ ਦੇ ਰਾਹੀਂ ਪੁਰਾਣੀ ਸਿੰਦਰੀ ਦਾ ਅੰਤ ਅਤੇ ਇਕ ਨਵੀਂ ਸਿੰਦਰੀ ਵਿਚ ਵੜਨ ਦਾ ਕਾਰਣ ਬਣਦਾ ਹੈ। ਇਸ ਤਰ੍ਹਾਂ ਬਪਤਿਸਮਾ ਲੈਣ ਵਾਲੇ ਨੂੰ ਰੂਹਾਨੀ ਤੌਰ ਤੇ ਰੂਹਾਨੀ ਤੌਰ ਤੇ ਮੁਰੰਦਿਆਂ ਵਿੱਚੋਂ ਜਿਵਾਲਿਆਂ ਜਾਂਦਾ ਹੈ। ਪਾਣੀ ਦੇ ਅੰਦਰ ਰੱਖੇ ਜਾਣ ਤੇ ਪੂਰੀ ਦੇਹ ਵੀ ਬਪਤਿਸਮੇ ਵਿਚ ਸ਼ਾਮਿਲ ਹੁੰਦੀ ਹੈ। ਦੇਹ ਦੇ ਉੱਪਰ ਥੋੜਾ ਜਿਹਾ ਪਾਣੀ ਛਿੜਕਣਾ ਜਾਂ ਤਰੈਂਕਣਾ ਪੂਰੀ ਦੇਹ ਦੇ ਦਫ਼ਨਾਏ ਜਾਣ ਦੇ ਤੌਰ ਤੇ ਯਿਸੂ ਦੇ ਦਫ਼ਨਾਏ ਜਾਣ ਅਤੇ ਜੀ ਉੱਠਣ ਨਾਲ ਸਾਂਝ ਦੇ ਵਿਚਾਰ ਨੂੰ ਪੂਰਾ ਨਹੀਂ ਕਰਦਾ ਹੈ। ਇਸ ਪ੍ਰਕਿਰਿਆ ਦੇ ਰਾਹੀਂ ਪੂਰਾ ਵਿਅਕਤੀ ਮਸੀਹ ਨੂੰ ਸਮਰਪਿਤ ਹੋ ਜਾਂਦਾ।

ਪਾਪਾਂ ਦੀ ਮਾਫ਼ੀ, ਮੁਕਤੀ ਅਤੇ ਨਵੀਂ ਸਿੰਦਰੀ ਲਈ ਬਪਤਿਸਮੇ ਦੀ ਜ਼ਰੂਰੀ ਸ਼ਰਤ ਤੋਂ ਬਚਣ ਲਈ ਕਈ ਤਰਕ ਦਿੱਤੇ ਗਏ ਹਨ। ਇਹ ਤਰਕ ਬਾਈਬਿਲ ਦੇ ਵਿਰੋਧ ਵਿਚ ਹਨ ਜੋ ਕਿ ਬਪਤਿਸਮੇ ਦੀ ਜ਼ਰੂਰੀ ਸ਼ਰਤ ਨੂੰ ਦੱਸਦੀ ਹੈ (ਮਰਕੁਸ 16:16; ਰਸੂਲਾਂ ਦੇ ਕੰਮ 2:38; 22:16; 1 ਪਤਰਸ 3:21)। ਵਾਰੇਨ ਡਬਲਯੂ. ਵਿਅਰਸਥੇ ਨੇ ਕਿਹਾ ਹੈ:

ਨਵੇਂ ਨੇਮ ਵਿਚ *baptize* ਦਾ ਸ਼ਬਦੀ ਅਤੇ ਪ੍ਰਤੀਕ ਦੇ ਤੌਰ ਤੇ ਦੇਵੇਂ ਅਰਥ ਹਨ। ਸ਼ਬਦੀ ਅਰਥ ਹੈ 'ਡਿਪ ਕਰਨਾ, ਡੁਬੋਣਾ'। ਪ੍ਰਤੀਕ ਅਰਥ ਹੈ 'ਦੇ ਨਾਲ ਮਿਲ ਜਾਣਾ'। ਉਦਾਹਰਣ ਲਈ ਯਹੂਦੀ ਕੌਮ ਨੂੰ ਲਾਲ ਸਮੁੰਦਰ ਵਿੱਚੋਂ ਕੱਢਣ ਵੇਲੇ 'ਮੂਸਾ ਦਾ ਬਪਤਿਸਮਾ' ਦਿੱਤਾ ਗਿਆ ਸੀ (1 ਕੁਰੀਬੀਆਂ 10:1, 2)। ਇਸ ਬਪਤਿਸਮੇ ਵਿਚ ਪਾਣੀ ਸ਼ਾਮਿਲ ਨਹੀਂ ਸੀ ਕਿਉਂ ਜੋ ਉਹ ਸੁੱਕੀ ਧਰਤੀ ਦੇ ਉੱਤੋਂ ਦੀ ਗਏ ਸਨ। ਇਸ ਅਨੁਭਵ ਵਿਚ ਕੌਮ ਨੂੰ ਮੂਸਾ ਨਾਲ ਮਿਲਾਇਆ ਗਿਆ ਸੀ<sup>20</sup>

ਇਸ ਕਥਨ ਵਿਚ ਇਕ ਸਾਫ਼ ਦਿੱਕਤ ਇਹ ਹੈ ਕਿ ਮੂਸਾ ਉਹ ਪਦਾਰਥ ਨਹੀਂ ਸੀ ਜਿਸ ਵਿਚ ਇਸਗਾਏਲੀਆਂ ਨੂੰ ਬਪਤਿਸਮਾ ਦਿੱਤਾ ਗਿਆ ਸੀ। ਉਨ੍ਹਾਂ ਨੂੰ ਸਮੁੰਦਰ ਵਿੱਚੋਂ ਨਿਕਲਦਿਆਂ ਸਮੁੰਦਰ ਵਿਚ ਅਤੇ ਧੂੰਏ ਦੇ ਬੱਦਲ ਵਿਚ ਸਮਾਉਣ ਤੇ ਬਪਤਿਸਮਾ ਦਿੱਤਾ ਗਿਆ ਸੀ (ਯਸਾਯਾਹ 4:5)। ਉਨ੍ਹਾਂ ਦਾ ਸੁੱਕੀ ਧਰਤੀ ਉੱਤੋਂ ਦੀ ਲੰਘਣਾ, ਜੋ ਯਕੀਨੀ ਤੌਰ ਤੇ ਇਸ ਗੱਲ ਦਾ ਸੰਕੇਤ ਹੈ ਕਿ ਉਹ ਪਾਣੀ ਵਿਚ ਨਹੀਂ ਢੁੱਥੇ ਸਨ। ਉਨ੍ਹਾਂ ਦੇ ਬੱਦਲ ਅਤੇ ਸੁੰਦਰ ਵਿਚ ਬਪਤਿਸਮਾ ਪਾਉਣ ਅਤੇ ਘੁਰੋ ਹੋਣ ਜਾਂ ਭੁੱਥੇ ਹੋਣ ਦੇ ਖਿਲਾਫ ਕੋਈ ਤਰਕ ਨਹੀਂ ਹੈ। ਸਮੁੰਦਰ ਨੇ ਦੇਵੇਂ ਪਾਸੇ ਕੰਧ ਬਣਾ ਦਿੱਤੀ ਸੀ ਜਦ ਕਿ ਉਹ ਸਮੁੰਦਰ ਅਤੇ ਧੂੰਏ ਦੇ ਬੱਦਲ ਵਿਚ ਸਮਾ ਗਏ ਸਨ ਭਾਵ ਉਨ੍ਹਾਂ ਦਾ ਬਪਤਿਸਮਾ ਹੋ ਗਿਆ ਸੀ।

ਹੋਰ ਲੋਕ ਆਇਤ 11 ਦੀ ਵਰਤੋਂ ਮਸੀਹ ਵਾਲੀ ਸੁੰਨਤ ਦੇ ਤੌਰ ਤੇ ਪਾਣੀ ਦੇ ਬਪਤਿਸਮੇ ਦੀ ਸਿੰਖਿਆ ਦੇਣ ਦੇ ਇਤਿਰਾਜ ਲਈ ਇਹ ਆਖਦਿਆਂ ਕਰਦੇ ਹਨ, ''ਇਸ ਵਿਚ ਸੰਭਵ ਤੌਰ ਤੇ ਮਨਬਦਲੀ ਦੀ ਗੱਲ ਹੈ ('ਤੁਹਾਡੀ ਸੁੰਨਤ ਹੋਈ,' ਅਨਿਸ਼ਚਿਤਕਾਲ), ਆਤਮਾ ਵੱਲੋਂ ਦਿੱਤੇ ਜਾਣ ਵਾਲੀ ਦਿਲ ਦੀ ਸੁੰਨਤ ਹੈ। ...''<sup>21</sup> ਫਿਰ ਇਹ ਨਿਹੋੜ ਕੱਢਿਆ ਜਾਂਦਾ ਹੈ ਕਿ ਆਇਤ 12 ਵਿਚ ਜਿਸ ਵਿਚ ਬਪਤਿਸਮੇ ਦੀ ਗੱਲ ਹੈ ਉਹ ਪਵਿੱਤਰ ਆਤਮਾ ਦਾ ਬਪਤਿਸਮਾ ਹੀ ਹੈ ਕਿਉਂ ਜੋ ਪੌਲਸ ਨੇ ''ਅਜਿਹੀ ਸੁੰਨਤ ਜਿਹੜੀ ਹੱਥਾਂ ਨਾਲ ਕੀਤੀ ਹੋਈ ਨਹੀਂ'' ਦੀ ਗੱਲ ਕੀਤੀ (ਆਇਤ 11)।

ਕੁਲੁਸੇ ਦੀ ਕਲਾਸੀਆ ਨੂੰ ਉਹੀ ਬਪਤਿਸਮਾ ਮਿਲਿਆ ਸੀ ਜਿਹੜਾ ਸਭ ਕੌਮਾਂ ਨੂੰ ਮਿਲਣਾ ਸੀ (ਮੱਤੀ 28:19; ਮਰਕੁਸ 16:15, 16), ਨਾ ਕਿ ਪਵਿੱਤਰ ਆਤਮਾ ਦਾ ਸੀਮਤ ਬਪਤਿਸਮਾ ਜਿਸ ਦਾ ਵਾਅਦਾ ਰਸੂਲਾਂ ਨੂੰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਮਿਲਿਆ ਸੀ (ਰਸੂਲਾਂ ਦੇ ਕੰਮ 1:2-5; 2:4) ਅਤੇ ਬਾਅਦ ਵਿਚ ਕੁਰਨੇਲੀਉਸ ਨੂੰ ਮਿਲਿਆ ਸੀ (ਰਸੂਲਾਂ ਦੇ ਕੰਮ 11:15, 16)। ਇਹ

ਤੱਥ ਕਿ ਜਿਸੂ ਵਾਲੀ ਰੂਹਾਨੀ ਸੁੰਨਤ ਬਿਨਾਂ ਰੱਖ ਲਏ ਹੁੰਦੀ ਹੈ, ਇਸ ਗੱਲ ਦਾ ਸੰਕੇਤ ਹੈ ਕਿ ਉਨ੍ਹਾਂ ਦੇ ਪਾਪ ਮਨੁੱਖਾਂ ਦੇ ਹੱਥਾਂ ਨਾਲ ਨਹੀਂ ਬਲਕਿ ਖੁਦਾ ਦੇ ਸਮਰੱਥਾ ਭਰੇ ਕੰਮ ਰਾਹੀਂ ਮਿਟਾਏ ਗਏ। ਉਨ੍ਹਾਂ ਦੇ ਇਹ ਪਾਪ ਬਪਤਿਸਮੇ ਵੇਲੇ ਮਿਟਾਏ ਗਏ ਸਨ। ਅਲਬੋਟ ਓਪਰੇ ਨੇ ਸਹੀ ਮੁਲਾਂਕਣ ਕੀਤਾ ਹੈ:

ਜਦ ਤਕ ਸੰਦਰਭ ਕਿਸੇ ਹੋਰ ਗੱਲ ਦਾ ਸੰਕੇਤ ਨਾ ਦਵੇ ਤਦ ਤਦ ਬਪਤਿਸਮੇ ਦੇ ਨਵੇਂ ਨੇਮ ਦੇ ਹਵਾਲਿਆਂ ਨੂੰ ਪਾਣੀ ਦਾ ਬਪਤਿਸਮਾ ਹੀ ਮੰਨਿਆ ਜਾਣਾ ਚਾਹੀਦਾ ਹੈ। ਤਕਨੀਕੀ ਤੌਰ ਤੇ ਬਪਤਿਸਮੇ ਦਾ ਅਰਥ ‘‘ਪਾਣੀ ਵਿਚ ਬਪਤਿਸਮਾ ਲੈਣਾ’’ ਹੈ। ਇਸ ਕਰਕੇ ਤਰੀਕੇ ਨੂੰ ਸਪੱਸ਼ਟ ਕਰਨਾ ਜ਼ਰੂਰੀ ਹੈ।<sup>2</sup>

ਸੰਦਰਭ ਵਿਚ ਕੋਈ ਅਜਿਹੀ ਮੰਗ ਨਹੀਂ ਹੈ ਕਿ ਇੱਥੇ ਪਵਿੱਤਰ ਆਤਮਾ ਦੇ ਬਪਤਿਸਮੇ ਦੀ ਗੱਲ ਹੋਵੇ। ਜਿਸ ਕਰਕੇ ਪਾਣੀ ਦੇ ਬਪਤਿਸਮੇ ਤੇ ਹੀ ਵਿਚਾਰ ਹੋਣਾ ਚਾਹੀਦਾ ਹੈ। ਜੋ ਪੌਲਸ ਦੇ ਮਨ ਵਿਚ ਸੀ।

‘ਜਿਹ ਦੇ ਵਿਚ ਪਰਮੇਸ਼ੁਰ ਦੀ ਕਰਨੀ ਉੱਤੇ ਨਿਹਚਾ ਰੱਖ ਕੇ ਜਿਵੇਂ ਉਸ ਨੇ ਉਹਨੂੰ ਮੁਰਦਿਆਂ ਵਿੱਚੋਂ ਉਠਾਇਆ ਤੁਸੀਂ ਉਹ ਦੇ ਨਾਲ ਉਠਾਏ ਵੀ ਗਏ’ (2: 12)

ਕੁਲੋਂ ਦੇ ਭਾਈ ਬਪਤਿਸਮੇ ਵਿਚ ਜਿਸੂ ਦੇ ਨਾਲ ਦਫ਼ਨਾਏ ਵੀ ਗਏ ਸਨ ਅਤੇ ਉਹਦੇ ਨਾਲ ਉਠਾਏ ਵੀ ਗਏ ਸਨ। ਅਨੁਵਾਦ ਹੋਇਆ ਸ਼ਬਦ ‘‘ਉਹਦੇ ਨਾਲ ਉਠਾਏ ਵੀ ਗਏ’’ (*sunēgērθētē*) ਜੋ ਕਿ ਇਕ ਅਨਿਸ਼ਚਿਤ ਕਰਮਵਾਚ ਸੰਕੇਤ ਹੈ, ਪੂਰਾ ਹੋ ਚੁਕੇ ਕੰਮ ਨੂੰ ਦਰਸਾਉਂਦਾ ਹੈ। ਇਹੀ ਸ਼ਬਦ 3: 1 ਅਤੇ ਅਡਸੀਆਂ 2: 6 ਵਿਚ ਮਿਲਦਾ ਹੈ। ਬਪਤਿਸਮਾ ਲੈਣ ਨਾਲ ਉਸ ਦੇ ਦਫ਼ਨ ਹੋਣ ਅਤੇ ਜੀ ਉੱਠਣ ਵਿਚ ਸਾਂਝ ਕਰਕੇ ਇਨ੍ਹਾਂ ਭਾਈਆਂ ਨੇ ਉਹਦੇ ਰਾਹੀਂ ਨਵੇਂ ਜਨਮ ਦੀ ਸਾਂਝ ਕਰਕੇ ਇਸ ਨੂੰ ਪਾਇਆ ਸੀ।

ਇਹ ਉਨ੍ਹਾਂ ਦੀ ਨਿਹਚਾ (*pistis*) ਦੇ ਕਰਕੇ ਸੰਭਵ ਹੋ ਸਕਿਆ ਸੀ। ਕੁਲੱਸੀਆਂ ਵਿਚ ਪੌਲਸ ਨੇ ‘‘ਨਿਹਚਾ’’ ਸ਼ਬਦ ਦੀ ਵਰਤੋਂ ਇੱਥੇ ਆਖਰੀ ਵਾਰ ਕੀਤੀ ਹੈ। (ਇਹ 1: 4, 23; 2: 5, 7 ਵਿਚ ਵੀ ਮਿਲਦਾ ਹੈ) ਇੱਥੇ ਨਿਹਚਾ ਦੇ ਸਬੰਧ ਵਿਚ ਦੱਸੇ ਕਈ ਸਵਾਲਾਂ ਤੇ ਗੱਲ ਕੀਤੀ ਜਾਣੀ ਜ਼ਰੂਰੀ ਹੈ।

(1) ਪਰਮੇਸ਼ੁਰ ਦੀ ਕਰਨੀ ਉੱਤੇ ਨਿਹਚਾ ਵਾਕ ਅੰਸ਼ ਵਿਚ *pistis* ਦਾ ਅਨੁਵਾਦ ‘‘ਨਿਹਚਾ’’ ਦੀ ਥਾਂ ਖੁਦਾ ਦੇ ਕੰਮ ਕਰਨ ਦੀ ‘‘ਵਛਾਦਾਰੀ’’ ਹੋਣਾ ਚਾਹੀਦਾ ਹੈ? *Pistis* ਦਾ ਅਨੁਵਾਦ ਸੰਭਵ ਤੌਰ ਤੇ ਕਿਤੇ ਹੋਰ ‘‘ਵਛਾਦਾਰੀ’’ ਨਹੀਂ ਹੋਇਆ ਹੈ। KJV ਵਿਚ ਇਸ ਦਾ ਅਨੁਵਾਦ ‘‘ਨਿਹਚਾ’’ 239 ਵਾਰ ਅਤੇ ਇਕ ਇਕ ਵਾਰ ‘‘ਭਰੋਸਾ,’’ ‘‘ਵਛਾਦਾਰੀ’’ ਅਤੇ ‘‘ਵਿਸ਼ਵਾਸ’’ ਹੋਇਆ ਹੈ, ਪਰ ਕਦੇ ‘‘ਵਛਾਦਾਰੀ’’ ਨਹੀਂ। NASB ਵਿਚ ‘‘ਨਿਹਚਾ’’ 238 ਵਾਰ, ਇਕ ਵਾਰ ‘‘ਸਬੂਤ’’ ਅਤੇ ਤਿੰਨ ਵਾਰ ‘‘ਵਛਾਦਾਰੀ’’—ਮੱਤੀ 23: 23; ਰੋਮੀਆਂ 3: 3; ਅਤੇ ਗਲਾਤੀਆਂ 5: 22. ਮੱਤੀ 23: 23 ਅਤੇ ਗਲਾਤੀਆਂ 5: 22 ਵਿਚ ‘‘ਨਿਹਚਾ’’ ਦੀ ਥਾਂ ‘‘ਵਛਾਦਾਰੀ’’ ਨੂੰ ਬੇਹਤਰ ਅਨੁਵਾਦ ਕਿਉਂ ਮੰਨਿਆ ਗਿਆ? ਭਲਾ ਇਨ੍ਹਾਂ ਆਇਤਾਂ ਵਿਚ 2 ਪਤਰਸ 1: 5 ਵਾਂਗ ‘‘ਨਿਹਚਾ’’ ਮਸੀਹੀ ਖੂਬੀ ਨਹੀਂ ਹੈ।

ਹੁਣ ਰੋਮੀਆਂ 3: 3 ਵੇਖਦੇ ਹਾਂ: ‘‘ਫੇਰ ਭਾਵੇਂ ਕਈ ਬੇਵਛਾ ਨਿੱਕਲੇ ਤਾਂ ਕੀ ਹੋਇਆ? ਭਲਾ, ਉਨ੍ਹਾਂ ਦੀ ਬੇਵਛਾਈ ਪਰਮੇਸ਼ੁਰ ਦੀ ਵਛਾਦਾਰੀ ਨੂੰ ਅਵਿਰਥਾ ਕਰ ਸੱਕਦੀ ਹੈ?’’ ਇਸ ਆਇਤ ਵਿਚ ਯੂਨਾਨੀ ਸ਼ਬਦ ਦਾ ਅਨੁਵਾਦ ‘‘ਵਛਾਦਾਰੀ’’ ਹੋਇਆ ਹੈ ਪਰ ਇੱਥੇ ਇਸ ਦੇ ਅਰਥ ਦੇ ਤੌਰ ਤੇ ‘‘ਨਿਹਚਾ’’ ਲਈ ਕਾਫ਼ੀ ਕੁਝ ਕਿਹਾ ਜਾਣਾ ਰਹਿ ਗਿਆ ਹੈ। ਬਾਰਕਲੇ ਐਮ. ਨਿਊਮੈਨ ਅਤੇ ਯੂਜ਼ੀਨ ਏ. ਨਿੰਡਾ ਨੇ ਲਿਖਿਆ ਹੈ, ‘‘ਇਸ ਸਵਾਲ ਦਾ ਅਰਥ, ‘‘ਭਲਾ ਇਹਦਾ ਮਤਲਬ ਇਹ ਹੈ ਕਿ ਇਸ

ਕਰਕੇ ਖੁਦਾ ਵਿਚ ਵਿਸ਼ਵਾਸ ਛਜੂਲ ਹੈ' ... ਲੈਣਾ ਸੰਭਵ ਹੈ, ਪਰ ਆਧੁਨਿਕ ਅਨੁਵਾਦ ਵਿਚ ਪੌਲਸ ਦੇ ਸਵਾਲ ਨੂੰ ਇਸ ਅਰਥ ਵਿਚ ਨਹੀਂ ਲਿਆ ਜਾਂਦਾ।’<sup>23</sup> ਸ਼ਾਇਦ ਨਿਊਮੈਨ ਅਤੇ ਨਿੱਡਾ ਦੇ 1973 ਵਿਚ ਲਿਖਣ ਵੇਲੇ 1971 ਦੇ ਇਕ ਅਨੁਵਾਦ ਤੋਂ ਵਾਕਿਫ਼ ਨਹੀਂ ਸਨ ਜਿਸ ਵਿਚ ਰੋਮੀਆਂ 3:3 ਨੂੰ ਇਸ ਤਰ੍ਹਾਂ ਅਨੁਵਾਦ ਕੀਤਾ ਗਿਆ ਸੀ: ‘‘ਭਲਾ ਉਨ੍ਹਾਂ ਦਾ ਵਿਸ਼ਵਾਸ ਨਾ ਕਰਨਾ ਖੁਦਾ ਦੇ ਵਿਸ਼ਵਾਸ ਨੂੰ ਬੇਕਾਰ ਬਣਾ ਦਿੰਦਾ ਹੈ?’’ (LB)।

ਰੋਮੀਆਂ 3:3 ਵਿਚ ਬੇਹਤਰੀਨ ਅਨੁਵਾਦ ‘‘ਵਡਾਦਾਰੀ’’ ਨਹੀਂ ਹੈ। ‘‘ਦੀ ਨਿਹਚਾ’’ ਕਰਮਕਾਰਕ ਸਬੰਧਕਾਰਕ ਹੈ ਜਿਸ ਦਾ ਅਨੁਵਾਦ ‘‘ਵਿਚ ਯਕੀਨ’’ ਹੋਣਾ ਚਾਹੀਦਾ ਹੈ। ਵਾਕ ਵਿਚ ਕੋਈ ਗੱਲ ‘‘ਭਲਾ ਇਸ ਦਾ ਮਤਲਬ ਇਹ ਹੈ ਕਿ ਇਸ ਕਰਕੇ ਖੁਦਾ ਵਿਚ ਯਕੀਨ ਕਰਨਾ ਛਿਜੂਲ ਹੈ?’’ ਨਾਲੋਂ ਛਰਕ ਅਨੁਵਾਦ ਦੀ ਮੰਗ ਨਹੀਂ ਕਰਦੀ ਹੈ। ਪੌਲਸ ਇਹ ਕਹਿ ਰਿਹਾ ਸੀ ਕਿ ਕਈਆਂ ਦੀ ਬੇਪਰਤੀਤੀ ਖੁਦਾ ਵਿਚ ਦੂਜਿਆਂ ਦੇ ਯਕੀਨ ਨੂੰ ਬੇਕਾਰ ਨਹੀਂ ਕਰਦੀ।

ਆਮ ਤੌਰ ਤੇ ਕਿਸੇ ਸ਼ਬਦ ਦੇ ਆਮ ਅਰਥ ਨੂੰ ਅਨੁਵਾਦ ਕਰਦਿਆਂ ਉਵੇਂ ਹੀ ਰੱਖਿਆ ਜਾਣਾ ਚਾਹੀਦਾ ਹੈ ਜਦ ਤਕ ਸੰਦਰਭ ਵਿਚ ਅਪਵਾਦ ਦੀ ਮੰਗ ਨਾ ਹੋਵੇ। ਕੋਈ ਵੀ ਵਚਨ ਇਸ ਗੱਲ ਦੀ ਮੰਗ ਨਹੀਂ ਕਰਦਾ *pistis* ਦਾ ਅਨੁਵਾਦ ‘‘ਨਿਹਚਾ’’ ਦੀ ਥਾਂ ਕਿਸੇ ਹੋਰ ਤਰ੍ਹਾਂ ਨਾਲ ਕੀਤਾ ਜਾਵੇ। 2:12 ਦੇ ਸੰਦਰਭ ਦੀ ਕੋਈ ਗੱਲ ਇਹ ਮੰਗ ਨਹੀਂ ਕਰਦੀ ਕਿ *pistis* ਦਾ ਅਨੁਵਾਦ ਕਰਨ ਲਈ ‘‘ਵਡਾਦਾਰੀ’’ ਦੀ ਵਰਤੋਂ ਕੀਤੀ ਜਾਵੇ। ਇਸ ਕਰਕੇ ‘‘ਪਰਮੇਸ਼ੁਰ ਦੀ ਕਰਨੀ ਉੱਤੇ ਨਿਹਚਾ’’ ਨੂੰ ਹੀ ਰੱਖਿਆ ਜਾਣਾ ਚਾਹੀਦਾ ਹੈ। ਪੁਰਾਣੇ ਹੋਣ ਜਾਂ ਆਧੁਨਿਕ ਅਨੁਵਾਦ ਕਿਸੇ ਵਿਚ ਵੀ ਆਇਤ 12 ਵਿਚ *pistis* ਦਾ ਅਨੁਵਾਦ ‘‘ਵਡਾਦਾਰੀ’’ ਕਰਨ ਵਾਲੇ ਬਹੁਤ ਘੱਟ ਹਨ।

(2) ਭਲਾ ਯਿਸੂ ਦਾ ਜੀ ਉੱਠਣਾ ‘‘ਪਰਮੇਸ਼ੁਰ ਦੀ ਕਰਨੀ’’ (ਏ ਬਰਾਬਰ ਹੈ। ਜਿਸ ਵਿਚ ਇਕ ਢੂਜੇ ਨੂੰ ਦੁਰਹਾ ਰਿਹਾ ਹੈ ਜਾਂ ਉਸ ਨੂੰ ਪਰਿਭਾਸ਼ਿਤ ਕਰ ਰਿਹਾ ਹੈ)? ਜੇ ਹਾਂ ਤਾਂ ਇਹਦਾ ਮਤਲਬ ਇਹ ਹੋਵੇਗਾ ਕਿ ਬਹਿਸਮਾ ਲੈਣ ਵਾਲੇ ਨੂੰ ਨਵੀਂ ਜ਼ਿੰਦਗੀ ਦੇਣ ਵਿਚ ਖੁਦਾ ਦੀ ਸਮਰੱਥਾ ਦੇ ਕੰਮ ਕਰਨ ਵਿਚ ਵਿਸ਼ਵਾਸ ਰੱਖਣ ਦੀ ਥਾਂ ਯਿਸੂ ਦੇ ਜੀ ਉੱਠਣ ਵਿਚ ਰੱਖਿਆ ਜਾਵੇ। ਏ. ਐਸ. ਪੀ. ਨੇ ਕਿਹਾ ਹੈ:

... ਕਿਤੇ ਵੀ ਜਿੱਥੇ ਇਹ ਨਾ ਦੱਸਿਆ ਗਿਆ ਹੋਵੇ ਕਿ ਇਹ ਕੌਣ ਯਕੀਨ ਕਰਦਾ ਹੈ, *pistis* ਦੇ ਬਾਅਦ ਸਬੰਧਕਾਰਕ ਨਿਹਚਾ ਦੇ ਮਕਸਦ ਨੂੰ ਦੱਸਦਾ ਹੈ। ਹੌਨਸੈਨ ਦਾ ਵਿਚਾਰ ਕਿ *t.enor* ਬਰਾਬਰੀ ਦਾ ਸਬੰਧਕਾਰਕ ਹੈ ਅਤੇ ਇਹਦਾ ਮਤਲਬ ਹੈ ਕਿ ਨਿਹਚਾ, ਭਾਵ ‘‘ਪਰਮੇਸ਼ੁਰ ਦੀ ਕਰਨੀ’’ ਸ਼ਕ ਤੋਂ ਬਿਲਕੁਲ ਪਰੇ ਹੈ। ਕਿਉਂਕਿ ਨਿਹਚਾ ਖੁਦਾ ਦੇ ਕੰਮ ਕਰਨ ਤੇ ਹੈ ਜਿਸ ਨੇ ਮਸੀਹ ਨੂੰ ਮੁਰਦਿਆਂ ਵਿੱਚੋਂ ਜ਼ਿੰਦਾ ਕਰ ਦਿੱਤਾ, ਤੁਲਨਾ ਰੋਮੀਆਂ 4:24. ਖੁਦਾ ਨੂੰ ਇਵੇਂ ਹੀ ਵਿਖਾਇਆ ਜਾਂਦਾ ਹੈ ਕਿਉਂ ਜੋ ਓਸੇ ਕਰਨੀ ਦੇ ਰਾਹੀਂ ਉਸ ਨੇ ਮਸੀਹ ਨੂੰ ਜ਼ਿੰਦਾ ਕੀਤਾ, ਸਾਡੇ ਆਪਣੇ ਰੂਹਾਨੀ ਅਨੁਭਵ ਵਿਚ ਵੀ ਅਸਰਦਾਇਕ ਹੋਵੇਗਾ।’’ ਇਸ ਕਰਕੇ ਸਾਡਾ ਬਹਿਸਮਾ ਮਸੀਹ ਨਾਲ ਆਪਣੇ ਰੂਹਾਨੀ ਦਫ਼ਨਏ ਜਾਣ ਅਤੇ ਜੀ ਉੱਠਣ ਨੂੰ ਛੱਡ ਹੋਰ ਕਿਸੇ ਗੱਲ ਦਾ ਪ੍ਰਤੀਕ ਨਹੀਂ ਹੈ<sup>24</sup>

ਪੀਕ ਦੇ ਅਨੁਸਾਰ ਆਇਤ 12 ‘‘ਨਿਹਚਾ’’ ਅਤੇ ‘‘ਪਰਮੇਸ਼ੁਰ ਦੀ ਕਰਨੀ’’ ਨੂੰ ਇੱਕੋ ਜਿਹਾ ਨਹੀਂ ਵਿਖਾਉਂਦੀ। ਇਸ ਦੇ ਉਲਟ ਨਿਹਚਾ ਖੁਦਾ ਦੀ ਕਰਨੀ ਵੱਲ ਧਿਆਨ ਦੁਆਉਂਦੀ ਹੈ ਜਿਸ ਨੇ ‘‘ਮਸੀਹ ਨੂੰ ਮੁਰਦਿਆਂ ਵਿੱਚੋਂ ਜ਼ਿਵਾਲਿਆ’’ ਇਹ ਨਿਹਚਾ ਖੁਦਾ ਦੀ ਕਰਨੀ ਉੱਤੇ ਹੈ ‘‘ਉਸ ਕਰਨੀ ਦੇ ਕਾਰਣ ਜਿਸ ਦੇ ਰਾਹੀਂ ਉਸ ਨੇ ਮਸੀਹ ਨੂੰ ਜ਼ਿਵਾਲਿਆ, ਸਾਡੇ ਆਪਣੇ ਰੂਹਾਨੀ ਅਨੁਭਵ ਵਿਚ ਵੀ ਅਸਰਦਾਇਕ ਹੋਵੇਗਾ।’’

(3) ਭਲਾ *tēs pistōēs* ਦਾ ਅਨੁਵਾਦ ‘‘ਦੀ ਨਿਹਚਾ’’ ਹੋਣਾ ਚਾਹੀਦਾ ਹੈ ਜਾਂ ‘‘ਵਿਚ

ਨਿਹਚਾ’?’ ਬੇਅਰ ਨੇ ਕਰਮਕਾਰਕ ਸਬੰਧਕਾਰਕ ਦੀ ਉਦਾਹਰਣ ਦੇ ਤੌਰ ਤੇ ‘‘ਕਰਮ / ਵਿਚ ਨਿਹਚਾ’ ਦੇ ਸਬੰਧਕਾਰਕ’ ਦੇ ਤੌਰ ਤੇ ਸ਼ਾਮਿਲ ਕੀਤਾ।<sup>25</sup>

ਐਡ. ਵਿਲਬਰ ਗਿੰਗਰਿਕ ਅਤੇ ਕ੍ਰੈਡਰਿਕ ਡਬਲਯੂ. ਡੈਂਕਰ ਨੇ ਪੌਲਸ ਦੇ ਵਾਕ ਅੰਸ਼ ਦੀ ਵਿਆਖਿਆ ‘‘ਖੁਦਾ ਵਿਚ ਵਿਸ਼ਵਾਸ, ਭਰੋਸਾ, ਯਕੀਨ’’ ਦੇ ਤੌਰ ਤੇ ਕੀਤੀ ਹੈ। ਫਿਰ ਉਨ੍ਹਾਂ ਆਇਤਾਂ ਨੂੰ ਦੁਹਰਾਉਣ ਦੇ ਬਾਅਦ ਜਿਥੇ ਇਨ੍ਹਾਂ ਦੀ ਵਰਤੋਂ ਮਿਲਦੀ ਹੈ, (ਉਦਾਹਰਣ ਲਈ, ਮਰਕੁਸ 11:22) ਉਨ੍ਹਾਂ ਨੇ ਕੁਲੱਸੀਆਂ 2:12 ਦਾ ਇਹ ਅਨੁਵਾਦ ਦਿੱਤਾ: ‘‘ਖੁਦਾ ਦੀ ਕਰਨੀ ਵਿਚ ਨਿਹਚਾ ਜਿਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ।’’<sup>26</sup> 2000 ਦੀ ਸੋਧ ਵਿਚ ਡੈਂਕਰ ਨੇ ਇਸ ਆਇਤ ਦਾ ਅਨੁਵਾਦ ਇਸ ਨਾਲ ਮਿਲਦਾ ਜੁਲਦਾ ਕੀਤਾ।<sup>27</sup>

ਜ਼ਿਆਦਾਤਰ ਟੀਕਾਗਾਰ *dia tēs pisteōs* ਵਾਕ ਅੰਸ਼ ਨੂੰ ਕਰਮਕਾਰਕ ਸਬੰਧਕਾਰਕ ਮੰਨਦੇ ਹਨ।<sup>28</sup> ਇਸ ਕਰਕੇ ਇਸ ਵਾਕ ਅੰਸ਼ ਦਾ ਅਨੁਵਾਦ ‘‘ਵਿਚ ਨਿਹਚਾ ਦੇ ਰਾਹੀਂ’’ ਹੋਣਾ ਚਾਹੀਦਾ ਹੈ।

(4) ਭਲਾ ਲੋਕਾਂ ਨੂੰ ਬਧਤਿਸਮਾ ਲੈਣ ਵੇਲੇ ਆਪਣਾ ਯਕੀਨ ਉਸ ਵਿਚ ਰੱਖਣਾ ਜ਼ਰੂਰੀ ਹੈ ਜੋ ਖੁਦਾ ਕਰ ਰਿਹਾ ਹੁੰਦਾ ਹੈ? ਹਾਂ। ਬਧਤਿਸਮਾ ਲੈਣ ਵਾਲੇ ਲਈ ਖੁਦਾ ਦੀ ਸ਼ਕਤੀ ਭਾਵ ਓਸੇ ਸ਼ਕਤੀ ਦੇ ਕੰਮ ਕਰਨ ਵਿਚ ਯਕੀਨ ਰੱਖਣਾ ਜ਼ਰੂਰੀ ਹੈ, ਜਿਸ ਨੇ ਯਿਸੂ ਨੂੰ ਜਿਵਾਲਿਆ, ਕਿ ਉਹ ਉਸ ਨੂੰ ਇਕ ਨਵੀਂ ਰੂਹਾਨੀ ਜ਼ਿੰਦਗੀ ਦੇਵੇਗਾ। ਨਵੀਂ ਜ਼ਿੰਦਗੀ ਉਦੋਂ ਮਿਲਦੀ ਹੈ ਜਦੋਂ ਉਹ ਬਧਤਿਸਮਾ ਮੇਂ ਵਿਚ ਯਿਸੂ ਦੇ ਦਫ਼ਨਾਏ ਜਾਣ ਅਤੇ ਜੀ ਉੱਠਣ ਵਿਚ ਸਾਂਝੀ ਹੁੰਦਾ ਹੈ। ਇਹ ਤਦੇ ਹੋ ਸਕਦਾ ਹੈ ਜੋ ਬਧਤਿਸਮਾ ਲੈਣ ਵਾਲੇ ਦਾ ਯਕੀਨ ਉਸ ਨੂੰ ਰੂਹਾਨੀ ਤੌਰ ਤੇ ਉਸ ਦੀ ਸੁੰਨਤ ਕਰਨ ਅਤੇ ਉਸ ਨੂੰ ਰੂਹਾਨੀ ਤੌਰ ਤੇ ਜ਼ਿੰਦਾ ਕਰਨ ਦੀ ਖੁਦਾ ਦੀ ਕਰਨੀ ਵਿਚ ਯਕੀਨ ਹੈ। ਇਹ ਭਰੋਸਾ ਕਿ ਖੁਦਾ ਇਹ ਕਰ ਸਕਦਾ ਹੈ ਯਿਸੂ ਨੂੰ ਜ਼ਿੰਦਾ ਕਰਨ ਵਿਚ ਉਸ ਦੇ ਸ਼ਕਤੀਸ਼ਾਲੀ ਕੰਮ ਤੇ ਅਧਾਰਿਤ ਹੈ। ਮੈਰਵਿਨ ਵਿੰਸੋਂਟ ਨੇ ‘‘‘ਖੁਦਾ ਦੇ ਕੰਮ ਦਾ ਯਕੀਨ’ ਕਿਥੇ ਹੈ, ਭਾਵ ਉਹ ਉਹ ਵਿਸ਼ਵਾਸ ਨਹੀਂ, ਜੋ ਖੁਦਾ ਕੰਮ ਕਰਦਾ ਹੈ, ਬਲਕਿ ਖੁਦਾ ਦੇ ਕੰਮ ਕਰਨ ਵਿਚ ਆਪਣਾ ਯਕੀਨ’’ ਜਿਵੇਂ ਮਸੀਹ ਦੇ ਜੀ ਉੱਠਣ ਵਿਚ ਵਿਖਾਇਆ ਗਿਆ ਹੈ।’’<sup>29</sup>

ਬਧਤਿਸਮਾ ਲੈਣ ਵਾਲੇ ਦਾ ਵਿਸ਼ਵਾਸ ਨਾ ਸਿਰਫ਼ ਖੁਦਾ ਦੀ ‘‘ਸਮਰੱਥਾ’’ ਵਿਚ ਹੈ ਜਿਵੇਂ ਕਿ NIV ਅਤੇ ਪੰਜਾਬੀ ਵਿਚ ਅਨੁਵਾਦ ਕੀਤਾ ਗਿਆ ਹੈ, ਬਲਕਿ ਖੁਦਾ ਦੇ ਕੰਮ ‘‘ਕੰਮ ਕਰਨ’’ (*en-ergeia*) ਵਿਚ ਹੀ ਯਕੀਨ ਹੈ।<sup>30</sup> ਜੋ ਪੌਲਸ ਦੇ ਇਹ ਕਹਿਣ ਦਾ ਅਰਥ ‘‘ਸਮਰੱਥਾ’’ ਸੀ, ਤਾਂ ਉਸ ਨੇ ਯੂਨਾਨੀ ਸ਼ਬਦ *exousia* (‘‘ਕੰਮ ਕਰਨ ਦਾ ਇਖਤਿਆਰ’’) ਜਾਂ *dunamis* (‘‘ਕੰਮ ਕਰਨ ਦੀ ਸ਼ਕਤੀ ਜਾਂ ਸਮਰੱਥਾ’’) ਦੀ ਵਰਤੋਂ ਕੀਤੀ ਹੋਵੇਗੀ। ਇਸ ਦੇ ਇਲਾਵਾ ਉਸ ਨੇ *energeia* ਦੀ ਵਰਤੋਂ ਕੀਤੀ, ਜਿਸ ਦਾ ਅਰਥ ਹਰਕਤ ਵਿਚ ਸ਼ਕਤੀ ਹੈ ਅਤੇ ਇਸ ਦਾ ਅਨੁਵਾਦ ਜ਼ਿਆਦਾਤਰ ਮਾਮਲਿਆਂ ਵਿਚ ‘‘ਕੰਮ ਕਰਨ’’ ਹੈ। ਜੇ. ਇਥੇਲ ਜੱਨਸਨ ਨੇ ਕਿਹਾ ਹੈ, ‘‘‘ਖੁਦਾ ਦੇ ਕੰਮ ਕਰਨ ਵਿਚ ਵਿਸ਼ਵਾਸ ਦੇ ਰਾਹੀਂ’’ (RV) ਹੀ ਇਸ ਅਨੁਸਥਾਨ ਨੂੰ ਅਰਥ ਅਤੇ ਮਾਨਤਾ ਦਿੱਤੀ ਜਾ ਸਕਦੀ ਹੈ।’’<sup>31</sup> ਵਿਲੀਅਮ ਬਾਰਕਲੇ ਨੇ ਇਸ ਨੂੰ ਇਸ ਤਰ੍ਹਾਂ ਕਿਹਾ ਹੈ, ‘‘ਇਹ ਤਦੇ ਹੋ ਸਕਦਾ ਹੈ ਜਦ ਕੋਈ ਖੁਦਾ ਦੇ ਪ੍ਰਭਾਵਸ਼ਾਲੀ ਕੰਮ ਕਰਨ ਵਿਚ ਵਿਸ਼ਵਾਸ ਕਰੇ ਜਿਸ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ ਅਤੇ ਇਹ ਕਿ ਉਹ ਉਸ ਲਈ ਦੀ ਇਹ ਹੀ ਕਰ ਸਕਦਾ ਹੈ।’’<sup>32</sup>

ਹਰਬਰਟ ਐਮ. ਕਾਰਸਨ ਨੇ ਟਿੱਪਣੀ ਕੀਤੀ ਹੈ:

ਇਹ ਤਰ੍ਹਾਂ ਮਸੀਹ ਦੇ ਜੀ ਉੱਠਣ ਵਿਚ ਵਿਖਾਈ ਗਈ ਖੁਦਾ ਦੇ ਸ਼ਕਤੀਸ਼ਾਲੀ ਕੰਮ ਕਰਨ ਦੀ ਨਿਹਚਾਵਾਨ ਦੇ ਭਰੋਸੇ ਦੀ ਗੱਲ ਹੈ। ਇਸ ਦਾ ਮਤਲਬ ਇਹ ਹੈ ਕਿ ਇਹ ਤਰਕ ਇਸ ਤਰ੍ਹਾਂ ਨਾਲ ਹੋਵੇਗਾ ਕਿ ਉਨ੍ਹਾਂ ਨੇ ਮਸੀਹ ਦੇ ਜੀ ਉੱਠਣ ਦੀ ਹਕੀਕਤ ਨੂੰ ਕਬੂਲ ਕਰ ਲਿਆ ਸੀ। ਇਹ ਖੁਦਾ ਦੀ ਸ਼ਕਤੀ ਦਾ ਸੰਕੇਤਿਕ ਪ੍ਰਗਟਾਵਾ ਸੀ, ਅਤੇ ਉਸ ਸ਼ਕਤੀ ਉੱਤੇ ਭਰੋਸਾ ਰੱਖ ਕੇ

ਉਨ੍ਹਾਂ ਨੂੰ ਮਸੀਹ ਨਾਲ ਮੇਲ ਵਿਚ ਤੁਹਾਨੀ ਜੀ ਉੱਠਣ ਦਾ ਪਤਾ ਲੱਗਾ ਸੀ।<sup>33</sup>

ਹੋਰ ਟੀਕਾਕਾਰ ਇਸ ਨਾਲ ਸਹਿਮਤ ਹਨ:

ਕ੍ਰਿਸ਼ਨਾਂਤੋਮ ਦੀ ਟਿੱਪਣੀ ਹੈ: ‘ਤੁਸਾਂ ਵਿਸ਼ਵਾਸ ਕੀਤਾ ਕਿ ਖੁਦਾ ਤੁਹਾਨੂੰ ਜਿਵਾਉਣ ਦੇ ਯੋਗ ਹੈ, ਅਤੇ ਤੁਸੀਂ ਜਿਵਾਏ ਵੀ ਗਏ’ ...। ਇਹ ਸਿਰਫ਼ ਇਹੀ ਯਕੀਨ ਨਹੀਂ ਹੈ ਕਿ ਖੁਦਾ ਨੇ ਮਸੀਹ ਨੂੰ ਮੁਰਦਿਆਂ ਵਿੱਚੋਂ ਜਿੰਦਾ ਕੀਤਾ, ਬਲਕਿ ਇਹ ਵਿਸ਼ਵਾਸ ਕਿ ਖੁਦਾ ਮਨੁੱਖੀ ਸੁਭਾਅ ਵਿਚ ਕੰਮ ਕਰ ਰਿਹਾ ਹੈ, ਇਸ ਨੂੰ ਨਵੀਂ ਜਿੰਦਗੀ ਲਈ ਉਵੇਂ ਹੀ ਜਿਵਾ ਕੇ ਜਿਵੇਂ ਉਸ ਨੇ ਮਸੀਹ ਨੂੰ ਮੁਰਦਿਆਂ ਵਿੱਚੋਂ ਜਿਵਾਇਆ ਅਤੇ ਮਸੀਹ ਨੂੰ ਜਿਵਾਉਣ ਦੇ ਕਾਰਣ।<sup>34</sup>

ਜੇ ਮਸੀਹੀ ਬਹਿਰਿਚਮਾ ਜੋ ਉਸ ਤੁਹਾਨੀ ਸੰਨਤ ਦਾ ਜਵਾਬ ਹੈ ਜਿਹੜੀ ਛੁਟਕਾਰੇ ਨਾਲ ਮਿਲੀ ਹੈ। ਬਹਿਰਿਚਮਾ ਲੈਣ ਵਾਲਿਆਂ ਵੱਲੋਂ ਨਿੱਜੀ ਤੌਰ ਤੇ ਮੰਨੇ ਜਾਣ ਅਤੇ ਕਬੂਲੇ ਜਾਣ ਦੀ ਮੰਗ ਕਰਦੀ ਹੈ। ਇਸ ਦਾ ਮਤਲਬ ਨਿਹਚਾ ਦੇ ਉਸ ਸੰਸਕਾਰ ਨਾਲ ਨਹੀਂ ਬਲਕਿ ਖੁਦਾ ਨਾਲ ਜੁੜੇ ਹੋਣਾ ਹੈ ਜਿਹੜਾ ਇਸ ‘ਸੈਕਰਾਮੈਟ’ ਵਿਚ ਕੰਮ ਕਰਦਾ ਹੈ, ਮਸੀਹ ਦੀ ਮੌਤ ਅਤੇ ਜੀ ਉੱਠਣ ਦੇ ਬਚਾਉਣ ਵਾਲੇ ਫਲ ਨੂੰ ਲਾਗੂ ਕਰਦਾ ਹੈ ਜਿਸ ਵਿਚ ਨਿਹਚਾਵਾਨ ਮਰ ਗਏ ਅਤੇ ਜੀ ਉੱਠੇ, ਅਤੇ ਉਨ੍ਹਾਂ ਨੂੰ ਇਲਾਹੀ ਜਿੰਦਗੀ ਦੇ ਉਸ ਦਾਇਰੇ ਵਿਚ ਰੱਖਦਾ ਹੈ ਜਿਸ ਵਿਚ ਪਾਪ ਉੱਤੇ ਛਲਹਿ ਪਾਈ ਜਾਂਦੀ ਹੈ (ਰੋਮੀਆਂ 6: 7, 9–11)।<sup>35</sup>

ਆਇਤ 12 ਦੇ ਕੰਦਰੀ ਭਾਗ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ ‘ਜਦ ਤੁਸਾਂ ਬਹਿਰਿਚਮਾ ਲਿਆ ਸੀ, ਖੁਦਾ ਨੇ ਤੁਹਾਨੂੰ ਵੀ ਫੇਰ ਤੋਂ ਜੀਣ ਦੇ ਉਵੇਂ ਹੀ ਯੋਗ ਬਣਾਇਆ ਜਿਵੇਂ ਉਸ ਦੀ ਆਪਣੀ ਸ਼ਕਤੀ ਦੇ ਰਾਹੀਂ ਹੋਵੇ। ਉਸ ਨੇ ਤੁਹਾਨੂੰ ਜਿਵਾ ਦਿੱਤਾ ਜਿਵੇਂ ਮਸੀਹ ਦੇ ਨਾਲ ਹੋਵੇ। ਇਹ ਖੁਦਾ ਦੀ ਸ਼ਕਤੀ ਵਿਚ ਤੁਹਾਡੇ ਭਰੋਸੇ ਦਾ ਨਤੀਜਾ ਹੈ।’<sup>36</sup>

ਨਿਹਚਾ ਦੇ ਕੰਮ ਨੂੰ ਨਿਰੇ ਬਹਿਰਿਚਮੇ ਲਈ ਕਹਿਣ ਦੀ ਗੱਲ ਵਿਖਾਉਣਾ ਗਲਤ ਹੈ, ਜਿਸ ਵਿਚ ਖੁਦਾ ਆਦਮੀ ਦੇ ਵਿਹਾਰ ਦੇ ਬਾਵਜੂਦ ਕੰਮ ਕਰਦਾ ਹੈ ਜਾਂ ਉਸ ਸਮਝ ਲਈ ਜਿਹੜੀ ਖੁਦਾ ਬਹਿਰਿਚਮੇ ਵਿਚ ਕਰਦਾ ਹੈ, ਜਾਂ ਬਹਿਰਿਚਮੇ ਦੇ ਬਾਅਦ ਯੋਗ ਜਵਾਬ ਦੇਣ ਦੇ ਇਗਰੇ ਦੇ ਸਬੂਤ ਲਈ।<sup>37</sup>

ਫੇਰ ਖੁਦਾ ਨੂੰ ਵਿਖਾਇਆ ਜਾਂਦਾ ਹੈ: ਜਿਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਹੈ, ਕਿਉਂ ਜੋ ਅਨੁਮਾਨਤ ਵਾਕ ਚੱਲਦਾ ਹੈ: ਖੁਦਾ ਨੇ ਮਸੀਹ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਹੈ ਤਾਂ ਉਹ ਮੈਨੂੰ ਵੀ ਨਵੇਂ ਜੀਵਨ ਵਿਚ ਲਿਆ ਸਕਦਾ ਹੈ (ਤੁਲਨਾ ਅਫ਼ਸੀਆਂ 19, 20)। ਇਸ ਤਰ੍ਹਾਂ ‘ਪਰਮੇਸ਼ੁਰ ਦੀ ਕਰਨੀ’ ਵਿਚ ਨਿਹਚਾ ਦੇ ਰਾਹੀਂ ਇਹ ਅਨੁਭਵ ਮਿਲਦਾ ਹੈ।<sup>38</sup>

ਬਹਿਰਿਚਮਾ ਲੈਣ ਵਾਲੇ ਦਾ ਵਿਸ਼ਵਾਸ ਬਹਿਰਿਚਮਾ ਦੇਣ ਵਾਲੇ, ਪਾਣੀ, ਜਾਂ ਬਹਿਰਿਚਮਾ ਲੈਣ ਦੇ ਕਾਰਜ ਜਾਂ ਸਿਰਫ਼ ਜਿਸੂ ਦੇ ਜੀ ਉੱਠਣ ਵਿਚ ਹੀ ਨਹੀਂ ਹੈ। ਵਿਸ਼ਵਾਸ ਇਸ ਭਰੋਸੇ ਦੇ ਨਾਲ ਕਿ ਉਸ ਦੇ ਕੰਮ ਕਰਨ ਨਾਲ ਨਵੇਂ ਮਸੀਹੀ ਦੀ ਜਿੰਦਗੀ ਵਿਚ ਵਾਅਦਾ ਕੀਤੇ ਹੋਏ ਬਦਲਾਅ ਆ ਸਕਦੇ ਹਨ, ਖੁਦਾ ਦੇ ਉੱਤੇ ਹੈ। ਇਹ ਵਿਸ਼ਵਾਸ ਕਿ ਖੁਦਾ ਕਰ ਸਕਦਾ ਹੈ ਅਤੇ ਕਰੇਗਾ, ਜਿਸੂ ਨੂੰ ਜਿਵਾਉਣ ਕੇ ਕਾਰਜ ਵਿਚ ਵਿਖਾਈ ਗਈ ਉਸ ਦੀ ਸੰਚਾਲਤ ਸ਼ਕਤੀ ਤੇ ਅਧਾਰਿਤ ਹੈ। ਖੁਦਾ ਤੋਂ ਤਦ ਤਕ ਕੰਮ ਕਰਨ ਦੀ ਉਮੀਦ ਨਹੀਂ ਕਰਨੀ ਚਾਹੀਦੀ ਜਦੋਂ ਤਕ ਮਨੁੱਖ ਦਾ ਉਸ ਵਿਚ ਇਹੋ ਜਿਹਾ ਵਿਸ਼ਵਾਸ ਨਾ ਹੋਵੇ। ਖੁਦਾ ਦੇ ਸ਼ਕਤੀਸ਼ਾਲੀ ਢੰਗ ਨਾਲ ਕੰਮ ਕਰਨ ਵਿਚ ਵਿਸ਼ਵਾਸ ਦੇ ਕਾਰਣ ਯਿਸੂ ਦੇ ਨਾਲ ਦਫ਼ਨਾਏ

ਜਾਣ ਅਤੇ ਜੀ ਉੱਠਣ ਦੇ ਤਿੰਨ ਪ੍ਰਾਣ ਹੁੰਦੇ ਹਨ: ਸੁੰਨਤ, ਨਵਾਂ ਜੀਵਨ ਅਤੇ ਮਾਫ਼ੀ। ਬਪਤਿਸਮਾ ਲੈਣ ਦੇ ਵਕਤ, ਸੁੰਨਤ ਰਹਿਤ ਲੋਕਾਂ ਨੂੰ ਰੂਹਾਨੀ ਤੌਰ ਤੇ ਸੁੰਨਤ ਕੀਤਾ ਜਾਂਦਾ ਹੈ, ਪਾਪ ਵਿਚ ਮਰੇ ਹੋਇਆਂ ਨੂੰ ਜਿਉਂਦਾ ਕੀਤਾ ਜਾਂਦਾ ਹੈ ਅਤੇ ਪਾਪ ਮਾਫ਼ ਕੀਤੇ ਜਾਂਦੇ ਹਨ। ਐਡੂਅਰਡ ਸ਼ਵੇਜ਼ਰ ਨੇ ਆਇਤ 12 ਤੋਂ ਆਇਤ 13 ਵਿੱਚੋਂ ਪੌਲਸ ਦੇ ਉੱਚ ਵਿਚਾਰ ਤੇ ਸਹੀ ਮੁਲਾਂਕਣ ਦਿੱਤਾ ਗਿਆ ਹੈ, “ਅਗਲਾ ਵਾਕ ਸਮਝਾ ਦਿੰਦਾ ਹੈ ਕਿ ਜੀ ਉੱਠਣ ਦੇ ਜੀਵਨ ਦਾ ਸਹੀ ਵਿਚ ਕੀ ਅਰਥ ਹੈ, ਜੋ ਉਨ੍ਹਾਂ ਨੇ ਪਹਿਲਾਂ ਹੀ ਪਾ ਲਿਆ ਹੈ: ਇਹ ਪਾਪਾਂ ਦੀ ਮਾਫ਼ੀ ਦੇ ਅਧਾਰ ਤੇ ਸੁੰਨਤ ਰਹਿਤ ਤੋਂ ਅਜਾਦ ਹੋਣ ਦਾ ਸੰਕੇਤ ਦਿੰਦਾ ਹੈ।”<sup>39</sup>

‘ਤੁਹਾਨੂੰ ਜਿਹੜੇ ਆਪਣੇ ਅਪਰਾਧਾਂ ਅਤੇ ਆਪਣੇ ਸਰੀਰ ਦੀ ਅਸੁੰਨਤ ਦੇ ਕਾਰਣ ਮੌਦੇ ਹੋਏ ਸਾਚਿ’ (2: 13)

ਮਾਫ਼ ਕੀਤੇ ਜਾਣ ਤੋਂ ਪਹਿਲਾਂ ਭੁਲ੍ਹੇ ਦੇ ਲੋਕ ਪਾਪ ਵਿਚ ਮਰੇ ਹੋਏ ਸਨ। ਰੋਮੀਆਂ ਨੂੰ ਪੌਲਸ ਨੇ ਦੱਸਿਆ ਸੀ, “... ਪਾਪ ਜੀ ਪਿਆ ਅਤੇ ਮੈਂ ਮਰ ਗਿਆ। ... ਕਿਉਂ ਜੋ ਪਾਪ ਨੇ ਦਾਉ ਪਾ ਕੇ ਹੁਕਮਨਮੇ ਦੇ ਰਾਹੀਂ ਮੈਨੂੰ ਧੋਖਾ ਦਿੱਤਾ ਅਤੇ ਉਹ ਦੇ ਵਸੀਲੇ ਨਾਲ ਮੈਨੂੰ ਮਾਰ ਸੁੱਟਿਆ” (ਰੋਮੀਆਂ 7: 9, 11)। ਯਾਕੂਬ ਨੇ ਲਿਖਿਆ, ‘ਪਾਪ ਜਾਂ ਪੂਰੇ ਵਿੱਤ ਨੂੰ ਪੁੱਜਦਾ ਹੈ ਤਾਂ ਮੈਂਤ ਨੂੰ ਜਨਮ ਦਿੰਦਾ ਹੈ’ (ਯਾਕੂਬ 1: 15)। ਭੁਲ੍ਹੇ ਦੇ ਲੋਕ ਪਾਪ ਵਿਚ ਮਰੇ ਹੋਏ ਸਨ ਕਿਉਂ ਜੋ ਉਨ੍ਹਾਂ ਨੇ ਪਾਪ ਕੀਤਾ ਸੀ, ਜਿਵੇਂ ਸਭਨਾਂ ਨੇ ਪਾਪ ਕੀਤਾ ਹੈ (ਰੋਮੀਆਂ 3: 23)। ਉਨ੍ਹਾਂ ਦੀ ਹਾਲਤ ਵਿਚ ਬਦਲਾਅ ਉਦੋਂ ਹੋਇਆ ਜਦੋਂ ਬਪਤਿਸਮੇ ਦੇ ਸਮੇਂ ਉਨ੍ਹਾਂ ਨੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦੇਣ ਅਤੇ ਆਪਣੇ ਪਾਪਾਂ ਦੀ ਮਾਫ਼ੀ ਲਈ ਬੁਦਾ ਦੇ ਕੰਮ ਕਰਨ ਵਿਚ ਆਪਣੀ ਨਿਹਚਾ ਰੱਖੀ।

ਬੇਸ਼ੱਕ ਪੌਲਸ ਸਰੀਰਕ ਮੌਤ ਦੀ ਗੱਲ ਨਹੀਂ ਕਰ ਰਿਹਾ ਸੀ। ਆਪਣੇ ਅਪਰਾਧਾਂ ਦੇ ਕਾਰਣ ਮੌਦੇ ਹੋਏ ਕਹਿਣ ਤੋਂ ਉਸ ਦਾ ਭਾਵ ਪਾਪ ਦੀ ਵਜ਼ਾ ਕਰਕੇ ਮਸੀਹ ਵਿਚ ਰੂਹਾਨੀ ਜ਼ਿੰਦਗੀ ਤੋਂ ਅਲਹਿਦਾ ਹੋਣਾ ਸੀ (ਅਫਸੀਆਂ 4: 18)। ਜਿਸੂ ਰੂਹਾਨੀ ਜ਼ਿੰਦਗੀ ਦਾ ਦੇਣ ਵਾਲਾ ਹੈ (1 ਯੂਹੇਨਾ 5: 12), ਇਸ ਕਰਕੇ ਜਿਹੜੇ ਲੋਕ ਉਸ ਵਿਚ ਨਹੀਂ ਹਨ ਉਹ ਰੂਹਾਨੀ ਤੌਰ ਤੇ ਮੁਰਦਾ ਹਨ। ਉਸ ਜ਼ਿੰਦਗੀ ਨੂੰ ਪਾਉਣ ਲਈ ਜ਼ਰੂਰੀ ਹੈ (ਰੋਮੀਆਂ 6: 4; ਗਲਾਤੀਆਂ 3: 27)। ਇਹ ਸਚਿਆਈ ਕਿ ਬਪਤਿਸਮਾ ਲੈਣ ਤੇ ਨਵੀਂ ਜ਼ਿੰਦਗੀ ਵਿਚ ਆਉਣ ਕਰਕੇ ਰੂਹਾਨੀ ਬੇਜਾਨ ਹੋਣ ਤੋਂ ਬਚਾਅ ਹੁੰਦਾ ਹੈ, ਆਇਤਾਂ 12 ਅਤੇ 13 ਵਿਚ ਪੌਲਸ ਵੱਲੋਂ ਸਾਫ਼ ਦੱਸੀ ਗਈ ਹੈ।

ਆਇਤ 13 ਦਾ ਆਰੰਭ ਆਇਤ 13 ਨੂੰ ਆਇਤ 12 ਨਾਲ ਜੋੜਦਿਆਂ *kai humas* (“ਅਤੇ ਤੁਹਾਨੂੰ”) ਨਾਲ ਹੁੰਦਾ ਹੈ। ਵਿਸ਼ਾ ਵਸਤੂ ਦੀ ਲਗਾਤਾਰਤਾ ਲਈ ਕਿਸੇ ਨਵੇਂ ਪੈਰੇ ਦੀ ਲੋੜ ਨਹੀਂ ਹੈ। NIV ਅਤੇ TNIV ਵਿਚ ਵਾਕ ਨੂੰ ਖਤਮ ਕਰਕੇ ਅਤੇ ਆਇਤ 12 ਦੇ ਅਕੀਰ ਵਿਚ ਪੈਰੇ ਨੂੰ ਬੰਦ ਕਰਕੇ ਗਲਤ ਢੰਗ ਨਾਲ ਆਇਤ 12 ਨੂੰ ਆਇਤ 13 ਤੋਂ ਅੱਡ ਕੀਤਾ ਗਿਆ ਹੈ। ਇਹ ਵਿਆਖਿਆ ਕਰਨ ਦਾ ਫੈਸਲਾ ਹੈ ਭਾਵ ਇਹ ਆਇਤਾਂ ਦੀ ਯੂਨਾਨੀ ਬਣਤਰ ਦੇ ਅਧਾਰ ਤੇ ਨਹੀਂ ਹੈ। ਯੂਨਾਨੀ ਧਰਮਪੁਸਤਕ ਵਿਚ ਆਇਤ 12 ਦੇ ਅਕੀਰ ਵਿਚ ਲਾਈਨ ਦੇ ਉੱਤੇ ਬਿੰਦੂ ਨਾਲ ਵਿਰਾਮ ਦਿੱਤਾ ਗਿਆ ਹੈ। ‘ਕੌਲਨ (ਵਿਰਾਮਚਿੰਨ) ਜੋ ਲਾਈਨ ਦੇ ਉੱਤੇ ਇਕ ਬਿੰਦੀ ਹੈ ... ਅੰਗ੍ਰੇਜ਼ੀ ਭਾਸ਼ਾ ਵਿਚ ਕਾਲਨ ਅਤੇ ਸੈਮੀਕਾਲਨ ਅਖਵਾਉਂਦੇ ਹਨ।’<sup>40</sup>

ਆਇਤਾਂ ਨੂੰ ਇਕ ਪੈਰੇ ਨਾਲ ਅੱਡ ਕਰਨਾ ਆਇਤ 13 ਤੋਂ ਆਇਤ 12 ਦੇ ਪੌਲਸ ਦੇ ਵਿਚਾਰ ਨੂੰ ਅੱਡ ਕਰਨਾ ਹੈ ਜੋ ਦੋਹਾਂ ਵਾਕਾਂ ਵਿਚ ਸੱਥੰਧ ਨੂੰ ਨਹੀਂ ਵਿਖਾ ਸਕਦਾ। ਹੋਰਨਾਂ ਅਨੁਵਾਦਾਂ ਵਿਚ ਪੈਰੇ ਨੂੰ ਤੋੜ ਕੇ ਇਨ੍ਹਾਂ ਆਇਤਾਂ ਨੂੰ ਅੱਡ ਨਹੀਂ ਕੀਤਾ ਗਿਆ ਹੈ (ਵਿਖੇ NASB; KJV; NKJV; ASV;

RSV; NRSV)। NAB ਵਿਚ “... ਖੁਦਾ ਜਿਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ। ਤੁਸੀਂ ਵੀ ਜਦ ਪਾਪ ਵਿਚ ਮੁਰਦਾ ਸਾਚਿ। ...” ਅਨੁਵਾਦ ਕਰਕੇ ਆਇਤ ਵਿਚ ਮਜ਼ਬੂਤ ਸਬੰਧ ਬਣਾਉਂਦਾ ਹੈ। NASB ਵਿਚ ਕਾਫੀ ਜ਼ੋਰ ਦਿੱਤਾ ਗਿਆ ਹੈ: “... ਖੁਦਾ, ਜਿਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਜਦ ਤੁਸੀਂ ਆਪਣੇ ਅਪਰਾਧਾਂ ਵਿਚ ਮੁਰਦਾ ਸਾਚਿ। ...”

‘‘ਅਪਰਾਧਾਂ’’ (*paraptō mata*) ਦੇ ਵੱਖੋਂ ਵੱਖ ਰੂਪਾਂ ਦੀ ਵਰਤੋਂ ਯਿਸੂ (ਮੱਤੀ 6: 14, 15) ਅਤੇ ਪੌਲਸ ਵੱਲੋਂ ਕੀਤੀ ਗਈ (ਰੋਮੀਆਂ 4: 25) <sup>14</sup> ਇਨ੍ਹਾਂ ਆਇਤਾਂ ਵਿਚ ਇਸ ਦਾ ਅਨੁਵਾਦ ‘‘ਅਪਰਾਧਾਂ’’ (ਕੁਝ ਅਨੁਵਾਦਾਂ ਵਿਚ ‘‘ਪਾਪਾਂ’’) ਹੋਇਆ ਹੈ। ਨਵੇਂ ਨੇਮ ਦੇ ਬਾਹਰ ਇਸ ਸ਼ਬਦ ਦੀ ਵਰਤੋਂ ‘‘ਗਲਤ ਕਦਮ ਚੁੱਕਣ ਦੇ ਰੂਪਕ ਵਿਚ ਜਿਸ ਨਾਲ ਕਦਮ ਸਹੀ ਨਾ ਪਵੇ’’ ਕੀਤੀ ਗਈ ਹੈ <sup>15</sup> ਪੌਲਸ ਨੇ ‘‘ਅਪਰਾਧਾਂ’’ ਸ਼ਬਦ ਦੀ ਵਰਤੋਂ ਕਈ ਵਾਰ ਬਹੁਵਰਣ ਰੂਪ ਵਿਚ ਕੀਤੀ ਹੈ।

ਪੌਲਸ ਨੇ ਆਇਤ 13 ਦੀ ਸ਼ੁਰੂਆਤ ਪੜਨਾਉਂ ਸ਼ਬਦ ਤੁਹਾਨੂੰ ਨਾਲ ਕੀਤੀ ਪਰ ਇਸ ਦਾ ਅੰਤ ਉਸ ਨੇ ‘‘ਸਾਡੇ ਸਾਰੇ ਅਪਰਾਧ ਸਾਨੂੰ ਮਾਫ ਕੀਤੇ’’ ਲਿਖ ਕੇ ਕੀਤਾ। ਇਸ ਵਾਕ ਦੀ ਤਸਦੀਕ ਹੋਰ ਪਰਾਚਿਨ ਯੁਨਾਨੀ ਹੱਥਲਿਖਤਾਂ ਤੋਂ ਹੁੰਦੀ ਹੈ। (KJV ਅਤੇ NKJV ‘‘ਤੁਹਾਨੂੰ ਸਾਰੇ ਅਪਰਾਧ ਮਾਫ ਕੀਤੇ’’ ਹੈ।) ਸਾਨੂੰ ਦੀ ਵਰਤੋਂ ਕਰਕੇ ਲੇਖਕ ਨੇ ਆਪਣੇ ਆਪ ਨੂੰ ਵੀ ਮਿਲਾ ਲਿਆ, ਜਿਵੇਂ ਬਹਿਤਸਮੇ ਵਿਚ ਯਿਸੂ ਦੇ ਦਫ਼ਨਾਏ ਜਾਣ ਅਤੇ ਜੀ ਜੀ ਉੱਠਣ ਵਿਚ ਸਾਂਝੀ ਹੋਣ ਤੇ ਉਸ ਦੇ ਅਪਰਾਧ ਵੀ ਮਾਫ ਕੀਤੇ ਗਏ। ਯਿਸੂ ਨੇ ਹਨੱਨਯਾਹ ਨੂੰ ਪੌਲਸ ਨੂੰ ਇਹ ਦੱਸਣ ਲਈ ਉਹਦੇ ਕੋਲ ਭੇਜਿਆ ਸੀ ਕਿ ਉਹ ਕੀ ਕਰੇ (ਰਸੂਲਾਂ ਦੇ ਕੰਮ 9: 6); ਅਤੇ ਹਨੱਨਯਾਹ ਨੇ ਉਸ ਨੂੰ ਆਖਿਆ, ‘‘ਉੱਠ ਅਤੇ ਉਹਦਾ ਨਾਮ ਲੈਂਦਾ ਹੋਇਆ ਬਹਿਤਸਮਾ ਲੈ ਅਤੇ ਆਪਣੇ ਪਾਪ ਪੈ ਸੁੱਟ’’ (ਰਸੂਲਾਂ ਦੇ ਕੰਮ 22: 16)। ਪੌਲਸ ਅਤੇ ਕੁਲੋਂਸੇ ਦੇ ਲੋਕਾਂ ਨੇ ਇੱਕੋ ਹੀ ਤਰ੍ਹਾਂ ਨਾਲ ਨਵੀਂ ਜਿੰਦਗੀ ਅਤੇ ਪਾਪਾਂ ਦੀ ਮਾਫ਼ੀ ਪਾਈ ਸੀ।

ਕੁਲੋਂਸੇ ਦੇ ਲੋਕਾਂ ਨੂੰ ਬਹਿਤਸਮਾ ਲੈਣ ਵੇਲੇ (2: 10), ਰੂਹਾਨੀ ਤੌਰ ਤੇ ਸੁੰਨਤ ਕੀਤੇ ਜਾਣ ਵੇਲੇ, ਰੂਹਾਨੀ ਤੌਰ ਤੇ ਜਿੰਦਾ ਕੀਤੇ ਜਾਣ ਵੇਲੇ ਅਤੇ ਆਪਣੇ ਸਾਰੇ ਅਪਰਾਧ ਮਾਫ ਕੀਤੇ ਜਾਣ ਵੇਲੇ ਯਿਸੂ ਵਿਚ ਸੰਪੂਰਣ ਕਰ ਦਿੱਤਾ ਗਿਆ ਸੀ। ਉਨ੍ਹਾਂ ਦਾ ਇਹ ਵਿਸ਼ਵਾਸ ਕਿ ਜਦ ਉਹ ਬਹਿਤਸਮਾ ਲੈ ਰਹੇ ਸਨ ਤਾਂ ਖੁਦਾ ਇਹ ਸਭ ਕਰ ਰਿਹਾ ਸੀ, ਯਿਸੂ ਨੂੰ ਜਿਵਾਉਣ ਵਿਚ ਉਸ ਦੀ ਸ਼ਕਤੀ ਦੇ ਕੰਮ ਕਰਨ ਤੇ ਅਧਿਨਿਤ ਸੀ। ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਜੇ ਖੁਦਾ ਯਿਸੂ ਦੀ ਮੁਰਦਾ ਦੇਹ ਵਿਚ ਨਵੀਂ ਜਿੰਦਗੀ ਪਾ ਸਕਦਾ ਹੈ ਤਾਂ ਉਹ ਉਨ੍ਹਾਂ ਨੂੰ ਵੀ ਰੂਹਾਨੀ ਮੌਤ ਤੋਂ ਇਕ ਨਵੀਂ ਰੂਹਾਨੀ ਜਿੰਦਗੀ ਦੇ ਸਕਦਾ ਹੈ। ਬਹਿਤਸਮੇ ਵਿਚ ਉਸ ਦੇ ਦਫ਼ਨਾਏ ਜਾਣ ਅਤੇ ਜੀ ਜੀ ਉੱਠਣ ਵਿਚ ਸਾਂਝ ਕਰਨ ਤੇ ਇਹੀ ਹੋਇਆ।

ਯਹੂਦੀ ਕਾਲ ਵਿਚ ਬੇਸੁੰਨਤੇ ਯਹੂਦੀਆਂ ਅਤੇ ਗੈਰਕੌਮਾਂ ਨੂੰ ਖੁਦਾ ਤੋਂ ਅੱਡ ਅਤੇ ਬਿਨਾਂ ਆਸ ਦੇ ਮੰਨਿਆ ਜਾਂਦਾ ਸੀ (ਅਫਸੀਆਂ 2: 11, 12)। ਯਹੂਦੀਆਂ ਵੱਲੋਂ ਉਨ੍ਹਾਂ ਨੂੰ ਖੁਦਾ ਦੇ ਲੋਕਾਂ ਦੇ ਰੂਪ ਵਿਚ ਕਬੂਲਿਆ ਨਹੀਂ ਜਾਂਦਾ ਸੀ। ਮਸੀਹੀ ਕਾਲ ਵਿਚ ਜਿਨ੍ਹਾਂ ਦੀ ਰੂਹਾਨੀ ਸੁੰਨਤ ਨਹੀਂ ਹੋਈ ਹੈ ਉਹ ਖੁਦਾ ਦੇ ਲੋਕਾਂ ਵਿਚ ਸ਼ੁਮਾਰ ਨਹੀਂ ਹਨ। ਰੂਹਾਨੀ ਸੁੰਨਤ ਬਹਿਤਸਮਾ ਲੈਣ ਨਾਲ ਹੁੰਦੀ ਹੈ, ਇਸ ਕਰਕੇ ਬਹਿਤਸਮਾ ਉਹ ਪੁਆਈਟ ਹੈ ਜਿਥੇ ਆਦਮੀ ਦੀ ਰੂਹਾਨੀ ਹਾਲਤ ਬਦਲ ਜਾਂਦੀ ਹੈ। ਵਿਸ਼ਵਾਸ ਅਤੇ ਬਹਿਤਸਮੇ ਦੇ ਰਾਹੀਂ ਆਦਮੀ ਖੁਦਾ ਦੀ ਸੰਤਾਨ ਬਣ ਜਾਂਦਾ ਹੈ (ਗਲਾਤੀਆਂ 3: 26, 27)।

‘‘ਉਸ ਨੇ ਉਹ ਦੇ ਨਾਲ ਜਿਵਾਲਿਆ ਕਿਉਂ ਜੋ ਉਸ ਨੇ  
ਸਾਡੇ ਸਾਰੇ ਅਪਰਾਧ ਸਾਨੂੰ ਮਾਫ ਕੀਤੇ’’ (2: 13)

ਕੁਲੋਂਸੀਆਂ ਨੂੰ ਲਿਖੀ ਪੌਲਸ ਦੀ ਗੱਲ ਤੋਂ ਪਤਾ ਚੱਲਦਾ ਹੈ ਕਿ ਬਹਿਤਸਮੇ ਨੂੰ ਮੰਨਿਆ ਜਾਣ ਬਹਿਤਸਮਾ ਲੈਣ ਵਾਲੇ ਵਿਸ਼ਵਾਸ ਤੇ ਨਿਰਭਰ ਹੈ। ਉਸ ਨੂੰ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਯਿਸੂ ਨੂੰ ਜਿਵਾਉਣ ਵਿਚ ਸ਼ਕਤੀਸ਼ਾਲੀ ਢੰਗ ਨਾਲ ਖੁਦਾ ਦਾ ਕੰਮ ਕਰਨਾ, ਉਸ ਨੂੰ ਨਵੀਂ ਜਿੰਦਗੀ

ਅਤੇ ਉਸ ਦੇ ਪਾਪਾਂ ਦੀ ਮਾਫ਼ੀ ਦੇ ਸਕਦਾ ਹੈ। ਯਿਸੂ ਨੂੰ ਜਿਵਾਲਣ ਵਿਚ ਕੀਤੇ ਗਏ ਖੁਦਾ ਦੇ ਕੰਮ ਤੇ ਵਿਸ਼ਵਾਸ ਅਤੇ ਬਧਤਿਸਮਾ ਲੈਣ ਵਾਲੇ ਮਨੁੱਖ ਲਈ ਉਸ ਦੇ ਰਾਹੀਂ ਕੀਤੇ ਜਾ ਸਕਣ ਵਾਲੇ ਕੰਮ ਤੇ ਵਿਸ਼ਵਾਸ ਦੇ ਬਿਨਾਂ ਬਧਤਿਸਮਾ ਇਕ ਵਿਅਰਥ ਕਾਰਜ ਹੈ। ਖੁਦਾ ਦੁਆਰਾ ਕੀਤੇ ਜਾਣ ਵਾਲੇ ਕੰਮ ਵਿਚ ਵਿਸ਼ਵਾਸ ਲਈ ਮਨੁੱਖ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਉਸ ਦੇ ਬਧਤਿਸਮਾ ਲੈਣ ਦੇ ਸਮੇਂ ਖੁਦਾ ਕੀ ਕਰ ਰਿਹਾ ਹੈ। ਇਸ ਪ੍ਰਕਿਰਿਆ ਵਿਚ ਖੁਦਾ ਕੀ ਕਰਦਾ ਹੈ? ਰਸੂਲ ਨੇ ਸਮਝਾਇਆ ਹੈ, ਉਸ ਨੇ ਉਹ ਦੇ ਨਾਲ ਜਿਵਾਲਿਆ ਕਿਉਂ ਜੋ ਉਸ ਨੇ ਸਾਡੇ ਸਾਰੇ ਅਪਰਾਧ ਸਾਰ੍ਹੂ ਮਾਫ਼ ਕੀਤੇ। ਖੁਦਾ ਬਧਤਿਸਮਾ ਲੈਣ ਵਾਲੇ ਮਨੁੱਖ ਦੇ ਸਰੀਰਕ ਪਾਪਾਂ ਨੂੰ ਲਾਹ ਕੇ, ਉਸ ਨੂੰ ਰੂਹਾਨੀ ਤੌਰ ਤੇ ਮਸੀਹ ਦੇ ਨਾਲ ਜੀਉਂਦਾ ਕਰਕੇ ਅਤੇ ਉਸ ਦੇ ਪਾਪਾਂ ਨੂੰ ਮਾਫ਼ ਕਰਕੇ ਉਸ ਦੀ ਸੁਨਤ ਕਰਦਾ ਹੈ।

ਆਇਤਾਂ 11 ਤੋਂ 13 ਦੇ ਅਨੁਸਾਰ ਕੁਲੋਸੇ ਦੇ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਕੁਝ ਅਹਿਮ ਬਦਲਾਅ ਆਏ ਸਨ। (ਇਸ ਪਾਠ ਵਿਚ ਪਹਿਲਾਂ ਆਏ ਚਾਰਟ ‘ਕੁਲੋਸੇ ਦੇ ਮਸੀਹੀ ਲੋਕਾਂ ਦੀ ਹਾਲਤਾਂ [2: 11–13]’ ਵੇਖੋ।) ਇਹ ਬਦਲਾਅ ਕੁਲੋਸੇ ਦੇ ਲੋਕਾਂ ਦੇ ਵਿਸ਼ਵਾਸ ਦੇ ਕਾਰਣ ਆਏ ਸਨ ਕਿ ਖੁਦਾ ਦਾ ਸ਼ਕਤੀਸ਼ਾਲੀ ਢੰਗ ਨਾਲ ਕੰਮ ਕਰਨਾ ਜਿਸ ਨਾਲ ਯਿਸੂ ਨੂੰ ਜਿਵਾਲਿਆ ਗਿਆ ਉਨ੍ਹਾਂ ਦੇ ਸਰੀਰਕ ਪਾਪਾਂ ਨੂੰ ਲਾਹ ਦਵੇਗਾ, ਉਨ੍ਹਾਂ ਨੂੰ ਜੀਉਂਦੇ ਕਰ ਦਵੇਗਾ ਅਤੇ ਉਨ੍ਹਾਂ ਦੇ ਪਾਪਾਂ ਨੂੰ ਮਾਫ਼ ਕਰ ਦਵੇਗਾ।

‘ਉਹ ਦੇ ਨਾਲ ਜਿਵਾਲਿਆ’ (sunezōopoiesen) ਉਸ ਸ਼ਬਦ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ‘ਕਿਸੇ ਦੇ ਨਾਲ ਇਕੱਠੇ ਜੀਉਂਦੇ ਕਰਨਾ’<sup>43</sup> ਹੈ, ਇਸ ਸ਼ਬਦ ਦਾ ਨਵੇਂ ਨੇਮ ਵਿਚ ਵਰਤੋਂ ਸਿਰਫ਼ ਅਛਲੀਆਂ 2: 5 ਵਿਚ ਹੈ। ਸ਼ਬਦ ਦੇ ਇਸ ਵਿਸ਼ੇਸ਼ ਰੂਪ ਦੀ ਵਰਤੋਂ ਕਰਕੇ ਪੌਲਸ ਬੀਤੇ ਵਕਤ ਦੀ ਇਕ ਘਟਨਾ ਦੀ ਗੱਲ ਕਰ ਰਿਹਾ ਸੀ, ਜੋ ਪੂਰੀ ਹੋ ਚੁੱਕੀ ਸੀ। ਪੀਟਰ ਟੀ. ਓਂਥਾਇਨ ਨੇ ਲਿਖਿਆ ਹੈ:

ਮਸੀਹ ਦੇ ਨਾਲ ਕੁਲੋਸੀਆਂ ਦਾ ਜੀ ਉੱਠਣਾ ਪਹਿਲਾਂ ਹੀ ਹੋ ਚੁੱਕਿਆ ਸੀ: ਇਸ ਦਾ ਵਰਣਨ ਅਨਿਸ਼ਚਿਤ ਭੂਤਕਾਲ synēgerthēte (‘ਤੁਹਾਨੂੰ ਜਿਵਾਲਿਆ ਗਿਆ’) ਦੇ ਅਰਥ ਵਿਚ ਕੀਤੀ ਗਈ ਹੈ। ਇਹ ਇਸ ਗੱਲ ਦਾ ਸੁਣਾਅ ਨਹੀਂ ਦਿੰਦਾ ਕਿ ਕੁਲੋਸੀਆਂ ਦਾ ਪਰਲੋਕਸਾਸਤਰ ਪੂਰੀ ਤਰ੍ਹਾਂ ਨਾਲ ਪੂਰਾ ਹੋ ਗਿਆ ਹੈ . . . ; ਉਸ ਜੀਵਨ ਦੇ ਮੁਕਾਸ਼ਦੇ ਦੇ ਤੌਰ 'ਤੇ ਜੋ ਵਰਤਮਾਨ ਵਿਚ ਖੁਦਾ ਦੇ ਨਾਲ ਮਸੀਹ ਵਿਚ ਅਲੋਪ ਹੈ (3: 3, 4), ਨਾ ਕਿ ਮੁਰਦਿਆਂ ਦੇ ਜੀ ਉੱਠਣ ਦੇ ਰੂਪ ਵਿਚ ਭਰਿਵੱਖ ਦੇ ਪਦਾਰਥ ਦੀ ਗੱਲ ਮਿਲਦੀ ਹੈ।<sup>44</sup>

ਆਇਤਾਂ 12 ਅਤੇ 13 ਵਿਚ ਪੌਲਸ ਨੇ ਤਿੰਨ ਮਿਸ਼ਨਿਤ ਕਿਰਿਆਵਾਂ ਦੀ ਵਰਤੋਂ ਕੀਤੀ ਜਿਨ੍ਹਾਂ ਦਾ ਸ਼ੁਰੂਆਤ sun (ਜਿਸ ਦਾ ਅਰਥ ‘ਇਕੱਠੇ’ ਹੈ) ਦੇ ਨਾਲ ਹੁੰਦੀ ਹੈ। ਬਧਤਿਸਮੇ ਵਿਚ ਕੁਲੋਸੇ ਦੇ ਲੋਕ ‘ਉਹਦੇ ਨਾਲ’ ਦਫ਼ਨਾਏ ਗਏ ਅਤੇ ਜੀ ਉੱਠੇ ਸਨ। ਹੁਣ ਅਸੀਂ ਪੂਰਵਸਰਗ ਦੇ ਰੂਪ ਵਿਚ sun ਵਾਲੇ ਸ਼ਬਦ ਤੇ ਆਉਂਦੇ ਹਾਂ। ਇਹ ਪਹਿਲਾਂ ਦੇ ਸ਼ਬਦਾਂ ਤੋਂ ਮਿਲਣ ਵਾਲਾ ਲਾਭ ਹੈ: ਉਨ੍ਹਾਂ ਨੂੰ ਵੀ ‘ਉਸ ਦੇ ਨਾਲ ਇਕੱਠੇ ਜੀਉਂਦੇ ਕੀਤਾ ਗਿਆ।’ ਉਨ੍ਹਾਂ ਨੇ ਬਧਤਿਸਮੇ ਵਿਚ ਸਰੀਰਕ ਰੂਪ ਵਿਚ ਯਿਸੂ ਦੇ ਨਾਲ ਦਫ਼ਨਾਏ ਜਾਣ ਅਤੇ ਜੀ ਉੱਠਣ ਵਿਚ ਸਾਂਝ ਕੀਤੀ ਸੀ, ਇਸ ਲਈ ਉਨ੍ਹਾਂ ਨੇ ਰੂਹਾਨੀ ਅਰਥ ਵਿਚ ਉਸ ਦੇ ਨਾਲ ਇਕ ਨਵੇਂ ਜੀਵਨ ਵਿਚ ਵੀ ਸਾਂਝ ਕੀਤੀ। ਇਕ ਸਮਾਂ ਸੀ ਜਦੋਂ ਉਹ ਰੂਹਾਨੀ ਤੌਰ 'ਤੇ ਅਸੁਨਤ, ਪਾਪ ਵਿਚ ਮਰੇ ਹੋਏ ਅਤੇ ਖੁਦਾ ਤੋਂ ਵੱਖ ਸਨ; ਬਧਤਿਸਮੇ ਦੇ ਬਾਅਦ ਉਹ ਆਪਣੇ ਪਾਪਾਂ ਦੇ ਹਟਾਏ ਜਾਣ ਦੇ ਰਾਹੀਂ ਰੂਹਾਨੀ ਤੌਰ 'ਤੇ ਸੁਨਤ ਕੀਤੇ ਹੋਏ ਬਣ ਗਏ। ਪਾਪ ਦੇ ਕਾਰਣ ਉਨ੍ਹਾਂ ਦਾ ਖੁਦਾ ਤੋਂ ਅਲਗਾਵ ਖਤਮ ਹੋ ਗਿਆ ਸੀ। ‘ਬਾਈਬਲੀ ਅਰਥ ਵਿਚ ਮਾਫ਼ੀ ਦਾ ਸਬੰਧ ਮੁੱਖ ਤੌਰ 'ਤੇ ਖੁਦਾ ਦੇ ਆਪਣੇ ਅਤੇ ਮਨੁੱਖ ਦੇ ਨਾਲ ਉਸ ਸਬੰਧ ਨੂੰ ਬਹਾਲ ਕਰਨ ਤੋਂ ਹੈ ਜੋ

ਮਨੁੱਖ ਦੇ ਪਾਪ ਦੇ ਕਾਰਣ ਟੁੱਟ ਗਿਆ ਹੈ।’<sup>45</sup>

ਇਥੋਂ ਜਿਵਾਲੇ ਜਾਣ ਦੀ ਗੱਲ ਕਿਸੇ ਆਉਣ ਵਾਲੇ ਜੀ ਉੱਠਣ ਦੀ ਉਮੀਦ ਨਹੀਂ ਬਲਕਿ ਬਧਤਿਸਮੇ ਵਿਚ ਯਿਸੂ ਦੇ ਜੀ ਉੱਠਣ ਦੇ ਸਾਂਝੀ ਕੁਲੁਸੀਆਂ ਦੇ ਅਨੁਭਵ ਦੀ ਗੱਲ ਹੈ। ਮਸੀਹ ਦੇ ਨਾਲ ਜੀਉਂਦੇ ਕੀਤੇ ਜਾਣ ਲਈ ਉਸ ਲਈ ਉਸ ਦੇ ਨਾਲ ਦਫ਼ਨਾਏ ਜਾਣਾ ਅਤੇ ਜੀ ਉੱਠਣਾ ਜ਼ਰੂਰੀ ਹੈ। ਫਿਰ ਉਹ ਉਹਦੇ ਨਾਲ ਨਵੇਂ ਜੀਵਨ ਵਿਚ ਭਾਈਵਾਲ ਹੋ ਸਕਦੇ ਹਨ। ਯਿਸੂ ਦੀ ਮੌਤ ਵਿਚ ਭਾਈਵਾਲ ਹੋਣ ਦੇ ਰਾਹੀਂ ਪਾਪ ਤੋਂ ਰੂਹਾਨੀ ਤੌਰ ਤੇ ਮਰਨ ਤੋਂ ਬਿਨਾਂ ਕੋਈ ਵੀ ਨਵੇਂ ਰੂਹਾਨੀ ਜੀਵਨ ਵਿਚ ਪ੍ਰਵੇਸ਼ ਨਹੀਂ ਕਰ ਸਕਦਾ (ਰੋਮੀਆਂ 6: 3, 4)। ਨਵੇਂ ਜੀਵਨ ਵਿਚ ਪ੍ਰਵੇਸ਼ ਕਰਨ ਲਈ ਬਧਤਿਸਮਾ ਲੈਣ ਵਾਲੇ ਲਈ ਅੰਦਰੂਨੀ ਸੁਧਾਰ ਲਈ ਦਿਲ ਨਾਲ ਆਗਿਆ ਮੰਨ ਕੇ ਸਹਿਯੋਗ ਕਰਨ ਦੀ ਲੋੜ ਹੈ (ਰੋਮੀਆਂ 6: 4, 17, 18)। ਜਦੋਂ ਕੋਈ ਬਧਤਿਸਮੇ ਵਿਚ ਮਸੀਹ ਦੇ ਨਾਲ ਜੀ ਉੱਠਦਾ ਹੈ ਤਾਂ ਨਵੀਂ ਜ਼ਿੰਦਗੀ ਆਉਣ ਵਾਲੀ ਸਚਿਆਈ ਬਣ ਜਾਂਦੀ ਹੈ।

ਆਇਤ 13 ਦੇ ਸੰਦਰਭ ਵਿਚ ਪੌਲਸ ਨੇ ਭਾਵੇਂ ਬਧਤਿਸਮੇ ਅਤੇ ਪਾਪਾਂ ਦੀ ਮਾਫ਼ੀ ਨੂੰ ਸਪੱਸ਼ਟ ਰੂਪ ਨਾਲ ਜੋੜ ਦਿੱਤਾ ਪਰ ਕੁਝ ਲੋਕਾਂ ਨੇ ਦੋਹਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਪ੍ਰਯੋਗ ਸਹੀ ਨਹੀਂ ਹੈ, ਕਿਉਂਕਿ ਬਧਤਿਸਮੇ ਅਤੇ ਮਾਫ਼ੀ ਨੂੰ ਇਕ ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਰਸੂਲਾਂ ਦੇ ਕੰਮ 2:38 ਵਿਚ ਇਹ ਸਬੰਧ ਵਿਸ਼ੇਸ਼ ਤੌਰ ਤੇ ਵਿਖਾਈ ਦਿੰਦਾ ਹੈ, ਜਿਥੋਂ ਬਧਤਿਸਮਾ ‘‘ਆਪਣੇ ਪਾਪਾਂ ਦੀ ਮਾਫ਼ੀ ਦੇ [θis] ਲਈ’’ ਦੱਸਿਆ ਗਿਆ ਹੈ। ਕੁਝ ਲੋਕ ਇਸ ਗੱਲ ਤੇ ਜੋਰ ਦਿੰਦੇ ਹਨ ਕਿ ਰਸੂਲਾਂ ਦੇ ਕੰਮ 2:38 ਵਿਚ θis ਦਾ ਅਰਥ ‘‘ਦੇ ਕਾਰਣ’’ ਹੈ। ਪਰ ਬਹੁਤੀਆਂ ਵਿਆਖਿਆਵਾਂ ਅਤੇ ਲੈਕਮੀਕਨਾਂ ਵਿਚ ਇਸ ਗੱਲ ਦੀ ਤਸਦੀਕ ਹੈ ਕਿ ਮਰਕੁਸ 1:4 ਅਤੇ ਲੂਕਾ 3:3 ਦੇ ਨਾਲ ਨਾਲ ਇਥੇ ਵੀ ‘‘θis’’ ਉਦੇਸ਼ ਨੂੰ ਵਿਖਾਉਂਦਾ ਹੈ। ਹਾਲ ਹੀ ਵਿਚ ਪ੍ਰਕਾਸ਼ਤ ਅਤੇ ਬਹੁਤ ਹੀ ਆਦਰਯੋਗ ਫੈਡਰਿਕ ਵਿਲੀਅਮ ਡੈਂਕਰ ਦੀ ਵਾਲਟਰ ਬਾਉਰ ਦੀ ਲੈਕਮਿਕਨ ਦੀ ਸੋਧ ਵਿਚ θis ਦਾ ਵਰਣਨ ‘‘ਭਾਵਨਾਤਮਕ/ਸੰਖੇਪ/ਛੁਕਵੇਂ ਪਹਿਲੂਆਂ ਨਾਲ, ਵਿਚ, ਲਈ... ਕਿ ਪਾਪ ਮਾਫ਼ ਹੋ ਸਕਣ ਮਕਸਦਾਂ ਨੂੰ ਨਿਸ਼ਾਨ ਲਾਉਣ ਵਾਲਾ’’ ਮੱਤੀ 26:28; ਤੁਲਨਾ ਮਰਕੁਸ 1:4; ਲੂਕਾ 3:3; ਕੰਮ 2:38<sup>46</sup> ਦੇ ਰੂਪ ਵਿਚ ਕੀਤਾ ਗਿਆ ਹੈ।

ਭਾਸ਼ਾ ਦੇ ਅਨੁਸਾਰ ਮਾਫ਼ੀ ਦਾ ਸਬੰਧ ਬਧਤਿਸਮੇ ਨਾਲ ਜੁੜੇ ਸੰਦਰਭਾਂ ਵਿਚ ਯੂਨਾਨੀ ਸ਼ਬਦ θis ਦਾ ਅਰਥ ਹੈ। ‘‘ਤਾਂ ਜੋ, ’’ ‘‘ਦਿੱਤਾ ਗਿਆ ਉਦੇਸ਼, ’’ ਜਾਂ ‘‘ਹਾਸਿਲ ਕਰਨਾ।’’ ਸਪੱਸ਼ਟ ਸਾਰ ਇਹ ਹੈ ਕਿ ਲੋਕਾਂ ਨੂੰ ਬਧਤਿਸਮਾ ਦਿੱਤਾ ਗਿਆ ਹੈ, ਤਾਂ ਜੋ ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾ ਸਕਣ। ਹੋਰ ਆਇਤਾਂ ਵਿਚ ਪਤਾ ਚਲਦਾ ਹੈ ਕਿ ਬਧਤਿਸਮਾ ਮੁਕਤੀ ਪਾਉਣ ਲਈ ਜ਼ਰੂਰੀ ਹੈ (ਮਰਕੁਸ 16:16; 1 ਪਤਰਸ 3:21)। ਇਕ ਫਰਿਸ਼ਤੇ ਨੇ ਕਿਹਾ ਕਿ ਯਿਸੂ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ। ਇਹ ਇਸ ਗੱਲ ਦਾ ਸੰਕੇਤ ਹੈ ਕਿ ‘‘ਬਚਾਏ ਜਾਣ ਦਾ ਸਬੰਧ ਮਾਫ਼ੀ ਨਾਲ ਹੈ।’’ ਬਧਤਿਸਮਾ ਲੈ ਕੇ ਬਚਾਏ ਜਾਣ ਵਾਲਿਆਂ ਦੇ ਪਾਪ ਮਾਫ਼ ਕਰ ਦਿੱਤੇ ਜਾਂਦੇ ਹਨ। ਬਧਤਿਸਮਾ ਲੈਣ ਨਾਲ ਸਾਰੇ ਪਾਪ ਮਾਫ਼ ਕੀਤੇ ਜਾਣ ਦੀ ਧਾਰਣਾ ਨਵੀਂ ਜ਼ਿੰਦਗੀ ਦੇ ਹੋਰ ਵਚਨਾਂ ਨਾਲ ਮੇਲ ਖਾਂਦੀ ਹੈ, ਜੋ ਵਿਖਾਉਂਦੇ ਹਨ ਕਿ ਮਾਫ਼ੀ ਪਾਉਣ ਲਈ ਬਧਤਿਸਮਾ ਜ਼ਰੂਰੀ ਹੈ।

ਕੁਲੁਸੀਆਂ ਦੀਆਂ ਸਾਰੀ ਗਲਤੀਆਂ ਮਾਫ਼ ਕਰ ਦਿੱਤੀਆਂ ਗਈਆਂ ਸਨ। ਯਿਸੂ ਦੀ ਮਾਫ਼ੀ ਥੋੜ੍ਹੀ ਕੁ ਨਹੀਂ, ਬਲਕਿ ਪੂਰੀ ਸੀ, ਜਿਸ ਵਿਚ ਉਨ੍ਹਾਂ ਦੇ ਹਰ ਬੁਰੇ ਕੰਮਾਂ ਨੂੰ ਮਾਫ਼ ਕਰ ਦਿੱਤਾ ਗਿਆ ਸੀ। ਯਿਸੂ ਦਾ ਲਹੂ ਉਨ੍ਹਾਂ ਸਾਰਿਆਂ ਦੇ ਪਾਪਾਂ ਨੂੰ ਮਾਫ਼ ਕਰ ਦਿੱਤਾ ਗਿਆ 1:7) ਜਿਹੜੇ ਉਹ ਦੇ ਹੁਕਮ ਮੰਨਦੇ ਹਨ (ਇਬਗਾਨੀਆਂ 5:9)। ਪਿੰਡੁਕੁਸਤ ਦੇ ਦਿਨ ਯਹੂਦੀਆਂ ਨੂੰ (ਰਸੂਲਾਂ ਦੇ ਕੰਮ 2:38) ਅਤੇ ਮਸੀਹੀ ਲੋਕਾਂ ਦੇ ਕਾਤਲ ਪੌਲਸ ਨੂੰ ਦਿਮਿਸ਼ਕ ਦੇ ਰਾਹ ਤੇ ਇਹੀ ਦੱਸਿਆ ਗਿਆ ਸੀ (ਰਸੂਲਾਂ ਦੇ ਕੰਮ 22:16)। ਸਾਰੇ ਪਾਪ ਪਿਛਲੇ ਹਫ਼ਤੇ ਮਾਫ਼ ਹੋ ਜਾਣ ਦਾ ਮਤਲਬ ਇਹ ਨਹੀਂ ਸੀ

ਕਿ ਭੁਲ੍ਸੀਆਂ ਦੇ ਲੋਕ ਧਰਮੀ ਜੀਵਨ ਦੀ ਪਰਵਾਹ ਕੀਤੇ ਬਗੈਰ ਆਪਣੇ ਪਿਛਲੇ ਪਾਪਾਂ ਨੂੰ ਮਾਫ਼ ਕੀਤੇ ਜਾਣ ਤੇ ਨਿਰਭਰ ਰਹਿ ਸਕਦੇ ਸਨ। ਮਸੀਹੀ ਲੋਕਾਂ ਲਈ ਬਧਤਿਸਮੇ ਦੇ ਬਾਅਦ ਕੀਤੇ ਜਾਣ ਵਾਲੇ ਕਿਸੇ ਵੀ ਪਾਪ ਦੀ ਮਾਫ਼ੀ ਦੀ ਇੱਛਾ ਨਹੀਂ ਕੀਤੀ ਜਾ ਸਕਦੀ।

ਨਵੇਂ ਜੀਵਨ ਵਿਚ ਆਉਣ ਨਾਲ ਯਿਸੂ ਲਈ ਪਿਵਿੱਤਰ ਜੀਵਨ ਜੀਣ ਦਾ ਆਰੰਭ ਹੋ ਜਾਣਾ ਚਾਹੀਦਾ ਹੈ। ਮਸੀਹੀ ਲੋਕ ਪਾਪ ਵਿਚ ਇਸ ਕਰਕੇ ਨਹੀਂ ਲੱਗੇ ਰਹਿਣੇ ਚਾਹੀਦੇ ਕਿ ਉਨ੍ਹਾਂ ਦੇ ਪਾਪ ਬੁਦਾ ਦੀ ਕਿਰਪਾ ਦੇ ਰਾਹੀਂ ਮਾਫ਼ ਕੀਤੇ ਜਾ ਸਕਦੇ ਹਨ (ਰੋਮੀਆਂ 6: 1-6)। ਪਾਪਾਂ ਵਿਚ ਲੱਗੇ ਰਹਿਣ ਵਾਲੇ ਲੋਕ ਕਿਰਪਾ ਦੇ ਆਤਮਾ ਦਾ ਅਪਜੱਸ ਕਰ ਰਹੇ ਹੁੰਦੇ ਹਨ। ਮਸੀਹੀ ਲੋਕਾਂ ਨੂੰ ਇੱਤੀ ਜਾਣ ਵਾਲੀ ਕਿਰਪਾ ਉਨ੍ਹਾਂ ਨੂੰ ਪਾਪ ਕਰਨ ਲਈ ਉਕਸਾਉਣ ਵਾਸਤੇ ਨਹੀਂ ਹੈ; ਇਹ ਉਨ੍ਹਾਂ ਲੋਕਾਂ ਲਈ ਹੈ ਜਿਹਾਡੇ ਬਿਨਾਂ ਪਾਪ ਕੀਤੇ ਜੀਵਨ ਜੀਣ ਦੀ ਕੋਸ਼ਿਸ਼ ਕਰ ਰਹੇ ਹਨ (1 ਯੂਹੀਨਾ 2: 1, 2)। ਧਰਤੀ ਤੋਂ ਉੱਚਾ ਉਚਿਆਈ ਉੱਤੇ ਪਤਲੀ ਰੱਸੀ ਤੇ ਚੱਲਣ ਵਾਲਾ ਮਨੁੱਖ ਆਪਣੇ ਥੱਲੇ ਸੁਰੱਖਿਆ ਲਈ ਜਾਲ ਲਗਵਾ ਸਕਦਾ ਹੈ। ਉਹ ਡਿੱਗਣਾ ਨਹੀਂ ਚਾਹੁੰਦਾ ਪਰ ਉਹ ਚਾਹੁੰਦਾ ਹੈ ਕਿ ਜੇ ਉਹ ਡਿੱਗ ਜਾਵੇ ਤਾਂ ਉਸ ਨੂੰ ਸੱਟ ਲੱਗਣ ਤੋਂ ਬਚਾਉਣ ਲਈ ਥੱਲੇ ਜਾਲ ਹੋਵੇ। ਇਸੇ ਤਰ੍ਹਾਂ ਬੁਦਾ ਮਸੀਹੀ ਲੋਕਾਂ ਲਈ ਜੋ ਪਾਪ ਰਹਿਤ ਜੀਵਨ ਜੀਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਕਈ ਵਾਰ ਪਾਪ ਕਰ ਦਿੰਦੇ ਹਨ ਇਕ ਸੁਰੱਖਿਅਤ ਜਾਲ ਦੇ ਰੂਪ ਵਿਚ ਬੁਦਾ ਆਪਣੀ ਕਿਰਪਾ ਦਿੰਦਾ ਹੈ।

### ਮਸੀਹ ਵਿਚ ਸ਼ਕਾ ਦੇ ਕੰਮਾਂ ਤੋਂ ਅਜ਼ਾਦੀ (2:14)

<sup>14</sup>ਅਤੇ ਉਸ ਲਿਖਤ ਨੂੰ ਜਿਹੜੀ ਹੁਕਮਾਂ ਕਰਕੇ ਸਾਡੇ ਉਲਟ ਅਤੇ ਸਾਡੇ ਵਿਰੁੱਧ ਸੀ ਉਸ ਨੇ ਮੇਟ ਦਿੱਤਾ ਅਤੇ ਉਸ ਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕ ਕੇ ਵਿਚੋਂ ਚੁੱਕ ਸੁੱਟਿਆ।

‘ਅਤੇ ਉਸ ਲਿਖਤ ਨੂੰ ਜਿਹੜੀ ਹੁਕਮਾਂ ਕਰਕੇ  
ਸਾਡੇ ਉਲਟ ਅਤੇ ਸਾਡੇ ਵਿਰੁੱਧ ਸੀ ਉਸ ਨੇ ਮੇਟ ਦਿੱਤਾ’ (2: 14)

ਮੇਟ ਦਿੱਤਾ, ਭਾਵ ‘ਸਾਹਮਣੇ ਤੋਂ ਹਟਾ ਦਿੱਤਾ’ ਸਮਝਣ ਲਈ ਸਾਨੂੰ ਉਸ ਲਿਖਤ ਨੂੰ ਦੇ ਅਰਥ ਨੂੰ ਸਥਿਰ ਕਰਨਾ ਜ਼ਰੂਰੀ ਹੈ। Cheirographon (‘ਉਹ ਲੇਖ’) ਦੀ ਪਰਿਭਾਸ਼ਾ ‘ਹੱਥਲਿਖਤ ਦਸਤਾਵੇਜ਼, [ਜ਼ਰੂਰੀ] ਕਰਜੇ ਦਾ ਪ੍ਰਮਾਣ ਪੱਤਰ, ਖਤਾ, ਕਰਜੇ ਦਾ ਹਿਸਾਬ’ ਦੇ ਰੂਪ ਵਿਚ ਕੀਤੀ ਜਾਂਦੀ ਹੈ<sup>47</sup> ‘ਲਿਖਤਾਂ’ dogma ਸ਼ਬਦ ਤੋਂ ਨਿਕਲਿਆ ਹੈ ਜਿਹੜਾ ‘ਉਨ੍ਹਾਂ ਨੇਮਾ ਅਤੇ ਨੇਮਾਵਲੀਆਂ ਦਾ ਦਿਖਾਵਟੀ ਕਥਨ ਹੈ, ਜਿਨ੍ਹਾਂ ਨੂੰ ਮੰਨਿਆ ਜਾਣਾ ਜ਼ਰੂਰੀ ਹੈ। ਨਿਯਮਾਂ ਦੇ ਦਿਖਾਵਟੀ ਸੈਟਾਂ ਆਦੇਸ਼, ਫੈਸਲਾ, ਹੁਕਮਨਾਮਾ . . . ’<sup>48</sup>

ਕਈ ਟੀਕਾਕਾਰ ਅਤੇ ਅਨੁਵਾਦਕ ਮੰਨਦੇ ਹਨ ਕਿ ਅੰਗੇਜ਼ੀ ਸ਼ਬਦ “certificate of debt” ਦਾ ਅਰਥ ‘ਲਿਖਤਾਂ’ ਹੈ। ਜੇ ਇਹ ਸਹੀ ਹੈ ਤਾਂ ਇਹ ਉਨ੍ਹਾਂ ਲਿਖਤਾਂ ਜਾਂ ਵਿਦਵਾਨਾਂ ਦੀ ਗੱਲ ਹੈ ਜੋ ਹੱਥਲਿਖਤ ਦੇ ਰੂਪ ਵਿਚ ਮਿਲਦੇ ਹਨ। ਇਥੋਂ NASB ਦਾ ਅਨੁਵਾਦ ‘ਲਿਖਤ ਵਾਲੇ ਕਰਜੇ ਦਾ ਸਰਟੀਫਿਕੇਟ’ ਸਹੀ ਅਨੁਵਾਦ ਹੈ।

ਟੀਕਾਕਾਰ ਇਸ ਵਾਕ ਅੰਸ਼ ਦੀ ਵਿਆਖਿਆ ਵੱਖ ਵੱਖ ਢੰਗਾਂ ਨਾਲ ਕਰਦੇ ਹਨ। ਹੋਰ ਵਿਚਾਰਾਂ ਵਿਚ ਪੰਜ ਮੁੱਖ ਵਿਆਖਿਆਵਾਂ ਆਉਂਦੀਆਂ ਹਨ: (1) ਪੌਲਸ ਕਿਸੇ ਦਸਤਾਵੇਜ਼ ਦੀ ਗੱਲ ਕਰ ਰਿਹਾ ਸੀ, ਜਿਸ ਵਿਚ ਭੁਲ੍ਸੀਆਂ ਦੇ ਵਿਰੁੱਧ ਪਾਪਾਂ ਦੇ ਕਰਜੇ ਦੀ ਗੱਲ ਲਿਖੀ ਗਈ ਸੀ। (2) ਉਹ ਕਿਸੇ ਰੁੱਕੇ ਦੀ ਗੱਲ ਕਰ ਰਿਹਾ ਸੀ, ਜੋ ਦੱਸੇ ਗਏ ਕਰਾਰਾਂ ਨੂੰ ਬਣਾਏ ਰੱਖਣ ਲਈ ਲਿਖਤ ਵਚਨ ਹੁੰਦਾ ਹੈ। (3) ਉਹ ਭੁਲ੍ਸੀਆਂ ‘ਦੇ ਵਿਰੁੱਧ ਲਗਾਤਾਰ ਗਵਾਹੀ ਦੇ ਤੌਰ ਤੇ ਖਲੋਤੇ ਕਰਜ਼ਦਾਰ ਹੋਣ ਦੇ

ਦਸਤਖਤਾਂ ਸਣੇ ਇਕਰਾਰ' ਦਾ ਸੰਕੇਤ ਦੇ ਰਿਹਾ ਸੀ<sup>49</sup> (4) ਉਸ ਦੇ ਕਹਿਣ ਦਾ ਅਰਥ ਉਹ ਸ਼੍ਰਵਾ ਸੀ ਜਿਹੜੀ ਖੁਦਾ ਨੇ ਇਸਗਏਲੀਆਂ ਨੂੰ ਸੀਨੈ ਪਹਾੜ ਤੇ ਦਿੱਤੀ, ਜੋ ਸਲੀਬ ਤੇ ਯਿਸੂ ਨੂੰ ਕਿੱਲਾਂ ਨਾਲ ਠੋਕੇ ਜਾਣ ਕਰਕੇ ਪ੍ਰਤਮ ਹੋ ਗਈ ਜਾਂ ਪ੍ਰਤੀਕ ਦੇ ਰੂਪ ਵਿਚ ਮਰ ਗਈ। (5) ਉਹ ਦੋ ਵੱਖ ਵੱਖ ਧਾਰਣਾਵਾਂ ਦੀ ਚਰਚਾ ਕਰ ਰਿਹਾ ਸੀ।

ਚੌਥੀ ਵਿਆਖਿਆ ਦੇ ਸਬੰਧ ਵਿਚ ਹੈਂਡ੍ਰਿਕਸਨ ਨੇ ਲਿਖਿਆ ਹੈ, ‘‘ਲੇਖ ਜਾਂ ਹੱਥਲਿਖਤ ਦਸਤਾਵੇਜ਼ ਸਹੀ ਤੌਰ ਤੇ ਵਿਆਖਿਆ ਹੀ ਹੈ’’ (ਤੁਲਣਾ ਅਫਸੀਆਂ 2: 15)।<sup>50</sup> ਉਹ ਨੇ ਸਮਝਾਇਆ, ‘‘ਸਲੀਬ ਦੇ ਰਾਹੀਂ ਮਿਟਾਇਆ ਜਾਣ ਵਾਲਾ’ ਇਸ ਤੇ ਸਾਡੇ ਦਸਤਖਤ ਵਾਲੇ ਕਰਜ਼ੇ ਦਾ ਕਾਗਜ਼’ ਨਹੀਂ, ਬਲਕਿ ‘ਇਸ ਦੀਆ ਸ਼ਰਤਾਂ ਵਾਲੇ ਹੁਕਮਾਂ ਦੇ ਨੇਮ’ ਹਨ।’’<sup>51</sup>

ਕਾਰਸਨ ਡਰਿਯੂ ਨੇ ਇਹ ਤੱਥ ਕੌਂਢਿਆ: ‘‘ਇਸ ਤਰ੍ਹਾਂ ਆਪਣੀ ਅਹਿਮ ਨੀਤੀਆਂ ਦੇ ਨਾਲ ਖੁਦਾ ਦੀ ਸ਼੍ਰਵਾ ਖੁਦਾ ਦੇ ਸਾਡੇ ਕਰਜ਼ਦਾਰ ਹੋਣ ਦੀ ਗੱਲ ਦੇ ਰੂਪ ਵਿਚ ਖੜੀ ਹੈ। ... ਖੁਦਾ ਦੀ ਸ਼੍ਰਵਾ ਨਾ ਸਿਰਫ਼ ਸਾਨੂੰ ਪਾਪੀ ਦੱਸਦੀ ਸੀ, ਬਲਕਿ ਇਹੋ ਜਿਹੇ ਪਾਪੀ ਦੇ ਕਾਰਣ ਸਜ਼ਾ ਦੀ ਵੀ ਮੰਗ ਕਰਦੀ ਸੀ। ਇਸ ਕਾਰਣ ਇਹ ਕਾਗਜ਼ ਸਾਡਾ ਦੁਸ਼ਮਣ ਸੀ।’’<sup>52</sup>

ਅਗਲੀਆਂ ਆਇਤਾਂ 15 ਤੋਂ 17 ਸੰਕੇਤ ਦਿੰਦੀਆਂ ਹਨ ਕਿ ਪੌਲਸ ਸ਼੍ਰਵਾ ਦੀ ਚੀ ਗੱਲ ਕਰ ਰਿਹਾ ਸੀ। ਆਇਤ 16 ਦਾ ‘‘ਇਸ ਲਈ’’ (*oun*) ਆਇਤ 15 ਦੀ ਗੱਲ ਕਰਦਾ ਹੈ, ਜੋ ਆਇਤ 14 ਵਿਚ ‘‘ਲਿਖਤ’’ ਦੇ ਪੌਲਸ ਦੇ ਅਰਥ ਨੂੰ ਸਮਝਾਉਂਦਾ ਹੈ। ‘‘ਲਿਖਤ’’ ਰੱਦ ਕਰਕੇ ਉਸ ਨੂੰ ਸਲੀਬ ਤੇ ਕਿੱਲਾਂ ਨਾਲ ਠੋਕ ਦਿੱਤਾ ਗਿਆ ਹੈ। ਯਿਸੂ ਨੇ ਅਧਿਕਾਰੀਆਂ ਅਤੇ ਹਕਮਾਂ ਨੂੰ ਲੁੱਟ ਲਿਆ। ਇਸ ਸਚਿਆਈ ਦੇ ਅਧਾਰ ਤੇ ਕੁਲੋਸੇ ਦੇ ਲੋਕਾਂ ਨੂੰ ਹੱਥਲਿਖਤ ਹੁਕਮਾਂ ਵਿਚ ਪਾਏ ਜਾਣ ਵਾਲੇ ਹੁਕਮਾਂ ਦੇ ਸਬੰਧ ਵਿਚ ਕਿਸੇ ਨੂੰ ਵੀ ਉਨ੍ਹਾਂ ਦਾ ਨਿਆਂ ਕਰਨ ਦਾ ਹੁਕਮ ਨਹੀਂ ਦੇਣਾ ਸੀ। ਆਇਤ 16 ਦੇ ਅਨੁਸਾਰ ਇਸ ਵਿਚ ਖਾਣ-ਪੀਣ, ਤਿਉਹਾਰ ਮਨਾਉਣ, ਨਵੇਂ ਚੰਦ ਦੇ ਮਨਾਉਣ ਅਤੇ ਸੱਬਤ ਨੂੰ ਮਨਾਉਣ ਦੇ ਨਿਯਮ ਜੁੜੇ ਹੋਏ ਸਨ। ਸ਼੍ਰਵਾ, ਜੋ ਖੁਦਾ ਨੇ ਮੂਸਾ ਦੇ ਰਾਹੀਂ ਦਿੱਤੀ (ਕਾਫਿਗਾਂ ਦੇ ਨੇਮ ਨਹੀਂ) ਵਿਚ ਇਹੋ ਜਿਹੇ ਨੇਮਾਂ ਦਾ ਪਾਲਣ ਜ਼ਰੂਰੀ ਸੀ<sup>53</sup> ਆਇਤ 17 ਇਨ੍ਹਾਂ ਧਾਰਮਿਕ ਰੀਤਾਂ ਨੂੰ ਆਉਣ ਵਾਲੀਆਂ ਗੱਲਾਂ ਦਾ ਸਿਰਫ਼ ਪਰਛਾਵਾਂ ਦੱਸਦੀ ਹੈ। ਕਾਫਿਗਾਂ ਦੀਆਂ ਰੀਤਾਂ ਆਉਣ ਵਾਲੀਆਂ ਚੀਜ਼ਾਂ ਦਾ ਪਰਛਾਵਾਂ ਨਹੀਂ ਸਨ, ਪਰ ਸ਼੍ਰਵਾ ਨਵੇਂ ਨੇਮ ਦੀ ਸਿੱਖਿਆ ਵਿਚ ਮਿਲਣ ਵਾਲੀ ਮਨੁੱਖ ਦੀ ਸਚਿਆਈਆਂ (ਇਬਰਾਨੀਆਂ 10: 1) ਦਾ ਪਰਛਾਵਾਂ ਸੀ।

ਜ਼ਿਆਦਾਤਰ ਟੀਕਾਕਾਰਾਂ ਦਾ ਮੰਨਣਾ ਹੈ ਕਿ ਪੌਲਸ ਮੂਸਾ ਦੀ ਸ਼੍ਰਵਾ ਦੀ ਗੱਲ ਕਰ ਰਿਹਾ ਸੀ। ਸ਼੍ਰਵਾ ਉਹ ਹੱਥਲਿਖਤ ਦਸਤਾਵੇਜ਼ ਸੀ ਜਿਸ ਨੂੰ ਮੂਸਾ ਨੂੰ ਲਿਖਣ ਦਾ ਹੁਕਮ ਮਿਲਿਆ ਸੀ (ਕੁਰੂ 34: 27, 28)। ਇਸਗਏਲੀਆਂ ਨੂੰ ਉਸ ਵਿਚ ਲਿਖੀਆਂ ਸਾਰੀਆਂ ਗੱਲਾਂ ਨੂੰ ਮੰਨਣਾ ਜ਼ਰੂਰੀ ਸੀ (ਵਿਵਸਥਾਸਾਰ 28: 58; 30: 10; ਯਹੋਸ਼ੂਆ 1: 8)। ਉਹ ਸਿਰਫ਼ ਪੁਰਾਣੇ ਨੇਮ ਦੇ ਨਿਯਮਾਂ ਤੇ ਲਾਗੂ ਹੋ ਸਕਦੀ ਸੀ, ਕਿਉਂਕਿ ਨਵੇਂ ਨੇਮ ਅਜੇ ਅਜੇ ਲਿਖਿਆ ਨਹੀਂ ਗਿਆ ਸੀ।

ਸ਼੍ਰਵਾ ਕਿਸ ਦੇ ਅਧੀਨ ਰਹਿਣ ਵਾਲੀਆਂ ਨੂੰ ਨਾਪਣ ਵਾਲੀ ਛੜੀ ਦਾ ਕੰਮ ਕਰਦੀ ਸੀ। ਸੁੰਨਤ ਕੀਤੇ ਹੋਏ ਸਾਰੇ ਲੋਕ ਸ਼੍ਰਵਾ ਨੂੰ ਮੰਨਣ ਦੇ ਕਰਜ਼ਦਾਰ ਸਨ (ਗਲਾਤੀਆਂ 5: 3)। ‘‘ਕਰਜ਼’’ ਸ਼੍ਰਵਾ ਦੇ ਅਧੀਨ ਰਹਿਣ ਵਾਲੀਆਂ ਦਾ ਕਰਜ਼ ਨਹੀਂ ਸੀ, ਬਲਕਿ ਇਹ ‘‘ਕਰਜ਼’’ ਕਾਰਜ ਭਾਵ ਕਰਜ਼ ਦਾ ਭਾਰ ਸੀ। ਜੇ ਪੁਰਾਣੀ ਸ਼੍ਰਵਾ ਦੇ ਅਧੀਨ ਰਹਿਣ ਵਾਲੀਆਂ ਲਈ ਸ਼੍ਰਵਾ ਦੇ ਹਰ ਹੁਕਮ ਦੇ ਬਿਨਾਂ ਪੂਰੀ ਤਰ੍ਹਾਂ ਨਾਲ ਮੰਨਣਾ ਜ਼ਰੂਰੀ ਸੀ। ਸ਼੍ਰਵਾ ਦੇ ਅਧੀਨ ਰਹਿਣ ਵਾਲੇ ਸਾਰਿਆਂ ਲੋਕਾਂ ਨੇ ਇਸ ਨੂੰ ਤੋਝਿਆ ਸੀ ਅਤੇ ਉਹ ਪਾਪ ਦੇ ਕਾਰਣ ਮਾਰੇ ਜਾਣ ਦੇ ਯੋਗ ਸਨ (ਰੋਮੀਆਂ 6: 23; ਯਾਕੂਬ 1: 13-15)। ਮੌਤ ਦੀ ਸੇਵਕਾਈ ਦੇ ਰੂਪ ਵਿਚ (2 ਕੁਰਿੰਬੀਆਂ 3: 7-9), ਜੀਵਨ ਦੇਣ ਦੇ ਯੋਗ ਹੋਣ ਦੇ ਬਾਵਜੂਦ, ਸ਼੍ਰਵਾ ਇਸ ਦੇ ਅਧੀਨ ਰਹਿਣ ਵਾਲੀਆਂ ਲੋਕਾਂ ਨੂੰ ਪਾਪਾਂ ਦੇ ਕਾਰਣ ਉਨ੍ਹਾਂ ਨੂੰ ਦੋਸ਼ੀ ਠਹਿਰਾਉਂਦੀ ਸੀ

(ਰੋਮੀਆਂ 7:9-11)। ਮੂਸਾ ਦੇ ਰਾਹੀਂ ਦਿੱਤੀ ਗਈ ਸ਼ਰਾਵ ਦੇ ਨਿਯਮਾਂ ਦੇ ਅਧਾਰ ਤੇ ਹਰ ਮਨੁੱਖ ਪਾਪ ਦੇ ਅਧੀਨ ਸੀ (ਗਲਾਤੀਆਂ 3:22)। “ਕਰਜ਼” ਸ਼ਰਾਵ ਦੀਆਂ ਵਿਧੀਆਂ ਨੂੰ ਮੰਨਣ ਲਈ ਭੁਦਾ ਦੇ ਲੋਕਾਂ ਤੇ ਰੱਖੀ ਗਈ ਡਿਊਟੀ ਸੀ।

### ‘ਅਤੇ ਸਾਡੇ ਵਿਰੁੱਧ ਸੀ’ (2: 14)

ਸ਼ਰਾਵ ਸਾਡੇ ਵਿਰੁੱਧ ਸੀ? ਕਿਵੇਂ ਸੀ? ‘ਵਿਰੁੱਧ’ (*hupenantios*) ਸ਼ਬਦ ‘ਪੱਕਾ ਵਿਰੋਧੀ’ ਦਾ ਸੁਝਾਅ ਦਿੰਦੇ ਹੋਏ ਸਿਰਫ ਇਥੋਂ ਹੀ ਅਤੇ ਇਬਰਾਨੀਆਂ 10:27 ਵਿਚ ਮਿਲਦਾ ਹੈ, ਇਥੋਂ ਇਸ ਦਾ ਅਨੁਵਾਦ ‘ਵਿਰੋਧੀਆਂ’ ਕੀਤਾ ਗਿਆ ਹੈ। ਸ਼ਰਾਵ ਪਵਿੱਤਰ ਸੀ (ਵਿਖੇ ਰੋਮੀਆਂ 7:12); ਪਰ ਮਨੁੱਖਜਾਤੀ ਪਾਪ ਨਾਲ ਭਰੀ ਹੋਈ ਸੀ। ਇਸ ਕਾਰਣ ਸ਼ਰਾਵ ਦੇ ਪਵਿੱਤਰ ਮਾਨਕ ਨੇ ਮਨੁੱਖਾਂ ਦੇ ਪਾਪੀ ਹੋਣ ਨੂੰ ਪਰਗਟ ਕਰ ਦਿੱਤਾ (ਰੋਮੀਆਂ 7:8-11)। ਇਸ ਨੂੰ ਨਾ ਮੰਨਣ ਵਾਲੇ ਬਿਨਾਂ ਦਯਾ ਦੇ ਮਾਰ ਦਿੱਤੇ ਜਾਂਦੇ ਸਨ (ਇਬਰਾਨੀਆਂ 10:28)। ਇਹ ਇਸਰਾਏਲ ਦੇ ਸਹਿਣ ਤੋਂ ਬਾਹਰ ਸੀ ਕਿਉਂਕਿ ਉਸ ਵਿਚ ਬਿਨਾਂ ਵਿਗਾੜ ਕੀਤੇ ਹੁਕਮਾਂ ਨੂੰ ਮੰਨਣ ਦੀ ਸ਼ਰਤ ਸੀ (ਯਾਕੂਬ 2:10)। ਇਸ ਲਈ ਸ਼ਰਾਵ ਜੋ ਉਨ੍ਹਾਂ ਨੂੰ ਜਿਹੜੇ ਉਹਦੇ ਅਧੀਨ ਸਨ, ਸਰਾਪ ਦਿੰਦੀ ਸੀ (ਗਲਾਤੀਆਂ 3:10)। ਪਤਰਸ ਨੇ ਯਹੂਸ਼ਲਮ ਦੇ ਯਹੂਦੀ ਮਸੀਹੀ ਲੋਕਾਂ ਨੂੰ ਭਰੋਸਾ ਦੁਆਇਆ ਕਿ ਸ਼ਰਾਵ ਇਹੋ ਜਿਹਾ ਜੁਆ ਸੀ ‘ਜਿਹ ਨੂੰ ਨਾ ਸਾਡੇ ਪਿਉ ਦਾਏ, ਨਾ ਅਸੀਂ ਚੁੱਕ ਸੱਕੋ?’ (ਰਸੂਲਾਂ ਦੇ ਕੰਮ 15:10)। ਇਸ ਦੇ ਰਾਹੀਂ ਧਰਮੀ ਬਧੇ ਜਾਣ ਦੀ ਉਮੀਦ ਰੱਖਣ ਵਾਲੇ ਸਾਰੇ ਲੋਕ ਮਸੀਹ ਤੋਂ ਅੱਡ ਹੋ ਜਾਂਦੇ ਹਨ ਅਤੇ ਕਿਰਪਾ ਤੋਂ ਡਿੱਗ ਜਾਂਦੇ ਹਨ (ਗਲਾਤੀਆਂ 5:4)।

ਸ਼ਰਾਵ ਨੂੰ ਨਾ ਮੰਨਣ ਦੀ ਸਜ਼ਾ ਜ਼ਿਆਦਾਤਰ ਮਾਮਲਿਆਂ ਵਿਚ ਮੌਤ ਸੀ। ਦਸ ਹੁਕਮਾਂ ਵਿੱਚੋਂ ਸੱਤ ਹੁਕਮਾਂ ਵਿਚ ਇਨ੍ਹਾਂ ਹੁਕਮਾਂ ਨੂੰ ਤੋੜਨ ਵਾਲੇ ਲੋਕਾਂ ਲਈ ਮੌਤ ਦੀ ਮੰਗ ਕੀਤੀ ਗਈ ਸੀ। ਇਸਰਾਏਲੀ ਲੋਕਾਂ ਨੂੰ ਜੋ ਪਹਿਲੇ ਤਿੰਨ ਹੁਕਮਾਂ ਵਿਚ ਹੋਰ ਦੇਵਤਿਆਂ ਦੀ ਪੂਜਾ ਕਰਦੇ ਸਨ, ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਸੀ (ਵਿਵਸਥਸਾਰ 17:2-5)। ਇਹੀ ਸਜ਼ਾ ਉਨ੍ਹਾਂ ਲਈ ਵੀ ਸੀ ਜੋ ਸੱਬਤ ਦੇ ਦਿਨ ਕੰਮ ਕਰਕੇ ਚੌਥੇ ਹੁਕਮ ਨੂੰ ਤੋੜਦੇ ਸਨ (ਕੁਰੂ 31:15), ਜਾਂ ਆਪਣੇ ਮਾਤਾ ਪਿਤਾ ਦਾ ਆਦਰ ਕਰਨ ਦੀ ਬਜਾਏ ਉਨ੍ਹਾਂ ਨੂੰ ਮਾਰ ਕੇ ਜਾਂ ਸਰਾਪ ਦੇ ਕੇ ਪੰਜਵਾਂ ਹੁਕਮ ਨੂੰ ਤੋੜਦੇ (ਕੁਰੂ 21:15, 17), ਜਾਂ ਖੂਨ ਕਰਕੇ ਛੇਵੇਂ ਹੁਕਮ ਨੂੰ (ਗਿਣਤੀ 35:30, 31), ਜਾਂ ਸੰਗ ਕਰਕੇ ਸਤਵੇਂ ਹੁਕਮ ਨੂੰ ਤੋੜਦੇ ਹਨ (ਵਿਵਸਥਸਾਰ 22:22-25)।

ਪਰਮੇਸ਼ੁਰ ਵੱਲੋਂ ਅਬਰਾਹਮ ਦੀ ਸੰਤਾਨ ਨੂੰ ਦਿੱਤੇ ਗਏ ਵਾਅਦੇ ਦੀ ਬਰਕਤ ਦੇਣ ਦੇ ਇਲਾਵਾ (ਉਤਪਤ 22:18; ਗਲਾਤੀਆਂ 3:16), ਸ਼ਰਾਵ ਇਸ ਦੇ ਅਧੀਨ ਰਹਿਣ ਵਾਲਿਆਂ ਨੂੰ ਸਰਾਪ ਦਿੰਦੀ ਸੀ (ਗਲਾਤੀਆਂ 3:10)। ‘ਪਰ ਜੇ ਉਹ ਪਹਿਲਾ ਨੇਮ ਬੇਨੁਕਮ ਹੁੰਦਾ ਤਾਂ ਦੂਏ ਲਈ ਥਾਂ ਨਾ ਭਾਲੀ ਜਾਂਦਾ’ (ਇਬਰਾਨੀਆਂ 8:7)। ਸ਼ਰਾਵ ਦੇ ਉਸ ਵਿਚ ਜੋ ਇਸ ਨੂੰ ਪੂਰਾ ਨਹੀਂ ਕੀਤਾ ‘ਨਤਾਣਾ ਅਤੇ ਨਿਸਫਲ’ (ਇਬਰਾਨੀਆਂ 7:18, 19) ਹੋਣਾ ਵੇਖਿਆ ਜਾ ਸਕਦਾ ਹੈ। ਇਹ ਲੋਕਾਂ ਨੂੰ ਅਜ਼ਾਦ ਨਹੀਂ ਕਰ ਸਕਦੀ (ਰਸੂਲਾਂ ਦੇ ਕੰਮ 13:39), ਧਰਮੀ ਨਹੀਂ ਠਹਿਰਾ ਸਕਦੀ (ਰੋਮੀਆਂ 3:20; ਗਲਾਤੀਆਂ 2:16; 3:11), ਮੀਰਾਸ ਨਹੀਂ ਦੇ ਸਕਦੀ (ਗਲਾਤੀਆਂ 3:18; 1 ਪਤਰਸ 1:3, 4), ਜੀਵਨ ਨਹੀਂ ਦੇ ਸਕਦੀ (ਗਲਾਤੀਆਂ 3:21), ਮਨੁੱਖ ਨੂੰ ਧਰਮੀ ਨਹੀਂ ਬਣਾ ਸਕਦੀ (ਗਲਾਤੀਆਂ 3:21), ਕਿਰਪਾ ਨਹੀਂ ਦੇ ਸਕਦੀ (ਗਲਾਤੀਆਂ 5:4), ਲੋਕਾਂ ਨੂੰ ਵਾਰਿਸ ਨਹੀਂ ਬਣਾ ਸਕਦੀ (ਰੋਮੀਆਂ 4:14), ਸਿੱਧ ਨਹੀਂ ਬਣਾ ਸਕਦੀ (ਇਬਰਾਨੀਆਂ 7:19), ਪਾਪ ਮਾਫ ਨਹੀਂ ਕਰ ਸਕਦੀ (ਇਬਰਾਨੀਆਂ 10:4), ਜਾਂ ਦਯਾ ਨਹੀਂ ਦੇ ਸਕਦੀ (ਇਬਰਾਨੀਆਂ 10:28)।

‘‘ਅਤੇ ਉਸ ਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕ ਕੇ ਵਿੱਚੋਂ ਚੁੱਕ ਸੁੰਟਿਆ’’ (2: 14)

ਸ਼ਰਵਾ ਨੇ ਭਾਵੇਂ ਆਪਣਾ ਕੰਮ ਤਾਂ ਕੀਤਾ, ਪਰ ਇਹ ਇਸ ਨਾਲੋਂ ਵੱਧ ਨਹੀਂ ਕਰ ਸਕਦੀ ਸੀ। ਇਸ ਕਾਰਣ ਖੁਦਾ ਦੀ ਯੋਜਨਾ ਦੇ ਅਨੁਸਾਰ ਪੌਲਸ ਕਹਿ ਸਕਿਆ ਅਤੇ ਉਸ ਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕ ਕੇ ਵਿੱਚੋਂ ਚੁੱਕ ਸੁੰਟਿਆ। ਇਸ ਦਾ ਕਰਨ ਵਾਲਾ ਖੁਦਾ ਹੈ, ਜਿਸ ਨੇ ਲਿਖਤ ਹੁਕਮਾਂ ਵਿਚ ਪਾਈ ਜਾਣ ਵਾਲੀ ਸ਼ਰਵਾ ਨੂੰ ਸਲੀਬ ਦੇ ਗਾਹੀ ਹਟਾ ਦਿੱਤਾ। ਆਇਤ 13 ਤੋਂ 15 ਵਿਚ ਕਰਤਾ ‘‘ਪਰਮੇਸ਼ੁਰ’’ (ਆਇਤ 12) ਹੀ ਹੈ। ‘‘ਉਸ ਦੀ ਸਲੀਬ,’’ ਜੋ KJV ਵਿਚ ਮਿਲਦਾ ਹੈ, ਸੰਕੇਤ ਦਿੰਦਾ ਹੈ ਕਿ ‘‘ਉਸ ਨੇ’’ (NASB) ਜਿਸ ਨੇ ‘‘ਵਿੱਚੋਂ ਚੁੱਕ ਸੁੰਟਿਆ’’ ਯਿਸੂ ਹੈ। ਪਰ ‘‘ਸਲੀਬ’’ ਜਿਵੇਂ ਕਿ ਹੁਣ ਹੋਏ ਅਨੁਵਾਦਾਂ ਵਿਚ ਜ਼ਿਆਦਾਤਰ ਮਿਲਦਾ ਹੈ, ‘‘ਉਸ ਨੂੰ ਸਲੀਬ’’ ਤੋਂ ਬੇਹਤਰ ਯੂਨਾਨੀ ਹੱਥਲਿਖਤ ਦਾ ਪ੍ਰਮਾਣ ਹੈ।

ਜੇ. ਬੀ. ਲਾਈਟਹਟ ਦਾ ਮੰਨਣਾ ਹੈ ਕਿ ਪੌਲਸ ਨੇ ਆਇਤ 14 ਵਿਚ ‘‘ਉਸ ਨੂੰ’’ ਦੀ ਵਰਤੋਂ ਨਾਲ ਖੁਦਾ ਤੋਂ ਮਸੀਹ ਵਿਚ ਬਦਲ ਦਿੱਤਾ<sup>54</sup> ਕਾਰਸਨ ਦਾ ਇਤਗਾਜ਼ ਸਹੀ ਹੈ:

ਪਰ ਵਿਸ਼ਾ ਦੇ ਇਸ ਬਦਲਾਅ ਨੂੰ ਮੰਨ ਲੈਣ ਦਾ ਅਰਥ ਉਸ ਵਰਨ ਵਿਚ, ਜਿਸ ਵਿਚ ਆਰੰਭ ਤੋਂ ਅੰਤ ਤਕ ਵਿਸ਼ਾ ਸਪੱਸ਼ਟ ਤੌਰ 'ਤੇ ਇਹੀ ਹੈ ਕਿ ਵਿਆਕਰਣ ਦੇ ਨਾਲ ਦਸਤਖਤ ਕਰਨਾ ਹੈ। ਇਸ ਤਰ੍ਹਾਂ ਕਿ ਉਹ ਪੂਰੀ ਤਰ੍ਹਾਂ ਨਾਲ ਸਪੱਸ਼ਟ ਹੈ ਕਿ ਆਇਤ 13 ਵਿਚ ਵਿਸ਼ਾ ਸਾਨੂੰ ਮਸੀਹ ਦੇ ਨਾਲ ਜਿਵਾਲਣ ਵਾਲੇ ਦੇ ਰੂਪ ਵਿਚ ‘‘ਪਰਮੇਸ਼ੁਰ’’ ਹੈ। ਪਰ ਆਇਤ 13 ਦਾ ਕ੍ਰਿਦੰਤ ਆਇਤ 14 ਦੇ ਕ੍ਰਿਦੰਤ ਨਾਲ ਬਾਬਾਰ ਰੱਖਦਾ ਹੈ ਜਿਸ ਦਾ ਮੂਲ ਰੂਪ ਵਿਚ ਇਹੀ ਵਿਸ਼ਾ ਹੋਵੇਗਾ। ਇਸ ਦੇ ਇਲਾਵਾ ਹਟਾ ਦਿੱਤਾ ਤੋਂ ਪਹਿਲਾਂ ਅਤੇ ਇਸ ਨੂੰ ਪਿਛਲੀ ਆਇਤ ਦੇ ਨਾਲ ਜੋੜ ਕੇ ਇਸ ਨਿਰੋਜ ਤੇ ਲੈ ਜਾਂਦਾ ਹੈ ਕਿ ਦੋਹਾਂ ਦਾ ਵਿਸ਼ਾ ਇਕ ਹੀ ਹੈ<sup>55</sup>

ਨਵੇਂ ਨੇਮ ਦੀ ਸਿੱਖਿਆ ਇਸ ਗੱਲ ਵਿਚ ਇਕ ਹੀ ਹੈ ਕਿ ਸ਼ਰਵਾ ਨੂੰ ਵਿੱਚੋਂ ਚੁੱਕ ਦਿੱਤਾ ਗਿਆ ਹੈ। ਕੁਝ ਯਹੁਦੀ ਮਸੀਹੀ ਜੋ ਗੈਰ ਮਸੀਹੀ ਲੋਕਾਂ ਤੇ ਸ਼ਰਵਾ ਨੂੰ ਮਨਵਾਉਣ ਦੇ ਚਾਹਵਾਨ ਸਨ, ਉਨ੍ਹਾਂ ਦਾ ਕਹਿਣਾ ਸੀ, ‘‘ਉਨ੍ਹਾਂ ਦੀ ਸੁਨਤ ਕਰਨੀ ਅਤੇ ਮੂਸਾ ਦੀ ਸ਼ਰਵਾ ਨੂੰ ਮੰਨਣ ਦਾ ਹੁਕਮ ਦੇਣਾ ਚਾਰੀਦਾ ਹੈ’’ (ਰਸੂਲਾਂ ਦੇ ਕੰਮ 15:5)। ਯਰੂਸ਼ਾਲਾਮ ਵਿਚ ਰਸੂਲਾਂ ਅਤੇ ਬਜ਼ੁਰਗਾਂ ਦਾ ਉੱਤਰ ਸੀ, ‘‘ਅਸਾਂ ਉਨ੍ਹਾਂ ਨੂੰ ਕੋਈ ਹੁਕਮ ਨਹੀਂ ਦਿੱਤਾ’’ (ਰਸੂਲਾਂ ਦੇ ਕੰਮ 15:24)। ਸਹੀ ਤੌਰ 'ਤੇ ਉਨ੍ਹਾਂ ਦੇ ਕਹਿਣ ਦਾ ਅਰਥ ਸੀ ਕਿ ਉਨ੍ਹਾਂ ਨੂੰ ਗੈਰ ਮਸੀਹੀ ਲੋਕਾਂ ਲਈ ਆਪਣੇ ਬੱਚਿਆਂ ਦੀ ਸੁਨਤ ਕਰਨ ਜਾਂ ਸ਼ਰਵਾ ਨੂੰ ਮੰਨਣ ਦੀ ਕੋਈ ਹਦਾਇਤ ਨਹੀਂ ਦਿੱਤੀ ਗਈ ਸੀ।

ਹੋਰ ਆਇਤਾਂ ਵਿਚ ਦੱਸਿਆ ਗਿਆ ਹੈ ਕਿ ਮਸੀਹੀ ਲੋਕ ਸ਼ਰਵਾ ਦੇ ਅਧੀਨ ਨਹੀਂ ਹਨ:

- ‘‘ਤੁਸੀਂ ਸ਼ਰਵਾ ਦੇ ਹੇਠ ਨਹੀਂ ਹੋ’’ (ਰੋਮੀਆਂ 6: 14)।
- ‘‘ਅਸੀਂ ਸ਼ਰਵਾ ਦੇ ਹੇਠ ਨਹੀਂ ਹਾਂ’’ (ਰੋਮੀਆਂ 6: 15)।
- ‘‘ਤੁਸੀਂ ਵੀ ਸ਼ਰਵਾ ਦੇ ਸਰਬੰਧੋਂ ਮਰ ਗਏ’’ (ਰੋਮੀਆਂ 7: 4)।
- ‘‘ਉਹ ਦੀ ਵੱਲੋਂ ਮਰ ਕੇ ਸਿਹ ਦੇ ਵਿਚ ਬੱਧੇ ਹੋਏ ਸਾਂ ਸ਼ਰਵਾ ਤੋਂ ਹੁਣ ਛੁੱਟ ਗਏ ਹਾਂ’’ (ਰੋਮੀਆਂ 7: 6)।
- ਪੱਥਰਾਂ ਉੱਤੇ ਉੱਕੜੀ ਹੋਈ ਸੀ ‘‘ਅਲੋਪ ਹੋ ਗਈ’’ (2 ਕੁਰਿੰਧੀਆਂ 3: 7–13)।
- ‘‘ਮੈਂ ਤਾਂ ਸ਼ਰਵਾ ਦੀ ਵੱਲੋਂ ਮੋਇਆ’’ (ਗਲਾਤੀਆਂ 2: 19)।
- ‘‘ਪਰ ਹੁਣ ਨਿਗਾਹਵਾਨ [ਸ਼ਰਵਾ] ਦੇ ਮਤਹਿਤ ਨਹੀਂ ਹਾਂ’’ (ਗਲਾਤੀਆਂ 3: 25)।
- ਅਸੀਂ ‘‘ਗੱਲੀ ਦੀ ਸੰਤਾਨ ਨਹੀਂ’’ ਹਾਂ (ਗਲਾਤੀਆਂ 4: 31), ‘‘ਸੀਨਾ ਪਹਾੜੇ’’ ਦਿੱਤੀ

ਗਈ ਸ਼ਰਾ ਦੇ ਅਧੀਨ; ਆਇਤ 24)।

- ‘...[ਮਸੀਹ ਨੇ] ਆਪਣੇ ਸਰੀਰ ਵਿਚ ਵੈਰ ਵਿਰੋਧ ਵਾਲੀ ਜੁਦਾਈ ਦੀ ਕੰਧ ਨੂੰ ਢਾਹ ਦਿੱਤਾ। ਅਤੇ ਸ਼ਰਾ ਨੂੰ ਵਿਧੀਆਂ ਅਤੇ ਕਨੂੰਨਾਂ ਸਣੇ ਅਕਾਰਥ ਕਰ ਦਿੱਤਾ ...’ (ਅਫਸੀਆਂ 2: 14, 15)।
- ‘[ਸ਼ਰਾ] ਅਲੋਪੇ ਹੋ ਗਈ’ (ਇਬਰਾਨੀਆਂ 7: 18, 19)।
- ‘ਉਸ ਨੇ [ਪਹਿਲੀ] ਨੂੰ ਪੁਰਾਣਾ ਠਹਿਰਾਇਆ ਹੈ’ (ਇਬਰਾਨੀਆਂ 8: 13; ਵੇਖੋ ਆਇਤ 7)।
- ‘ਉਹ ਪਹਿਲੇ [ਭਾਵ ਸ਼ਰਾ] ਨੂੰ ਹਟਾਉਂਦਾ ਹੈ’ (ਇਬਰਾਨੀਆਂ 10: 9)।

ਪੁਰਾਣੇ ਨੇਮ ਵਿਚ ਸ਼ਰਾ ਨਾਲੋਂ ਵਧ ਕੇ ਗੱਲਾਂ ਹਨ, ਜਿਸ ਨੂੰ ਸਾਹਮਣੀਓਂ ਹਟਾ ਦਿੱਤਾ ਗਿਆ ਹੈ। ਸ਼ਰਾ ਕੁਚ, ਲੇਵੀਆਂ ਦੀ ਪੋਥੀ, ਗਿਣਤੀ, ਵਿਵਸਥਾਸਾਰ ਦੀਆਂ ਕਿਤਾਬਾਂ ਵਿਚ ਮਿਲਦੀ ਹੈ। ਸ਼ਰਾ ਦਾ ਲਾਗੂ ਕੀਤਾ ਜਾਣਾ ਪੁਰਾਣੇ ਨੇਮ ਦੀ ਬਾਕੀ ਕਿਤਾਬਾਂ ਵਿਚ ਪਤਾ ਚੱਲਦਾ ਹੈ। ਸ਼ਰਾ ਦੀਆਂ ਕਿਤਾਬਾਂ ਦੇ ਇਲਾਵਾ ਪੁਰਾਣੇ ਨੇਮ ਵਿਚ ਇਤਿਹਾਸ, ਜ਼ਬੂਰ, ਬੁੱਧੀ ਦੀਆਂ ਗੱਲਾਂ ਅਤੇ ਨਭੂਵਤਾਂ ਹਨ। ਇਸ ਵਿਚ ਮਸੀਹੀ ਲੋਕਾਂ ਲਈ ਕੀਮਤੀ ਹਦਾਇਤਾਂ (ਰੋਮੀਆਂ 15: 4) ਅਤੇ ਉਦਾਹਰਣ ਹਨ (1 ਭੁਰੀਂਖੀਆਂ 10: 6, 11)। ਪਵਿੱਤਰ ਲਿਖਤ ਵਿਚ ਇਹ ਸਰੋਤ ਸਮੱਗਰੀ ਹੈ, ਜਿਸ ਤੋਂ ਮਸੀਹੀ ਲੋਕ ਲਾਭ ਉਠਾ ਸਕਦੇ ਹਨ, ਵਿਸ਼ੇਸ਼ ਕਰਕੇ ਅੱਯੂਥ, ਜ਼ਬੂਰ, ਕਹਾਉਤਾਂ ਅਤੇ ਨਭੂਵਤਾਂ ਦੀਆਂ ਕਿਤਾਬਾਂ ਵਿਚ। ਇਨ੍ਹਾਂ ਵਚਨਾਂ ਨੂੰ ਮਸੀਹੀ ਲੋਕਾਂ ਨੂੰ ਸਮਝਾਉਣ ਅਤੇ ਦਲੇਰ ਕਰਨ ਲਈ ਬਾਰ ਬਾਰ ਦੁਹਰਾਇਆ ਅਤੇ ਲਾਗੂ ਕੀਤਾ ਜਾਂਦਾ ਹੈ। ਵਿਵਸਥਾ, ਨਭੂਵਤ ਕਰਨ ਵਾਲੇ ਅਤੇ ਜ਼ਬੂਰ ਦੀ ਵਰਤੋਂ ਨੂੰ ਸਾਬਿਤ ਕਰਨ ਲਈ ਕੀਤਾ ਜਾ ਸਕਦਾ ਹੈ ਕਿ ਯਿਸੂ ਹੀ ਮਸੀਹ ਹੈ (ਲੂਕਾ 24: 44; ਰਸੂਲਾਂ ਦੇ ਕੰਮ 28: 23), ਕਿਉਂਕਿ ਨਭੂਵਤਾਂ ਦਾ ਜ਼ਿਆਦਾਤਰ ਭਾਗ ਨਵੇਂ ਨੇਮ ਵਿਚ ਪੂਰਾ ਹੋ ਗਿਆ (1 ਪਤਰਸ 1: 10–12)। ਪਰ ਆਪਣੇ ਨਿਯਮਾਂ ਅਤੇ ਕਾਇਦਿਆਂ ਦੇ ਨਾਲ ਸ਼ਰਾ ਨੂੰ ਆਪਣੀਆਂ ਧਾਰਮਿਕ ਰੀਤਾਂ ਅਤੇ ਬੰਦਰੀ ਦੀਆਂ ਵਿਧੀਆਂ ਸਣੇ ਮਿਟਾ ਦਿੱਤਾ ਗਿਆ। ਨਭੂਵਤਾਂ ਦੇ ਸੰਪੂਰਨ ਰੂਪ ਨਾਲ ਪੂਰਾ ਹੋ ਜਾਣ ਤੇ ਉਨ੍ਹਾਂ ਨੂੰ ਵੀ ਮਿਟਾ ਦਿੱਤਾ ਗਿਆ ਸੀ (ਮੱਤੀ 5: 17, 18)।

ਮੁੱਢਲੀ ਕਲੀਸੀਆ ਸ਼ਰਾ ਨੂੰ ਮੰਨਣ ਲਈ ਸਮਰਪਿਤ ਨਹੀਂ ਸੀ ਇਸ ਦੇ ਇਲਾਵਾ ਇਹ ਰਸੂਲਾਂ ਦੀ ਸਿੱਖਿਆ ਵਿਚ ਬਣੀ ਰਹੀ (ਰਸੂਲਾਂ ਦੇ ਕੰਮ 2: 42)। ਪਵਿੱਤਰ ਆਤਮਾ ਦੇ ਦੁਆਰਾ ਯਿਸੂ ਨੇ ਰਸੂਲਾਂ ਨੂੰ ਸਾਰੀਆਂ ਗੱਲਾਂ ਸਿਖਾ ਦਿੱਤੀਆਂ ਅਤੇ ਉਨ੍ਹਾਂ ਨੂੰ ਸਾਰੀ ਸਚਿਆਈ ਦੇ ਦਿੱਤੀ (ਯੂਹੇਨਾ 14: 25, 26; 16: 12, 13)। ਬਾਅਦ ਵਿਚ ਉਸ ਨੇ ਉਨ੍ਹਾਂ ਨੂੰ ਦੂਜਿਆਂ ਨੂੰ ‘ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਸਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ’ (ਮੱਤੀ 28: 20)। ਯਿਸੂ ਦੇ ਰਸੂਲਾਂ ਨੂੰ ਸ਼ਰਾ ਨਹੀਂ, ਬਲਕਿ ਯਿਸੂ ਦੀ ਸਿੱਖਿਆ ਮੰਨਣਾ ਸਿਖਾਇਆ ਜਾਣਾ ਸੀ।

ਮਸੀਹੀ ਲੋਕਾਂ ਰਾਹੀਂ ਸ਼ਰਾ ਦੇ ਵੱਖ ਵੱਖ ਪਹਿਲੂਆਂ ਨੂੰ ਮੰਨਿਆ ਜਾ ਸਕਦਾ ਹੈ, ਪਰ ਧਰਮੀ ਬਣਨ ਲਈ ਨਹੀਂ (ਰਸੂਲਾਂ ਦੇ ਕੰਮ 13: 39; ਗਲਾਤੀਆਂ 2: 16, 21)। ਇਕ ਮਸੀਹੀ ਆਦਮੀ ਹਨਨਾਹਾ, ਜਿਸ ਨੂੰ ਯਿਸੂ ਵੱਲੋਂ ਪੌਲਸ ਕੋਲ ਇਹ ਦੱਸਣ ਲਈ ਭੇਜਿਆ ਗਿਆ ਕਿ ਬਚਾਏ ਜਾਣ ਲਈ ਕੀ ਕਰੋ (ਰਸੂਲਾਂ ਦੇ ਕੰਮ 9: 10, 11; 22: 12–16), ‘‘ਸ਼ਰਾ ਦੇ ਮਾਨਕ’’ ਤੋਂ ਇਕ ਭਗਤ ਮਨੁੱਖ ਸੀ। ਪੌਲਸ ਨੇ ਇਹ ਵਿਖਾਉਣ ਲਈ ਕਿ ਉਹ ‘‘ਸ਼ਰਾ ਨੂੰ ਮੰਨ ਕੇ ਸਿੱਧੀ ਚਾਲ ਚੱਲਦਾ ਹੈ’’ (ਰਸੂਲਾਂ ਦੇ ਕੰਮ 21: 24), ਹੈਕਲ ਵਿਚ ਆਪਣੇ ਆਪ ਨੂੰ ਸ਼ੁੱਧ ਕੀਤਾ ਸੀ। ਪਰ ਛਰਕ ਇਹ ਸੀ ਕਿ ਗੈਰ ਮਸੀਹੀ ਲੋਕਾਂ ਨੂੰ ਸ਼ਰਾ ਨੂੰ ਮੰਨਣਾ ਕਿਸੇ ਲਈ ਜ਼ਰੂਰੀ ਨਹੀਂ ਸੀ। ਇਹ ਮਾਮਲਾ / ਰਸੂਲਾਂ ਅਤੇ ਬਜ਼ੁਰਗਾਂ ਦਾ ਯਹੁਸ਼ਲਮ ਵਿਚ ਇਸ ਤੇ ਵਿਚਾਰ ਕੀਤੇ ਜਾਣ ਲਈ ਇਕੱਠੇ ਹੋਣ ਤੇ ਹਲ ਹੋ ਗਿਆ

ਸੀ (ਰਸੂਲਾਂ ਦੇ ਕੰਮ 15: 19, 24)।

ਜਿਆਦਾਤਰ ਲੋਕ ਜਿਨ੍ਹਾਂ ਦਾ ਮੰਨਣਾ ਹੈ ਕਿ ਸ਼ਰਵਾ ਅੱਜ ਵੀ ਅਸਰਦਾਇਕ ਹੈ, ਇਹ ਜਤਾਉਣ ਲਈ ਕਿ ਇਹ ਹਟਾਈ ਨਹੀਂ ਗਈ ਸੀ, ਮੱਤੀ 5: 17, 18 ਦੀ ਵਰਤੋਂ ਕਰਦੇ ਹਨ। ਉਸ ਸ਼ਬਦ ਵਿਚ ਯਿਸੂ ਸਿਰਫ਼ ਸ਼ਰਵਾ ਦੀ ਨਹੀਂ ਬਲਕਿ ਨਬੂਵਤ ਕਰਨ ਵਾਲਿਆਂ ਦੀ ਵੀ ਗੱਲ ਕਰ ਰਿਹਾ ਸੀ। ਉਸ ਨੇ ਕਿਹਾ ਕਿ ਉਸ ਦੇ ਸਬੰਧ ਵਿਚ ਸ਼ਰਵਾ ਕੀ, ਨਬੂਵਤ ਕਰਨ ਵਾਲਿਆਂ ਦੀ ਕੋਈ ਵੀ ਨਬੂਵਤ ਪੁਰਾ ਕੀਤੇ ਬਿਨਾਂ ਨਹੀਂ ਟਲਣੀ ਸੀ। ਜਦ ਯਿਸੂ ਨੇ ਆਪਣੇ ਵਿਸ਼ੇ ਵਿਚ ਨਬੂਵਤਾਂ ਨੂੰ ਪੂਰਾ ਕਰ ਦਿੱਤਾ ਹੈ ਤਾਂ ਉਹ ਉਨ੍ਹਾਂ ਨੂੰ ਫਿਰ ਤੋਂ ਪੂਰਾ ਕਰਨ ਵਾਸਤੇ ਪਾਬੰਦ ਨਹੀਂ ਹੈ ਇਸ ਕਾਰਣ ਉਹ ਚੁੱਕ ਦਿੱਤੀਆਂ ਗਈਆਂ ਹਨ, ਭਾਵ ਪੂਰੀਆਂ ਹੋ ਗਈਆਂ ਹਨ। ਯਿਸੂ ਨੇ ਆਪਣੇ ਵਿਖੇ ਸਾਰੀਆਂ ਨਬੂਵਤਾਂ ਨੂੰ ਪੂਰਾ ਕਰ ਦਿੱਤਾ ਹੈ (ਲੁਕਾ 24: 44-48)।

ਇਸ ਤੋਂ ਸਮਝ ਵਿਚ ਆ ਜਾਂਦਾ ਹੈ ਕਿ ਯਿਸੂ ਕੀ ਕਹਿ ਰਿਹਾ ਹੈ। ਦੁਕਾਨ ਵਿੱਚੋਂ ਕੁਝ ਚੀਜ਼ਾਂ ਉਧਾਰ ਖਰੀਦ ਰਹੇ ਕਿਸੇ ਆਦਮੀ ਦਾ ਧਿਆਨ ਕਰੋ। ਬਿਲ ਅਦਾ ਕਰਨ ਲਈ ਆਉਣ ਤੇ ਉਹ ਕਹਿ ਸਕਦਾ ਹੈ, ‘‘ਮੈਂ ਬਿਲ ਨੂੰ ਪਾੜਨ ਲਈ ਨਹੀਂ, ਬਲਕਿ ਇਸ ਨੂੰ ਅਦਾ ਕਰਨ ਲਈ ਆਇਆ ਹਾਂ।’’ ਇਕ ਵੀ ਚੀਜ਼ ਬਿਨਾਂ ਭੁਗਤਾਨ ਕੀਤੇ ਨਹੀਂ ਰਹੇਗੀ ਜਦ ਤਕ ਮੈਂ ਬਿਲ ਦੀ ਸ਼ਰਤ ਨੂੰ ਪੂਰਾ ਨਹੀਂ ਕਰ ਦਿੱਦਾ। ਇਹੋ ਜਿਹੀ ਗੱਲ ਕਹਿ ਕੇ ਉਹ ਬਿਲ ਦੀ ਪਾਈ ਪਾਈ ਚੁਕਾਉਣ ਦਾ ਵਚਨ ਦਿੱਦਾ ਹੈ। ਬਿਲ ਚੁਕਾ ਦੇਣ ਦੇ ਬਾਅਦ ਪਿਛਲੇ ਕਰਜ਼ ਦੇ ਰਿਕਾਰਡ ਦੇ ਤੌਰ ਤੇ ਤਾਂ ਇਹ ਰਹਿ ਸਕਦਾ ਹੈ ਪਰ ਹੁਣ ਇਹ ਅਸਰਦਾਇਕ ਨਹੀਂ ਹੈ ਕਿਉਂਕਿ ਇਸ ਨੂੰ ਪੂਰਾ ਕਰ ਦਿੱਤਾ ਗਿਆ ਹੈ। ਹੁਣ ਇਸ ਨੂੰ ਦੇਬਾਰਾ ਦੇਣ ਦੀ ਲੋੜ ਨਹੀਂ ਹੈ।

ਇਹ ਹੀ ਨਿਯਮ ਯਿਸੂ ਦੀਆਂ ਗੱਲਾਂ ਤੇ ਲਾਗੂ ਹੁੰਦਾ ਹੈ। ਸ਼ਰਵਾ ਜਾਂ ਨਬੀਆਂ ਵਿਚ ਉਸ ਦੇ ਸਬੰਧ ਵਿਚ ਕੀਤੀ ਗਈ ਕੋਈ ਵੀ ਨਬੂਵਤ ਤਦ ਤਕ ਨਹੀਂ ਟਲਣੀ ਸੀ, ਜਦ ਤਕ ਉਸ ਦੀ ਹਰ ਗੱਲ ਪੂਰੀ ਨਾ ਹੋ ਜਾਂਦੀ। ਮਸੀਹ ਵਿਚ ਪੂਰਾ ਹੋ ਜਾਂ ਤੇ ਇਹ ਨਬੂਵਤਾਂ ਪ੍ਰਭਾਵੀ ਨਹੀਂ ਰਹਿਣੀਆਂ ਸਨ। ਉਹ ਸਿਰਫ਼ ਇਤਿਹਾਸ ਦੇ ਤੌਰ ਤੇ ਰਹਿਣੀਆਂ ਸਨ। ਉਸ ਨੂੰ ਉਨ੍ਹਾਂ ਨੂੰ ਬਾਰ ਬਾਰ ਪੂਰਾ ਕਰਨ ਦੀ ਲੋੜ ਨਹੀਂ ਹੋਣੀ ਸੀ।

ਇਹ ਵਿਖਾਉਣ ਲਈ ਕਿ ਸ਼ਰਵਾ ਨੂੰ ਮਿਟਾ ਦਿੱਤਾ ਗਿਆ ਹੈ ਪੌਲਸ ਨੇ ਤਿੰਨ ਗੱਲਾਂ ਆਖੀਆਂ। ਉਸ ਨੇ ਕਿਹਾ ਕਿ ਇਹ ਨੂੰ ‘ਮੇਸ ਦਿੱਤਾ’ ‘ਵਿੱਚੋਂ ਚੁੱਕ ਸੌਟਿਆ’ ਗਿਆ ਸੀ ਅਤੇ ‘ਸਲੀਬ ਉੱਤੇ ਕਿੱਲਾਂ ਨਾਲ ਠੋਕ’ ਦਿੱਤਾ ਗਿਆ ਸੀ। ਇਹ ਸੱਭੇ ਗੱਲਾਂ ਇੱਕੋ ਹੀ ਸਚਿਆਈ ਬਿਆਨ ਕਰਦੀਆਂ ਹਨ। ‘ਮੇਸ ਦਿੱਤਾ’ (exaleipsas) ਤੋਂ ਭਾਵ ਹੈ ‘ਮਿਟਾ ਦਿੱਤਾ।’ ਮਬਾਉਰ ਨੇ ਇਸ ਦੀ ਪਰਿਭਾਸ਼ਾ ਇਸ ਆਇਤ ਵਿਚ ਵਰਤੇ ਗਏ ਦੇ ਅਨੁਸਾਰ ਕੀਤੀ ਹੈ, ‘ਹਟਾ ਦੇਣਾ’ ਜਿਸ ਨਾਲ ਕੋਈ ਨਿਸ਼ਾਨ ਨਾ ਰਹੇ, ਹਟਾਉਣਾ, ਸਾਫ਼ ਕਰਨਾ, ਪੁੰਝਣਾ<sup>56</sup> ‘ਸਾਹਮਣੇ ਤੋਂ ਹਟਾ ਦਿੱਤਾ’ (erkten, airō ਤੋਂ) ਦਾ ਅਰਥ ‘ਹਟਾਉਣਾ, ਹਟਾ ਦੇਣਾ, ਉਠਾਉਣ ਦੇ ਸੁਝਾਅ ਦੇ ਬਿਨਾਂ ਕਬਜ਼ਾ ਕਰਨਾ, ਨਾਸ ਕਰਨਾ /ਆਇਤ 14 ਤੇ ਲਾਗੂ ਕਰਨ ਨਾਲ/।’<sup>57</sup> ਇਸ ਦਾ ਅਰਥ ਪੂਰੀ ਤਰ੍ਹਾਂ ਨਾਲ ਹਟਾ ਦੇਣਾ ਹੈ। ‘ਸਲੀਬ ਤੇ ਕਿੱਲਾਂ ਨਾਲ ਠੋਕ ਕੇ’ ਸ਼ਰਵਾ ਦੀ ਮੌਤ ਵੱਲ ਇਸ਼ਾਰਾ ਕਰਦਾ ਹੈ। ਇਹ ਤਿੰਨ ਗੱਲਾਂ ਇਸ ਤੱਥ ਤੇ ਜ਼ੋਰ ਦਿੰਦੀਆਂ ਹਨ ਕਿ ਸ਼ਰਵਾ ਹੁਣ ਜੀਉਦੇ ਕਾਗਜ਼ਾਤ ਨਹੀਂ ਹਨ, ਉਸ ਨੂੰ ਮਿਟਾ ਦਿੱਤਾ ਗਿਆ ਹੈ ਜਾਂ ਹਟਾ ਦਿੱਤਾ ਗਿਆ ਹੈ।

ਆਇਤ 14 ਵਿਚ ‘ਸਲੀਬ ਤੇ ਕਿੱਲਾਂ ਨਾਲ ਠੋਕ ਕੇ’ ਦਾ ਅਰਥ ਇਵੇਂ ਹੀ ਨਾ ਲਿਆ ਜਾਵੇ। ਉਹ ਪੰਨੇ ਜਿਨ੍ਹਾਂ ਉੱਤੇ ਸ਼ਰਵਾ ਲਿਖੀ ਗਈ ਸੀ ਉਨ੍ਹਾਂ ਨੂੰ ਕਿੱਲਾਂ ਨਾਲ ਨਹੀਂ ਠੋਕਿਆ ਗਿਆ ਸੀ, ਬਲਕਿ ਇਹ ਉਸ ਪ੍ਰਕਿਰਿਆ ਦੀ ਗੱਲ ਕਰਨ ਲਈ ਜਿਸ ਦੇ ਰਾਹੀਂ ਸ਼ਰਵਾ ਨੂੰ ਵਿੱਚੋਂ ਚੁੱਕ ਕੇ ਹਟਾ ਦਿੱਤਾ ਗਿਆ ਸੀ ਅਤੇ ਇਹ ਸਮਝਾਉਣ ਲਈ ਕਿ ਕਿਸ ਸਮੇਂ ਇਸ ਨੂੰ ਹਟਾਇਆ ਗਿਆ ਸੀ, ਇਕ

ਪੜੀਕ ਹੈ। ਜਦ ਯਿਸੂ ਨੂੰ ਸਲੀਬ ਤੇ ਕਿੱਲਾਂ ਨਾਲ ਠੋਕਿਆ ਗਿਆ ਤਾਂ ਸ਼ਰੂ ਮਰ ਗਈ, ਖਤਮ ਹੋ ਗਈ ਅਤੇ ਫੇਰ ਲਾਗੂ ਨਹੀਂ ਰਹੀ। ਇਸ ਨੂੰ ਤਦੇ ਚੁੱਕ ਲਿਆ ਗਿਆ ਸੀ, ਜਦ ਨਵੇਂ ਨੇਮ ਨੂੰ ਯਿਸੂ ਦੀ ਮੌਤ ਦੇ ਰਾਹੀਂ ਲਾਗੂ ਕੀਤਾ ਗਿਆ ਸੀ (ਇਬਰਾਨੀਆਂ 9: 16-18; ਵੀ ਵੇਖੋ ਮੱਤੀ 26:28)। ‘ਉਹ ਪਹਿਲੇ ਨੂੰ ਹਟਾਉਂਦਾ ਹੈ ਭਈ ਦੂਏ ਨੂੰ ਕਾਇਮ ਕਰੇ’ (ਇਬਰਾਨੀਆਂ 10:9)।

ਅਛਸੀਆਂ ਦੀ ਕਿਤਾਬ ਵਿਚ ਪੌਲਸ ਨੇ ਇਸੇ ਸਿੱਖਿਆ ਤੇ ਧਿਆਨ ਦੁਆਇਆ। ਯਹੂਦੀਆਂ ਅਤੇ ਗੈਰਕੌਮਾਂ ਦੇ ਵਿਚ ਦੀ ਕੰਧ ਨੂੰ ਤੇਜ਼ਦੇ ਹੋਏ ਉਸ ਨੇ ਕਿਹਾ ਕਿ ਯਿਸੂ ਨੇ ‘ਸ਼ਰੂ ਨੂੰ ਵਿਧੀਆਂ ਅਤੇ ਕਨੂੰਨ ਸਣੇ’ ਮਿਟਾ ਦਿੱਤਾ (ਅਛਸੀਆਂ 2: 14, 15)। ‘ਵਿਧੀਆਂ’ ਲਈ ਸ਼ਬਦ *dogmata* ਹੈ, ਇਹ ਉਹ ਹੀ ਸ਼ਬਦ ਹੈ ਜਿਸ ਦਾ ਅਨੁਵਾਦ ਕੁਲੱਸੀਆਂ 2: 14 ਵਿਚ ‘ਵਿਧੀਆਂ’ ਹੋਇਆ ਹੈ। ਅਛਸੀਆਂ ਅਤੇ ਕੁਲੱਸੀਆਂ ਦੋਹਾਂ ਵਿਚ ਪੌਲਸ ਰਾਹੀਂ *dogmata* ਦੀ ਵਰਤੋਂ ਇਸ ਵਚਨ ਦਾ ਸਾਰ ਦਿੰਦਾ ਹੈ ਕਿ ਦੋਹਾਂ ਆਇਤਾਂ ਵਿਚ ਉਸ ਨੇ ਇਕ ਹੀ ਵਿਚਾਰ ਨੂੰ ਦੇਣਾ ਚਾਹਿਆ ਸੀ। ਸ਼ਰੂ ਹੁਣ ਸਲੀਬ ਤੇ ਕਿੱਲਾਂ ਨਾਲ ਠੋਕ ਕੇ, ਹਟਾ ਦਿੱਤੇ ਜਾਣ ਅਤੇ ਮੇਟ ਦਿੱਤੇ ਜਾਣ ਦੇ ਕਾਰਣ ਮਰ ਗਈ ਸੀ।

ਇਨ੍ਹਾਂ ਦੋਹਾਂ ਵਚਨਾਂ ਵਿਚ ਇਕਸੁਰਤਾ ਵਾਲੇ ਵਿਚਾਰਾਂ ਤੇ ਧਿਆਨ ਦਿੱਓ:

ਅਛਸੀਆਂ 2: 14, 15

ਕੁਲੱਸੀਆਂ 2: 14

‘ਕਿਊਂਕਿ ਉਹ ਨੇ ਜੁਦਾਈ ਦੀ  
ਕੰਧ ਨੂੰ ਢਾਹ ਦਿੱਤਾ’

‘ਉਸ ਲਿਖਤ ਨੂੰ ਮੇਸ ਦਿੱਤਾ’  
(‘ਉਸ ਨੇ ਉਹ ਨੂੰ ਵਿੱਚੋਂ ਚੁੱਕ ਸੁੱਟਿਆ’)

‘ਆਪਣੇ ਸਰੀਰ ਵਿਚ ਵੈਰ ਵਿਰੋਧ ਨੂੰ’ ਮੁਕਾ ਕੇ

(‘ਉਹ ਨੂੰ ਸਲੀਬ ਉੱਤੇ ਕਿੱਲਾਂ  
ਨਾਲ ਠੋਕ ਕੇ’)

‘ਸ਼ਰੂ ਨੂੰ ਵਿਧੀਆਂ ਅਤੇ ਕਨੂੰਨ ਸਣੇ  
[*dogmasin*]’

‘ਲਿਖਤ [*dogmasin*] ਨੂੰ ਜਿਹੜੀ  
ਹੁਕਮਾਂ ਕਰਕੇ ਸਾਡੇ ਉਲਟ ਅਤੇ ਸਾਡੇ  
ਵਿਹੁੱਧ ਸੀ’

(ਬੈਕਟਾਂ ਵਿਚ ਦਿੱਤੀਆਂ ਗੱਲਾਂ ਨੂੰ ਸਮਾਨਤਾਵਾਂ ਉੱਤੇ ਜ਼ੋਰ ਦੇਣ ਲਈ ਫੇਰ ਤੋਂ ਲਿਖਿਆ ਗਿਆ ਹੈ।)

‘ਆਪ ਵਿਚ’ (ਅਛਸੀਆਂ 2: 15) ਵਾਕ ਅੰਸ਼ ‘ਸਲੀਬ ਤੇ’ (ਕੁਲੱਸੀਆਂ 2: 14) ਕਿੱਲਾਂ ਨਾਲ ਠੋਕਣ ਦਾ ਸੰਕੇਤ ਹੈ। ਸਲੀਬ ਉੱਤੇ ਉਹ ਦੀ ਦੇਹ ਨੂੰ ਕਿੱਲਾਂ ਨਾਲ ਠੋਕਣ ਤੇ ਸ਼ਰੂ ਨੂੰ ਉਹ ਦੇ ਨਾਲ ਸਲੀਬ ਉੱਤੇ ਕਿੱਲਾਂ ਨਾਲ ਠੋਕ ਦਿੱਤਾ ਗਿਆ ਸੀ। ਉਸ ਨੇ ਸਲੀਬ ਉੱਤੇ ਮਰਨ ਤੇ ਪਾਪ ਲਈ ਬਲਿਦਾਨ ਦੀ ਸ਼ਰੂ ਦੀਆਂ ਮੰਗਾਂ ਨੂੰ ਪੂਰਾ ਕਰ ਦਿੱਤਾ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਉਸ ਨੇ ਸਲੀਬ ਉੱਤੇ ਮਰ ਕੇ ‘ਆਪਣੇ ਸਰੀਰ ਵਿਚ’ ਸ਼ਰੂ ਨੂੰ ਪੂਰਿਆਂ ਕਰ ਦਿੱਤਾ, ਉਸ ਨੂੰ ਮੇਸ ਦਿੱਤਾ ਅਤੇ ਮਿਟਾ ਦਿੱਤਾ। ਇਸ ਤਰ੍ਹਾਂ ਨਾਲ ਸਲੀਬ ਤੇ ਯਿਸੂ ਦੀ ਮੌਤ ਦੇ ਵਕਤ ਸ਼ਰੂ ਦੀ ਹੁਮਤ ਦਾ ਅੰਤ ਹੋ ਗਿਆ।

ਇਨ੍ਹਾਂ ਆਇਤਾਂ ਦੇ ਸ਼ਬਦ ਜੋ ਇਹ ਸੰਕੇਤ ਦਿੰਦੇ ਹਨ ਕਿ ਸ਼ਰੂ ਨੂੰ ਹਟਾ ਦਿੱਤਾ ਗਿਆ ‘ਕੰਧ ਨੂੰ ਢਾਹ ਦਿੱਤਾ,’ ‘‘ਆਪਣੇ ਸਰੀਰ ਵਿਚ ਮੇਸ ਦਿੱਤਾ,’’ ‘‘ਚੁੱਕ ਸੁੱਟਿਆ’’ ਅਤੇ ‘ਸਲੀਬ ਉੱਤੇ ਕਿੱਲਾਂ ਨਾਲ ਠੋਕ’ ਦਿੱਤਾ। ਪੌਲਸ ਕੁਲੱਸੀਆਂ ਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਯਿਸੂ ਦੇ ਰਾਹੀਂ ਉਨ੍ਹਾਂ ਨੂੰ ਸ਼ਰੂ ਤੋਂ ਅਜ਼ਾਦ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਅਜ਼ਾਦ ਰਹਿਣਾ ਸੀ। ਇਸ ਕਾਰਣ ਉਸ

ਨੇ ਸਾਨੂੰ ਦੱਸਿਆ ਕਿ ਬੁੱਧ ਅਤੇ ਗਿਆਨ ਦੇ ਸਾਰੇ ਖਜ਼ਾਨੇ ਸ਼ਰਵਾ ਵਿਚ ਨਹੀਂ, ਬਲਕਿ ਮਸੀਹ ਵਿਚ ਹਨ (2:3)। ਉਨ੍ਹਾਂ ਨੂੰ ਸ਼ਰਵਾ ਦਿਆਂ ਨਿਯਮਾਂ ਨੂੰ ਮੰਨੇ ਬਗੈਰ ਯਿਸੂ ਦੇ ਮਗਰ ਚੱਲਣਾ ਜ਼ਰੂਰੀ ਸੀ।

ਪੌਲਸ ਨੇ ਇਹ ਨਿਰੋਜ਼ ਕੱਢਿਆ ਕਿ ਮਸੀਹੀ ਲੋਕ ਸ਼ਰਵਾ ਤੋਂ ਅਜਾਦ ਹਨ, ਇਸ ਲਈ ਉਨ੍ਹਾਂ ਨੂੰ ਇਹ ਕਹਿਣ ਦੀ ਲੋੜ ਨਹੀਂ ਸੀ ਕਿ ਮਨੁੱਖੀ ਸੰਗਠਨ ਦੇ ਕਿਸੇ ਹੋਰ ਧਾਰਮਿਕ ਨਿਯਮਾਂ ਦਾ ਕੋਈ ਇਖ਼ਤਿਆਰ ਨਹੀਂ ਹੈ। ਕੁਲੁਸੀਆਂ ਦੇ ਵਕਤ ਦੇ ਏਸੇਨੀ ਅਤੇ ਹੋਰ ਲੋਕਾਂ ਦੀ ਇਹੋ ਜਿਹੀਆਂ ਰੀਤਾਂ ਸਨ, ਜੋ ਜਾਨਵਰਾਂ ਦੇ ਮਾਸ ਖਾਣ ਵਿਆਹ ਕਰਨ ਅਤੇ ਕੁਝ ਭੋਜਨਾਂ ਦੇ ਖਾਣ ਤੋਂ ਮਨ੍ਹਾ ਕਰਦੀਆਂ ਸਨ। ਇਹੋ ਜਿਹੇ ਲੋਕਾਂ ਦੇ ਧਾਰਮਿਕ ਨਿਯਮਾਂ ਦੇ ਬਗੈਰ ਜੋ ਮਸੀਹ ਵਿਚ ਆਏ ਸਨ, ਕੁਲੁਸੀਆਂ ਨੂੰ ਸਿਰਫ ਯਿਸੂ ਦੀ ਵੱਲ ਵੇਖਣਾ ਜ਼ਰੂਰੀ ਸੀ। ਉਨ੍ਹਾਂ ਨੂੰ ਕਿਸੇ ਮਨੁੱਖੀ ਵਿਧੀ ਜਾਂ ਸ਼ਰਵਾ ਨੂੰ ਮੰਨਣ ਦੀ ਲੋੜ ਨਹੀਂ ਸੀ, ਕਿਉਂਕਿ ਯਿਸੂ ਨੇ ਆਪਣੇ ਰਸੂਲਾਂ ਨੂੰ ਉਨ੍ਹਾਂ ਤੋਂ ਛੁਡਾ ਲਿਆ ਸੀ।

### ਮਸੀਹ ਵੱਲੋਂ ਵਿਰੋਧ ਨੂੰ ਤਮਾਸਾ ਬਣਾਇਆ (2:15)

<sup>15</sup>ਉਸ ਨੇ ਹਕੂਮਤਾਂ ਅਤੇ ਇਖ਼ਤਿਆਰਾਂ ਨੂੰ ਆਪਣੇ ਗਲੋਂ ਲਾਹ ਕੇ ਅਤੇ ਉਸੇ ਦੁਆਰਾ ਉਹਨਾਂ ਨੂੰ ਛਤਹਿ ਕਰ ਕੇ ਖੁੱਲ੍ਹਮ-ਖੁੱਲ੍ਹਾ ਤਮਾਸਾ ਬਣਾਇਆ।

‘ਉਸ ਨੇ ਹਕੂਮਤਾਂ ਅਤੇ ਇਖ਼ਤਿਆਰਾਂ ਨੂੰ ਆਪਣੇ ਗਲੋਂ ਲਾਹ ਕੇ’ (2: 15)

ਪੌਲਸ ਨੇ ਇਹ ਸ਼ਬਦ ਆਪ ਹੀ ਬਣਾਇਆ ਹੋਵੇਗਾ, ਜਦੁ ਉਸ ਨੇ ਕਿਹਾ ਕਿ ਯਿਸੂ ਨੇ ‘ਹਕੂਮਤਾਂ ਅਤੇ ਇਖ਼ਤਿਆਰਾਂ’ ਨੂੰ ਲਾਹ ਦਿੱਤਾ। ਕਿਉਂਕਿ ਯੂਨਾਨੀ ਸਾਹਿਤ ਵਿਚ ਇਹ ਸ਼ਬਦ ਪਹਿਲੀ ਵਾਰ ਮਿਲਦਾ ਹੈ। ਇਸ ਕਾਰਨ ਇਸ ਦਾ ਅਰਥ ਤੈਂਕ ਕਰਨ ਵਿਚ ਸਹਾਇਤਾ ਲਈ ਕੋਈ ਸਮਕਾਲੀ ਸੰਦਰਭ ਮੌਜੂਦ ਨਹੀਂ ਹੈ। ਰਸੂਲਾਂ ਨੇ ਇਸ ਸ਼ਬਦ ਦੀ ਵਰਤੋਂ ਕ੍ਰਿਦੰਤ ਦੇ ਰੂਪ ਵਿਚ ਇਕ ਵਾਰ ਹੋਰ ਕੀਤੀ ਹੈ ਜਿਸ ਦਾ ਅਨੁਵਾਦ ‘ਲਾਹ ਸੁੱਟਿਆ’ ਹੋਇਆ ਹੈ (3: 9) ਅਤੇ ਇਕ ਵਾਰ ਉਸ ਨੇ ਇਸ ਦਾ ਇਸਤੇਮਾਲ ਕੀਤਾ ਹੈ (‘ਲਾਹ ਸੁੱਟਿਦਾ’; 2: 11)। ‘ਲਾਹ ਸੁੱਟਿਆ’ (apekduomai) ਦਾ ਅਰਥ ਕੱਪੜੇ ਲਾਹੁਣ ਵਾਂਗ ‘ਲਾਹੁਣਾ,’ ‘ਲਾਹ ਸੁੱਟਣਾ’ ਹੋ ਸਕਦਾ ਹੈ, ਪਰ ਇੱਥੇ ‘ਲਾਹ ਕੇ’ ਦਾ ਵਧੀਆ ਅਰਥ ਬੁਰੀ ਸ਼ਕਤੀਆਂ ਨੂੰ ਬੇਜਾਨ ਬਣਾਉਣ ਵਿਚ ਯਿਸੂ ਦੇ ਰਾਹੀਂ ਕੀਤਾ ਗਿਆ ਖੁਦਾ ਦਾ ਕੰਮ ਹੈ।

ਹਕੂਮਤਾਂ ਅਤੇ ਇਖ਼ਤਿਆਰਾਂ ਕਿਹੜੂ ਕਿਹਾ ਗਿਆ ਹੈ? ਉਨ੍ਹਾਂ ਨੂੰ ਕਿਵੇਂ ਲਾਹਿਆ ਜਾਣਾ ਸੀ? ਉਹ ਨੇ ਕਿਹ ਨੂੰ ਲਾਹਿਆ? ਐਚ. ਡਰਮੋਟ ਮੈਕਡੋਨਲਡ ਨੇ ਸੁਖਾਅ ਦਿੱਤਾ ਹੈ, ‘‘ਕੁਲੁਸੀਆਂ ਦੀ ਕਿਤਾਬ ਵਿਚ ਸਮਾਜਾਉਣ ਲਈ ਸਭ ਤੋਂ ਮੁਸ਼ਕਿਲ ਆਇਤਾਂ ਵਿੱਚੋਂ ਇਹੀ ਹੈ।’’<sup>58</sup> ਅਤੇ ਹੋਰ ਤਿੰਨ ਸਵਾਲ ਪੈਦਾ ਹੋ ਜਾਂਦੇ ਹਨ। (1) ਪੌਲਸ ਨੇ ਮੱਧ ਸੁਰ (apekdusamenos, ‘ਲਾਹ ਦਿੱਤਾ’) ਦੀ ਵਰਤੋਂ ਕਿਉਂ ਕੀਤੀ? ਮੱਧਸੁਰ ਕਰਤਰਿਵਾਚਰ ਦੇ ਕਥਨ ‘‘ਮੈਂ ਉਹ ਨੂੰ ਧੋ ਦਿੱਤਾ’’ ਦੇ ਉਲਟ ‘‘ਮੈਂ ਆਪਣੇ ਆਪ ਨੂੰ ਧੋ ਦਿੱਤਾ’’ ਵਰਗੇ ਅਰਥ ਨੂੰ ਵਿਖਾਉਂਦਾ ਹੈ। ਕੀ ਇਸ ਦਾ ਅਰਥ ਇਹ ਹੈ ਕਿ ਖੁਦਾ ਅਤੇ ਯਿਸੂ ਨੇ ਉਨ੍ਹਾਂ ਦਾ ਕੁਝ ਲਾਹ ਦਿੱਤਾ ਜਾਂ ਉਨ੍ਹਾਂ ਨੇ ਉਨ੍ਹਾਂ ਨੂੰ ਦੂਜਿਆਂ ਤੇ ਨਿਰਭਰ ਕਰ ਦਿੱਤਾ? (2) ਕੀ ਖੁਦਾ ਜਾਂ ਯਿਸੂ ਅਧੀਨ ਹੈ? (3) ਕਿਨ੍ਹਾਂ ਹਕੂਮਤਾਂ ਅਤੇ ਇਖ਼ਤਿਆਰਾਂ ਨੂੰ ਬੇਅਸਰ ਕੀਤਾ ਗਿਆ?

ਮੈਕਡੋਨਲਡ ਦੀ ਸਮੀਖਿਆ ਹੈ:<sup>59</sup>

1. ਮਸੀਹ ਨੇ ਸਰੀਰ ਨੂੰ ਆਪਣੇ ਆਪ ਤੋਂ ਹਟਾ ਕੇ ਅਤੇ ਆਪਣੇ ਆਪ ਨੂੰ ਲਾਹ ਕੇ

- ਹਕੂਮਤਾਂ ਅਤੇ ਸ਼ਕਤੀਆਂ ਦਾ ਖੁੱਲਾ ਤਮਾਸ਼ਾ ਬਣਾਇਆ।
2. ਆਪਣੇ ਆਪ ਤੋਂ ਬੁਰਿਆਈ ਦੀਆਂ ਇਨ੍ਹਾਂ ਵਿਰੋਧੀ ਸ਼ਕਤੀਆਂ ਨੂੰ ਲਾਹ ਕੇ ਜਿਨ੍ਹਾਂ ਨੇ ਪਹਿਲਾਂ ਉਸ ਨੂੰ ਘੋਰਿਆ ਹੋਇਆ ਸੀ, ਮਸੀਹ ਨੇ ਆਪਣੀ ਸਲੀਬ ਵਿਚ ਹਮੇਸ਼ਾ ਲਈ ਉਨ੍ਹਾਂ ਨੂੰ ਉਨ੍ਹਾਂ ਤੋਂ ਪਟਕ ਦਿੱਤਾ।
  3. ਖੁਦਾ ਨੇ ਸਲੀਬ ਦੇ ਕਾਰਜ ਦੇ ਰਾਹੀਂ ਅਸੀਂ ਤੋਂ ਬੁਰਿਆਈ ਦੀਆਂ ਵਿਰੋਧੀ ਸ਼ਕਤੀਆਂ ਨੂੰ ਲਾਹ ਦਿੱਤਾ।
  4. ਹਕੂਮਤਾਂ ਅਤੇ ਇਸ਼ਤਿਅਾਰਾਂ ਨੂੰ ਲਾਹ ਕੇ ਜਿਨ੍ਹਾਂ ਦੇ ਰਾਹੀਂ ਪਹਿਲਾਂ ਉਸ ਨੇ ਆਪਣੀ ਇੱਛਾ ਨੂੰ ਦੱਸਿਆ ਸੀ (ਵੇਖੋ 1 ਪਤਰਸ 3:22), ਖੁਦਾ ਨੇ ਉਨ੍ਹਾਂ ਨੂੰ ਮੈਦਾਨ ਵਿਚ ਲੈ ਜਾ ਕੇ ਉਨ੍ਹਾਂ ਨੂੰ ਮਸੀਹ ਦੇ ਅਧੀਨ ਕਰਕੇ ਖੁੱਲ੍ਹੇਅਾਮ ਤਮਾਸ਼ਾ ਬਣਾ ਦਿੱਤਾ।
  5. ਆਪਣੇ ਆਪ ਨੂੰ ਦੁਸ਼ਟ ਹਕੂਮਤਾਂ ਅਤੇ ਇਸ਼ਤਿਅਾਰਾਂ ਦੇ ਡਰਾਉਣੇ ਤੰਤਰ ਨਾਲੋਂ ਵੱਖ ਕਰ ਕੇ ਜੋ ਮਨੁੱਖਾਂ ਨੂੰ ਲੁੱਟ ਦੇ ਰੂਪ ਵਿਚ ਖੁਦਾ ਤੋਂ ਲੁੱਟਣਾ ਚਾਹੁੰਦੀ ਸੀ, ਮਸੀਹ ਨੇ ਉਨ੍ਹਾਂ ਨੂੰ ਸਲੀਬ ਦੀ ਜਿੱਤ ਦੇ ਰਾਹੀਂ ਸ਼ਰੇਆਮ ਬਦਨਾਮ ਕੀਤਾ ਹੈ।

ਕੁਝ ਲੋਕ ਨਿਚੋੜ ਕੱਢਦੇ ਹਨ ਕਿ “ਲਾਹ ਕੇ” ਨੂੰ ਕ੍ਰਿਦੰਤ ਦੇ ਰੂਪ ਵਿਚ ਮੱਧ ਸੁਰ ਦਾ ਜ਼ੋਰ ਦੇਣਾ ਚਾਹੀਦਾ ਹੈ, ਜਿਸ ਦਾ ਅਰਥ ਹੋਵੇਗਾ ‘‘ਆਪਣੇ ਆਪ ਤੋਂ ਕੁਝ ਲਾਹ ਦੇਣਾ।’’ ਕਈਆਂ ਦਾ ਮੰਨਣਾ ਹੈ ਕਿ ਪੌਲਸ ਦਾ ਹਵਾਲਾ ਜਿਵੇਂ ਕਿ ਉੱਤੇ (1) ਅਤੇ (2) ਵਿਆਖਿਆਵਾਂ ਵਿਚ ਮੈਕਡੌਨਲਡ ਦੁਆਰਾ ਸੰਕੇਤ ਦਿੱਤਾ ਗਿਆ, ਮਸੀਹ ਦੇ ਆਪਣੇ ਸਰੀਰ ਤੋਂ ਬੁਰੀ ਸ਼ਕਤੀਆਂ ਜਾਂ ਇੱਥੋਂ ਤਕ ਕਿ ਛਹਿਰਿਸ਼ਤਿਆਂ ਦੇ ਵਿਰੋਧ ਨੂੰ ਉਨ੍ਹਾਂ ਦੇ ਰਾਹੀਂ ਦਿੱਤੀ ਸ਼ਰਾਵ ਸਣੇ ਲਾਹੁਣ ਦਾ ਮਸੀਹ ਦਾ ਕੰਮ ਹੈ (ਵੇਖੋ ਰਸੂਲਾਂ ਦੇ ਕੰਮ 7:35; ਗਲਾਤੀਆਂ 3:19; ਇਬਰਾਹਿਮੀਆਂ 2:2)। ਜ਼ਰੂਰੀ ਨਹੀਂ ਕਿ ਇਹ ਹੀ ਨਿਚੋੜ ਹੋਵੇ ਕਿਉਂਕਿ ਜਿਵੇਂ ਕਿ ਕਲਿੰਟਨ ਈ. ਆਰਨੋਲਡ ਨੇ ਲਿਖਿਆ ਹੈ:

ਇੱਥੋਂ ਕ੍ਰਿਦੰਤ ਦੀ ਬਹੁਤ ਵਧੀਆ ਵਿਆਖਿਆ ਇਸ ਨੂੰ ਕ੍ਰਿਦੰਤ ਦੇ ਰੂਪ ਜਿਸ ਵਿਚ ਖੁਦਾ ਨੂੰ ਕਰਤਾ ਅਤੇ ਦੁਸ਼ਟ ਹਕੂਮਤਾਂ ਅਤੇ ਇਸ਼ਤਿਅਾਰਾਂ ਅਤੇ ਕਰਮ ਸਮਝਣਾ ਚਾਹੀਦਾ ਹੈ। ਇਹ ਹੀ ਜਿੱਤ ਦੇ ਜਲਸ ਦੇ ਬਾਅਦ ਦੇ ਰੂਪਰ ਨਾਲ ਜ਼ਿਆਦਾ ਮੇਲ ਖਾਂਦੀ ਹੈ ਜਿਹੜੀ ਦੁਸ਼ਮਣ ਦੀ ਸਿਰਫ਼ ਹਾਰ ਦੀ ਹੀ ਨਹੀਂ ਬਲਕਿ ਉਨ੍ਹਾਂ ਦੇ ਹਥਿਆਰ ਸੁੱਟਣ ਦਾ ਵੀ ਸੰਕੇਤ ਦਿੰਦੀ ਹੈ। 3:9 ਵਿਚ ਉਸੇ ਹੀ ਕ੍ਰਿਦੰਤ ਦੀ ਵਰਤੋਂ ਨਾਲ ਵਧੀਆ ਮੇਲ ਖਾਂਦਾ ਹੈ ... ਜਿਸ ਵਿਚ ਕ੍ਰਿਦੰਤ ਦੇ ਰੂਪ ਵਿਚ ਵੀ ਦੱਸਿਆ ਜਾਂਦਾ ਹੈ: ‘‘ਪੁਰਾਣੀ ਇਨਸਾਨੀਅਤ ਨੂੰ ਲਾਹ ਸੁੱਟਿਆ।’’<sup>60</sup>

ਇਸ ਮਾਮਲੇ ਵਿਚ ਕੰਮ ਕਰਨ ਵਾਲਾ ਖੁਦਾ ਹੀ ਹੋਣਾ ਚਾਹੀਦਾ ਹੈ, ਜਦੋਂ ਤਕ ਪੌਲਸ ਵਿਸ਼ੇ ਨੂੰ ਨਾ ਬਦਲੋ। ਪੌਲਸ ਦੇ ਵਿਚਾਰ ਦੇ ਵਧਣ ਤੇ ਪਿਆਨ ਦੇਣ ਤੇ ਸਾਨੂੰ ਇਹ ਨਿਚੋੜ ਕੱਢਣਾ ਚਾਹੀਦਾ ਹੈ ਕਿ ਆਇਤ 13 ਤੋਂ 15 ਵਿਚ ‘‘ਜਿਸ ਨੇ’’ ਪੜਨਾਂਉ ਖੁਦਾ ਲਈ ਹੈ (ਆਇਤ 12), ਜਦੋਕਿ ‘‘ਉਸ ਵਿਚ’’ ਯਿਸੂ ਲਈ ਹੈ:

- ‘‘ਪਰਮੇਸ਼ੁਰ ਦੀ ਕਰਨੀ ਉੱਤੇ ਨਿਹਚਾ ਰੱਖ ਕੇ’’ (ਆਇਤ 12)।
- ‘‘ਉਸ [ਪਰਮੇਸ਼ੁਰ] ਨੇ ਤੁਹਾਨੂੰ ਜਿਹੜੇ ਆਪਣੇ ਆਪਰਾਂ ਅਤੇ ਆਪਣੇ ਸਰੀਰ ਦੀ ਅਸੰਨਤ ਦੇ ਕਾਰਣ ਮੇਂਦੇ ਹੋਏ ਸਾਉਂਓ ਉਹ [ਯਿਸੂ] ਦੇ ਨਾਲ ਜ਼ਿਵਾਲਿਆ’’ (ਆਇਤ 13)।
- ‘‘ਉਸ [ਪਰਮੇਸ਼ੁਰ] ਨੇ ਮੇਸ ਦਿੱਤਾ’’ (ਆਇਤ 14)।
- ‘‘ਉਸ [ਪਰਮੇਸ਼ੁਰ] ਨੇ ਹਕੂਮਤਾਂ ਅਤੇ ਇਸ਼ਤਿਅਾਰਾਂ ਨੂੰ ... ਲਾਹ ਕੇ [ਖੁਦਾ ਨੇ

ਜਿਸੂ ਦੇ ਗਾਰੀ] ... ਉਹਨਾਂ ਨੂੰ ਛਤਹਿ ਕਰ ਕੇ ਖੁੱਲ੍ਹਮ-ਖੁੱਲਾ ਤਮਾਸ਼ਾ ਬਣਾਇਆ' 'ਆਇਤ 15)।

'ਹਕੂਮਤਾਂ' ਦਾ ਅਨੁਵਾਦ *archē* ਤੋਂ ਕੀਤਾ ਗਿਆ ਹੈ ਜਿਸ ਅਰਥ ਕਈ ਵਾਰ 'ਖੁੱਲ੍ਹਾਤ,' 'ਪ੍ਰਮੁੱਖਤਾ,' ਜਾਂ 'ਸਰੋਤ' ਹੁੰਦਾ ਹੈ। 'ਇੱਖਤਿਆਰਾਂ' (*exousia*) ਸ਼ਬਦ ਸ਼ਕਤੀ ਦੀ ਸਹੀ ਵਰਤੋਂ ਦਾ ਸੁਝਾਅ ਦਿੰਦਾ ਹੈ (ਵੇਖੋ 1: 11)। ਇਹ ਯੂਨਾਨੀ ਸ਼ਬਦ ਪੌਲਸ ਦੇ ਲੇਖਾਂ ਵਿਚ ਇਕੱਠੇ ਹੋਰ ਕਿਤੇ ਮਿਲਦੇ ਹਨ (1 ਕੁਰੰਬੀਆਂ 15:24; ਅਫਸੀਆਂ 1:21; 3: 10; 6: 12; ਭੁਲ੍ਹੀਆਂ 1: 16; 2: 10; ਤੀਤੁਸ 3: 1)। ਇਨ੍ਹਾਂ ਆਇਤਾਂ ਵਿਚ ਉਸ ਦੇ ਕਹਿਣ ਤੋਂ ਭਾਵ ਕੋਈ ਵੀ ਜਾਣ ਵਾਲੀ ਹਕੂਮਤ ਜਾਂ ਇੱਖਤਿਆਰ ਹਨ, ਜਿਸ ਦਾ ਮਨੁੱਖਾਂ ਵਿਚ ਪ੍ਰਭਾਵ ਹੈ। (ਅਫਸੀਆਂ 6: 12 ਵਿਚ ਬੁਰੀਆਂ ਹਕੂਮਤਾਂ ਅਤੇ ਦੁਸ਼ਟ ਇੱਖਤਿਆਰ ਸ਼ਾਮਿਲ ਹਨ) ਉਹ ਖੁੱਦਾ ਦੇ ਵਿਰੋਧ ਵਿਚ ਕੰਮ ਕਰਦੀਆਂ ਹਨ, ਮਨੁੱਖ ਜਾਤੀ ਦਾ ਨਾਸ ਚਾਹੁੰਦੀਆਂ ਹਨ ਅਤੇ ਮੁਕਤੀ ਅਤੇ ਮੁਕਤੀਦਾਤੇ ਦੀਆਂ ਦੁਸ਼ਮਣ ਹਨ। ਉਨ੍ਹਾਂ ਦੀ ਵਿਆਖਿਆ ਸੁਰਗੀ ਸ਼ਕਤੀਆਂ ਦੇ ਰੂਪ ਵਿਚ ਜਿਸ ਦੇ ਗਾਰੀ ਸ਼ਰਗ ਦਿੱਤੀ ਗਈ ਸੀ, ਕਰਨ ਵਾਲੇ ਲੋਕ (ਰਸੂਲਾਂ ਦੇ ਕੰਮ 7:38; ਗਲਤੀਆਂ 3: 19) ਇਨ੍ਹਾਂ ਸ਼ਬਦਾਂ ਨੂੰ ਉਸ ਤੋਂ ਵੱਖ ਢੰਗ ਨਾਲ ਲਾਗੂ ਕਰਦੇ ਹਨ, ਜਿਸ ਵਿਚ ਆਮ ਤੌਰ ਤੇ ਪੌਲਸ ਕਰਦਾ ਸੀ।

ਖੁੱਦਾ ਨੇ ਇਨ੍ਹਾਂ ਸ਼ਕਤੀਆਂ ਨੂੰ ਬੇਅਸਰ ਕਿਵੇਂ ਕੀਤਾ, ਉਨ੍ਹਾਂ ਉੱਤੇ ਛਤਹਿ ਕਿਵੇਂ ਪਾਈ ਅਤੇ ਉਨ੍ਹਾਂ ਦਾ ਖੁੱਲ੍ਹਮ ਖੁੱਲਾ ਤਮਾਸ਼ਾ ਕਿਵੇਂ ਬਣਾਇਆ, ਦੇ ਢੰਗ ਦੇ ਸਬੰਧ ਵਿਚ ਇਕ ਹੋਰ ਪਰੇਸ਼ਾਨੀ ਖੜੀ ਹੋ ਜਾਂਦੀ ਹੈ। ਉਸ ਨੇ ਇਹ ਕੰਮ ਯਿਸੂ ਦੀ ਮੌਤ ਅਤੇ ਜੀ ਉੱਠਣ ਦੇ ਗਾਰੀ ਉਨ੍ਹਾਂ ਨੂੰ ਹਰਾ ਕੇ ਪੂਰਾ ਕੀਤਾ। ਛੋਤਾਂ ਉੱਤੇ ਇਸ ਤਰ੍ਹਾਂ ਨਾਲ ਛਤਹਿ ਪਾਉਣਾ ਕਿਸੇ ਵੀ ਅਰਥ ਵਿਚ ਹਵਿਆਰ ਸੁੱਟਣ ਦੀ ਭਲਿਆਈ ਦੇ ਭਾਵ ਵਿਰੋਧ ਨਾ ਕਰਨ ਵਾਲੇ ਸੁਰਗੀ ਜੀਵਾਂ ਤੇ ਲਾਗੂ ਨਹੀਂ ਹੋਵੇਗਾ।

ਯਿਸੂ ਦੀ ਮੌਤ ਅਤੇ ਜੀ ਉੱਠਣ ਦੇ ਗਾਰੀ ਖੁੱਦਾ ਨੇ ਆਪਣੇ ਸਭ ਵਿਰੋਧੀਆਂ ਨੂੰ ਹਰਾ ਦਿੱਤਾ ਸੀ। ਆਪਣੇ ਜੀ ਉੱਠਣ ਦੇ ਗਾਰੀ ਯਿਸੂ ਨੇ ਉਨ੍ਹਾਂ ਯਹੂਦੀ ਆਗੂਆਂ ਉੱਤੇ ਜਿਨ੍ਹਾਂ ਨੇ ਉਸ ਨੂੰ ਮੌਤ ਦਿੱਤੀ ਸੀ, ਦੁਸ਼ਟ ਸ਼ਕਤੀਆਂ ਉੱਤੇ ਅਤੇ ਵਿਰੋਧ ਕਰਨ ਵਾਲੀਆਂ ਹੋਰ ਸਾਰੀਆਂ ਸ਼ਕਤੀਆਂ ਉੱਤੇ ਛਤਹਿ ਪਾ ਲਈ। ਯਿਸੂ ਨੇ ਪਤਰਸ ਨੂੰ ਦੱਸਿਆ ਕਿ ਯਹੂਦੀ ਸਿਪਾਹੀ ਜੋ ਉਸ ਨੂੰ ਫੜਨ ਲਈ ਆਏ ਸਨ ਉਸ ਦੇ ਉੱਤੇ ਕੋਈ ਸ਼ਕਤੀ ਨਹੀਂ ਸੀ (ਮੱਤੀ 26: 53)। ਯਿਸੂ ਨੇ ਪਿਲਾਤੁਸ ਤੇ ਪਰਗਟ ਕਰਕੇ ਕਿਹਾ ਕਿ ਸੰਸਾਰ ਦੇ ਸਭ ਤੋਂ ਵੱਧ ਸ਼ਕਤੀਆਲੀ ਦੇਸ਼ ਦੇ ਸਿਆਸੀ ਹੱਕ ਦੇ ਬਾਅਦ ਉਸ ਤੇ ਕੋਈ ਇੱਖਤਿਆਰ ਨਹੀਂ ਸੀ (ਯੂਹੰਨਾ 19: 11)। ਆਪਣੀ ਮੌਤ ਅਤੇ ਜੀ ਉੱਠਣ ਦੇ ਬਾਅਦ ਉਸ ਨੇ ਵਿਖਾ ਦਿੱਤਾ ਕਿ ਮੌਤ ਦਾ ਉਸ ਉੱਤੇ ਕੋਈ ਵੱਸ ਨਹੀਂ ਹੈ (ਰਸੂਲਾਂ ਦੇ ਕੰਮ 2:24)। ਆਪਣੀ ਮੌਤ ਦੇ ਗਾਰੀ ਉਸ ਨੇ ਸ਼ੈਤਾਨ ਦੀ ਸ਼ਕਤੀ (ਇਬਗਨੀਆਂ 2: 14; ਵੀ ਵੇਖੋ 1 ਕੁਰੰਬੀਆਂ 15: 55-57) ਅਤੇ ਉਸ ਦੇ ਦੁਸ਼ਟ ਦੂਤਾਂ (ਮੱਤੀ 25: 41) ਅਰਥਾਤ ਸ਼ੈਤਾਨੀ ਛੋਤਾਂ ਨੂੰ ਨਾਸ ਕਰ ਦਿੱਤਾ।

ਇਨ੍ਹਾਂ ਆਇਤਾਂ ਵਿਚ 'ਇੱਖਤਿਆਰ' ਉਨ੍ਹਾਂ ਨੂੰ ਹੀ ਕੀ ਕਿਹਾ ਗਿਆ ਹੈ ਜਿਨ੍ਹਾਂ ਦਾ ਉਪਦੇਸ਼ ਪੌਲਸ ਨੇ ਪਿਛਲੀ ਗੱਲ ਵਿਚ ਕੀਤਾ ਸੀ ਕਿ ਭੁਲ੍ਹੀਆਂ ਨੂੰ 'ਅੰਧਕਾਰ ਦੇ ਵੱਸ / *exousia*, ਉਹੀ ਸ਼ਬਦ ਜਿਸ ਦਾ ਅਨੁਵਾਦ 'ਆਇਤ 15 ਵਿਚ 'ਇੱਖਤਿਆਰ' ਹੋਇਆ ਹੈ]' (1: 13; ਲੂਕਾ 22: 53 ਵੀ ਵੇਖੋ)। ਇਸ ਤਰ੍ਹਾਂ ਯਿਸੂ ਦੇ ਗਾਰੀ ਖੁੱਦਾ ਨੇ ਹਨੇਰੇ ਦੇ 'ਵੱਸ' ਜਾਂ 'ਇੱਖਤਿਆਰ' ਨੂੰ 'ਲਾਹ ਕੇ' ਅਤੇ ਭੁਲ੍ਹੀਆਂ ਨੂੰ ਉਨ੍ਹਾਂ ਤੋਂ ਛੁਡਾ ਕੇ ਹਗ ਦਿੱਤਾ। ਸਲੀਬ ਉੱਤੇ ਆਪਣੀ ਮੌਤ ਅਤੇ ਜੀ ਉੱਠਣ ਦੇ ਗਾਰੀ ਯਿਸੂ ਨੇ ਵਿਰੋਧ ਕਰਨ ਵਾਲੀਆਂ ਸਭ ਸ਼ਕਤੀਆਂ ਨੂੰ ਆਪਣੀ ਛਤਹਿਮੰਦ ਸ਼ਿਕਸਤ ਦਿੱਤੀ (ਯੂਹੰਨਾ 12: 31)। ਉਸ ਦੀ ਛਤਹਿ ਨਾਲ ਸਾਰੇ ਦੇ ਸਾਰੇ ਚੇਲਿਆਂ ਨੂੰ ਛਤਹਿ ਮਿਲ ਗਈ ਹੈ (1 ਕੁਰੰਬੀਆਂ 15: 57; 2 ਕੁਰੰਬੀਆਂ 2: 14)।

ਸੈਤਾਨ ਲੋਕਾਂ ਨੂੰ ਯਿਸੂ ਦੇ ਵਿਰੋਧ ਕਰਨ ਲਈ ਭੜਕਾਉਣ ਦੀ ਕੋਸ਼ਿਸ਼ ਕਰਦਾ ਹੈ। ਬੀ ਬੀਜਣ ਵਾਲੇ ਦੇ ਦ੍ਰਿਸ਼ਟਾਂ ਵਿਚ ਯਿਸੂ ਨੇ ਦੱਸਿਆ ਕਿ ਸੈਤਾਨ ਉਨ੍ਹਾਂ ਦਿਲਾਂ ਵਿੱਚੋਂ ਉਸ ਵਚਨ ਨੂੰ ਖੋਂ ਲੈਂਦਾ ਹੈ ਤਾਂ ਜੋ ਉਹ ਵਿਸ਼ਵਾਸ ਨਾ ਲਿਆ ਸਕਣ (ਮੱਤੀ 13: 19; ਮਰਕੁਸ 4: 15; ਲੂਕਾ 8: 12)। ਉਸ ਨੇ ਪਤਰਸ ਨੂੰ ਯਿਸੂ ਦੇ ਸਬੰਧ ਵਿਚ ਗਲਤ ਕਹਿਣ ਲਈ ਉਕਸਾਇਆ (ਮੱਤੀ 16: 22, 23) ਅਤੇ ਉਸ ਨੂੰ ਕਣਕ ਵਾਂਗ ਛੱਟਣਾ ਚਾਹਿਆ (ਲੂਕਾ 22: 31)। ਯਹੁਦਾ ਦੇ ਰਾਹੀਂ ਕੰਮ ਕਰਕੇ ਉਹ ਉਸ ਵਿਚ ਵੜ ਗਿਆ ਜਿਸ ਨਾਲ ਉਸ ਨੇ ਯਿਸੂ ਨੂੰ ਫੜਵਾਇਆ (ਲੂਕਾ 22: 3; ਯੂਹੰਨਾ 13: 2, 27)। ਯਿਸੂ ਨੇ ਆਪਣਾ ਵਿਰੋਧ ਕਰਨ ਵਾਲੇ ਯਹੂਦੀਆਂ ਨੂੰ ਦੱਸਿਆ ਕਿ ਉਹ ਆਪਣੇ ਬਾਪ ਸੈਤਾਨ ਦੀ ਸੰਤਾਨ ਹਨ ਅਤੇ ਸੈਤਾਨ ਦੀ ਹੀ ਇੱਛਾ ਨੂੰ ਪੂਰਾ ਕਰ ਰਹੇ ਹਨ (ਯੂਹੰਨਾ 8: 44)। ਉਹ ਆਪਣੀ ਪਰਜਾ ਨੂੰ ਆਪਣੇ ਵੱਸ ਵਿਚ ਰੱਖਦਾ ਹੈ, ਜੋ ਉਸ ਦੀ ਇੱਛਾ ਪੂਰੀ ਕਰਦੇ ਰਹਿਣ (2 ਤਿਮੋਖਿਊਸ 2: 26)।

ਯੂਹੰਨਾ ਨੇ ਲਿਖਿਆ, ‘‘ਪਰਮੇਸ਼ੁਰ ਦਾ ਪੁੱਤਰ ਇਸੇ ਲਈ ਪਰਗਟ ਹੋਇਆ ਭਈ ਸੈਤਾਨ ਦੇ ਕੰਮਾਂ ਨੂੰ ਨਸ਼ਟ ਕਰੋ’’ (1 ਯੂਹੰਨਾ 3: 8)। ਆਪਣੀ ਨਜ਼ਦੀਕ ਆ ਰਾਹੀਂ ਸਲੀਬ ਅਤੇ ਉਸ ਦੇ ਬਾਅਦ ਸੰਸਾਰ ਦੀਆਂ ਹਕੂਮਤਾਂ ਨੂੰ ਆਪਣੀ ਛਤਹਿ ਨੂੰ ਵੇਖਦੇ ਹੋਏ ਯਿਸੂ ਨੇ ਕਿਹਾ, ‘‘ਹੁਣ ਇਸ ਜਗਤ ਦਾ ਨਿਆਉ ਹੁੰਦਾ ਹੈ। ਹੁਣ ਇਸ ਜਗਤ ਦਾ ਸਰਦਾਰ ਬਾਹਰ ਕੌਂਢਿਆ ਜਾਵੇਗਾ’’ (ਯੂਹੰਨਾ 12: 31)। ਯਿਸੂ ਨੇ ਇਕ ਹੋਰ ਥਾਂ ਸੈਤਾਨ ਨੂੰ ‘‘ਜਗਤ ਦਾ ਸਰਦਾਰ’’ ਕਿਹਾ (ਯੂਹੰਨਾ 16: 11; ਵੇਖੋ 14: 30)। ਯਿਸੂ ਨੇ ਸੈਤਾਨ ਦੇ ਅਤੇ ਸੰਸਾਰ ਦੇ ਹਾਕਮਾਂ ਦੇ ਹਰ ਉਸ ਕੰਮ ਨੂੰ ਹਰਾ ਦਿੱਤਾ, ਜਿਹੜੇ ਸੈਤਾਨ ਦੀ ਇੱਛਾ ਨੂੰ ਪੂਰਾ ਕਰਨਾ ਚਾਹ ਰਹੇ ਸਨ।

ਸੈਤਾਨ ਸਾਰੇ ਦੁਸ਼ਟਾਂ ਜਾਂ ਬਦਰੂਹਾਂ ਦਾ ਸਰਦਾਰ ਹੈ (ਮੱਤੀ 9: 34; 12: 24; ਮਰਕੁਸ 3: 22; ਲੂਕਾ 11: 15), ਜੋ ‘‘ਸੁਰਗਦੂਤ’’ ਜਾਂ ਦੂਤ ਹਨ (*angeli*; ਮੱਤੀ 25: 41), ਜਿਨ੍ਹਾਂ ਦੇ ਰਾਹੀਂ ਉਹ ਕੰਮ ਕਰਦਾ ਹੈ। ਉਹ ਹਵਾਈ ਇਖਤਿਆਰ ਦਾ ਹਾਕਮ (ਅਫਸੀਆਂ 2: 2) ਅਤੇ ਇਸ ਜਗਤ ਦਾ ਹਾਕਮ ਜਾਂ ਈਸ਼ੁਰ ਹੈ (ਯੂਹੰਨਾ 12: 31; 2 ਕੁਰੀਬੀਆਂ 4: 4)। ਪੌਲਸ ਨੇ ਸੈਤਾਨੀ ਸ਼ਕਤੀਆਂ ਨੂੰ ‘‘ਦੁਸ਼ਟ ਆਤਮਾਵਾਂ ਜੋ ਸੁਰਗੀ ਥਾਵਾਂ ਵਿਚ ਹਨ’’ ਆਖਿਆ (ਅਫਸੀਆਂ 6: 12)। ਇਹ ਹੀ ਉਹ ‘‘ਹਕੂਮਤਾਂ ਅਤੇ ਇਖਤਿਆਰ’’ ਹਨ, ਜਿਨ੍ਹਾਂ ਤੇ ਖੁਦਾ ਨੇ ਯਿਸੂ ਦੇ ਰਾਹੀਂ ਛਤਹਿ ਪਾਈ ਹੈ।

ਉਨ੍ਹਾਂ ਸਭਨਾਂ ਦੇ ਰਾਹੀਂ ਜੋ ਖੁਦਾ ਨੂੰ ਯਿਸੂ ਦੀ ਮੌਤ, ਜੀ ਉੱਠਣ ਅਤੇ ਉਤਾਹਾਂ ਉਠਾਏ ਜਾਣ ਦੇ ਰਾਹੀਂ ਕੀਤਾ ਹੈ ਉਸ ਨੇ ਉਨ੍ਹਾਂ ਸਾਰੀਆਂ ਸ਼ਕਤੀਆਂ ਦੀ ਸਮਰੱਥਾ ਜਿਸ ਲਈ ਲਗਦਾ ਸੀ ਕਿ ਉਨ੍ਹਾਂ ਦਾ ਉਸ ਤੇ ਇਖਤਿਆਰ ਹੈ ਅਤੇ ਉਨ੍ਹਾਂ ਸਭਨਾਂ ਨੂੰ ਜਿਨ੍ਹਾਂ ਨੇ ਉਹ ਦੇ ਹੱਥੋਂ ਛੁਡਾਇਆ, ਲਾਹ ਸੌਣਿਆ। ਯਿਸੂ ਦੇ ਰਾਹੀਂ ਖੁਦਾ ਨੇ ਉਨ੍ਹਾਂ ਦੀ ਕਮਜ਼ੋਰੀ ਨੂੰ ਵਿਖਾ ਕੇ ਆਪਣੀ ਸ਼ਕਤੀ ਜਾਹਿਰ ਕੀਤੀ। ਇਸ ਕਰਕੇ ਮਸੀਹੀ ਲੇਕ ਭਰੋਸਾ ਕਰ ਸਕਦੇ ਹਨ। ਮਸੀਹ ਦੇ ਰਾਹੀਂ ਅਸੀਂ ਸੈਤਾਨ ਦੀ ਸ਼ਕਤੀ, ਸੰਸਾਰ ਦੇ ਸਾਰੇ ਹਾਕਮਾਂ ਅਤੇ ਉਨ੍ਹਾਂ ਬੁਰਿਆਈ ਕਰਨ ਵਾਲਿਆਂ ਨੂੰ ਜਿਹੜੇ ਉਹਦੇ ਵੱਸ ਵਿਚ ਹਨ, ਜਿੱਤ ਸਕਦੇ ਹਾਂ।

ਸੰਸਾਰ ਉੱਤੇ ਜਿੱਤ ਪਾਉਣ ਦੀ ਛਤਹਿ ਨਿਹਚਾ ਨਾਲ ਮਿਲਦੀ ਹੈ (1 ਯੂਹੰਨਾ 5: 4)। ਕੁਲੋਸੇ ਦੇ ਲੇਕ ਖੁਦਾ ਦੇ ਕੰਮ ਕਰਨ ਵਿਚ ਆਪਣੀ ਨਿਹਚਾ ਦੇ ਕਾਰਣ ਬੁਰਿਆਈ ਦੀਆਂ ਸਾਰੀਆਂ ਸ਼ਕਤੀਆਂ ਉੱਤੇ ਛਤਹਿਮੰਦ ਹੋਏ ਸਨ। ਬਪਤਿਸਮੇ ਵਿਚ ਉਨ੍ਹਾਂ ਨੇ ਯਿਸੂ ਦੇ ਜੀ ਉੱਠਣ ਦੀ ਛਤਹਿ ਵਿਚ ਸਾਂਝੀ ਹੋਏ ਸਨ। ਆਰਨੋਲਡ ਦਾ ਕਹਿਣਾ ਹੈ:

ਕੁਲੋਸੀਆਂ ਨੇ ਜਦ ਉਹ ਸ਼ੁਰੂਆਤ ਵਿਚ ਮਸੀਹ ਵਿਚ ਆਏ ਸਨ ਖੁਦਾ ਦੀ ਸਮਰੱਥਾ ਦੇ ਕਾਰਗਰ ਹੋਣ ਤੇ ਪਹਿਲਾਂ ਹੀ (ਯੂਨਾਨੀ ਸ਼ਬਦ *energeias tou theou*; 2: 12) ਨਿਹਚਾ ਕੀਤੀ ਸੀ ਭਾਵ ਮੁਰਦਿਆਂ ਵਿੱਚੋਂ ਮਸੀਹ ਨੂੰ ਜਿਵਾਉਣ ਦੀ ਸ਼ਕਤੀ ਤੇ ਨਿਹਚਾ ਪਹਿਲਾਂ ਹੀ ਕੀਤੀ ਸੀ। ਹੁਣ ਲੇਖਕ ਸਾਫ਼ ਤੌਰ ਤੇ ਖੁਦਾ ਦੀ ‘‘ਸਮਰੱਥਾ’’ ਉੱਤੇ ਖੁਦਾ/ਮਸੀਹ ਦੀ ਸਮਰੱਥਾ

ਵਿਚ ਉਹੋ ਜਿਹਾ ਗੀ ਵਿਸ਼ਵਾਸ ਕਰਨ ਲਈ ਦਲੇਰ ਕਰਦਾ ਹੈ ਤਾਂ ਜੋ ਪਾਠਕ ਆਪਣੇ ਆਪ ਨੂੰ *stoicheia* ਦੀ ਸ਼ਕਤੀ ਅਤੇ ਹਕੂਮਤਾਂ ਅਤੇ ਇਖਤਿਆਰਾਂ ਦੀ ਸ਼ਕਤੀ ਦੇ ਆਪਣੇ ਭੈਅ ਦੇ ਕਾਰਣ ਤਰ੍ਹਾਂ ਤਰ੍ਹਾਂ ਦੀਆਂ ਗੀਤਾਂ ਨੂੰ ਆਪਣੇ ਆਪ ਨੂੰ ਨਾ ਸੌਂਪ ਦਵੇ<sup>61</sup>

‘ਓਸੇ ਦੇ ਦੁਆਰਾ ਓਹਨਾਂ ਨੂੰ ਛਤਹਿ ਕਰ ਕੇ ਖੁੱਲ੍ਹਮ-ਖੁੱਲ੍ਹਾ ਤਮਾਸਾ ਬਣਾਇਆ’ (2: 15)

ਖੁੱਦਾ ਨੇ ਯਿਸੂ ਦੇ ਰਾਹੀਂ ਸਾਰੀਆਂ ਵਿਧੋਧੀ ਸ਼ਕਤੀਆਂ ਤੇ ਛਤਹਿ ਪਾ ਕੇ ਉਨ੍ਹਾਂ ਨੂੰ ਖੁੱਲ੍ਹਮ ਖੁੱਲ੍ਹਾ ਤਮਾਸਾ ਬਣਾ ਕੇ ਉਨ੍ਹਾਂ ਦੀ ਬੇਬਸੀ ਨੂੰ ਵਿਖਾ ਦਿੱਤਾ। ‘ਤਮਾਸਾ’ ਤੋਂ ਪੌਲਸ ਦਾ ਭਾਵ ਸੀ ਕਿ ਖੁੱਦਾ ਨੇ ਹਕੂਮਤਾਂ ਅਤੇ ਇਖਤਿਆਰਾਂ ਦੀ ਅਸਲ ਸੁਭਾਅ ਅਰਥਾਤ ਉਨ੍ਹਾਂ ਦੀ ਬੇਬਸੀ ਅਤੇ ਲਾਚਾਰੀ ਨੂੰ ਵਿਖਾ ਦਿੱਤਾ। ਇੰਜ਼ ਕਰਕੇ ਉਸ ਨੇ ਆਪਣੀ ਸਮਰੱਥਾ ਦੇ ਸਬੰਧ ਵਿਚ ਉਨ੍ਹਾਂ ਦੀ ਕਮਜ਼ੋਰੀ ਨੂੰ ਖੁੱਲ੍ਹਮ ਖੁੱਲ੍ਹਾ ਵਿਖਾ ਦਿੱਤਾ। ਯਿਸੂ ਦੇ ਕੰਮ ਦੇ ਰਾਹੀਂ ਖੁੱਦਾ ਨੇ ਸ਼ੈਤਾਨ ਦੇ ਅਧੀਨ ਰਹਿਣ ਵਾਲੀ ਸ਼ਕਤੀਆਲੀ ਛੋਜਾਂ ਨੂੰ ਨਾਸ ਕਰਕੇ ਨਹੀਂ, ਬਲਕਿ ਉਨ੍ਹਾਂ ਨੂੰ ਛਤਹਿ ਕਰਕੇ ਅਤੇ ਸਰਵਸ਼ਕਤੀਆਲੀ ਖੁੱਦਾ ਦੇ ਕੰਮ ਦੇ ਸਾਹਮਣੇ ਖਲੋਣ ਦੀ ਉਨ੍ਹਾਂ ਦੀ ਯੋਗਤਾ ਨੂੰ ਵਿਖਾ ਕੇ ਸ਼ਕਤੀਹੀਨ ਕਰ ਦਿੱਤਾ।

ਸ਼ੈਤਾਨ ਭਵਿਖ ਵਿਚ ਨਹੀਂ ਵੇਖ ਸਕਦਾ ਅਤੇ ਨਾ ਗੀ ਉਹ ਜੋ ਉਸ ਦੇ ਨਾਲ ਹਨ। ਕੁਰਿੰਖੀਆਂ ਨੂੰ ਲਿਖਦੇ ਹੋਏ ਪੌਲਸ ਨੇ ਕਿਹਾ, ‘‘ਜਿਹ ਨੂੰ ਇਸ ਜੁੱਗ ਦੇ ਹਾਕਮਾਂ ਵਿੱਚੋਂ ਕਿਸੇ ਨਾ ਜਾਣਿਆ ਕਿਉਂਕਿ ਜੇ ਓਹ ਜਾਣਦੇ ਤਾਂ ਤੇਜਵਾਨ ਪ੍ਰਭੂ ਨੂੰ ਸਲੀਬ ਉੱਤੇ ਨਾ ਚਾੜ੍ਹਦੇ’’ (1 ਕੁਰਿੰਖੀਆਂ 2: 8)। ਸ਼ੁਰੂ ਵਿਚ ਉਹ ਬਲੀ ਸਨ, ਪਰ ਸੰਸਾਰ ਅਤੇ ਉਸ ਦੀਆਂ ਬੁਨਿਆਦੀ ਗੱਲਾਂ ਦੀ ਕਮਜ਼ੋਰੀ ਨਾਲ ਵੱਸ ਵਿਚ ਆਉਣ ਨਾਲ ਸਾਹਮਣੇ ਆ ਗਏ ਸਨ (ਗਲਾਤੀਆਂ 4: 9)। ਉਨ੍ਹਾਂ ਨੂੰ ਆਪਣੀ ਹਾਰ ਦਾ ਯਕੀਨ ਹੋਇਆ, ਜਿਹੜੀ ਖੁੱਦਾ ਨੇ ਛਤਹਿਮੰਦ ਤਰੀਕੇ ਨਾਲ ਵਿਖਾ ਦਿੱਤੀ।

ਬੁਰਿਆਈ ਦੀਆਂ ਸੰਸਾਰਿਕ ਸ਼ਕਤੀਆਂ ਅਤੇ ਸ਼ੈਤਾਨੀ ਸ਼ਕਤੀਆਂ ਨੂੰ ਲੱਗਿਆ ਕਿ ਉਹ ਯਿਸੂ ਦੀ ਮੌਤ ਦੇ ਰਾਹੀਂ ਖੁੱਦਾ ਨੂੰ ਸਿਕਸਤ ਦੇ ਸਕਦੇ ਹਨ। ਉਸ ਨੂੰ ਸਲੀਬ ਤੇ ਚੜ੍ਹਾ ਕੇ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਨੇ ਉਸ ਉੱਤੇ ਛਤਹਿ ਪਾ ਲਈ। ਉਨ੍ਹਾਂ ਨੂੰ ਜੀ ਉੱਠਣ ਦੀ ਉਮੀਦ ਨਹੀਂ ਸੀ! ਆਪਣੇ ਬੁਰੇ ਕੰਮਾਂ ਦੇ ਕਾਰਣ ਉਹ ਹਾਰ ਚੁੱਕੇ ਸਨ।

ਇੱਥੇ ਓਸੇ ਦੇ ਦੁਆਰਾ (en autō) “it” (KJV; NKJV; TNIV), “ਸਲੀਬ” (NIV) ਦੀ ਬਧਾਇ ਜ਼ਿਆਦਾ ਸੰਭਾਵਨਾ ਯਿਸੂ ਲਈ (RSV; NASB) ਹੈ। ਇਨ੍ਹਾਂ ਅਨੁਵਾਦਾਂ ਦੀਆਂ ਟਿੱਪਣੀਆਂ ਵਿਚ ਸੰਕੇਤ ਮਿਲਦਾ ਹੈ ਕਿ ਵਿਆਕਰਣ ਦੇ ਰੂਪ ਵਿਚ ਕੋਈ ਵੀ ਅਰਥ ਹੋ ਸਕਦਾ ਹੈ, ਤਾਂ ਇਸ ਦਾ ਅਰਥ ਇਹ ਹੋਇਆ ਕਿ ਅਰਥ ਤੈਅ ਕਰਨ ਲਈ ਮੂਲ ਸੰਦਰਭ ਹੀ ਹੋਵੇਗਾ। ਅਗਲੀਆਂ ਆਇਤਾਂ ਵਿਚ ਸਭ ਕੁਝ ਯਿਸੂ ਵਿਚ ਅਤੇ ਓਸੇ ਦੇ ਰਾਹੀਂ ਮਿਲ ਰਿਹਾ ਹੈ (2: 9–11, 12, 13), ਇਸ ਲਈ ਖੁੱਦਾ ਇੱਥੇ ਸੰਦਰਭ ਦੇ ਨਾਲ ਮੇਲ ਖਾਣ ਲਈ ਉਨ੍ਹਾਂ ਦੇ ਰਾਹੀਂ ਕੰਮ ਕਰ ਰਿਹਾ ਲਗਦਾ ਹੈ।

ਤਮਾਸਾ ਲਈ ਯੁਨਾਨੀ ਸ਼ਬਦ *deigmatizō* ਦੀ ਵਰਤੋਂ ਗੈਰ ਬਾਈਬਲੀ ਸਾਹਿਤ ਵਿਚ ਸਰੋਆਮ ਆਪਮਾਨ ਲਈ ਕੀਤਾ ਜਾਂਦੀ ਹੈ। ਨਵੇਂ ਨੇਮ ਵਿਚ ਇਕ ਹੋਰ ਜਗ੍ਹਾ ਤੇ ਇਹ ਸਿਰਫ਼ ਮਰੀਅਮ ਨੂੰ ਬਦਨਾਮ ਕਰਨ ਅਤੇ ਉਸ ਨੂੰ ਬੇਇੱਜ਼ਤ ਕਰਨ ਦੇ ਰੂਪ ਵਿਚ ਸਰੋਆਮ ਬਦਨਾਮ ਕਰਨ ਦੀ ਯੂਸੂਫ਼ ਦੀ ਅਣਿਇੱਛਾ ਦੇ ਸਬੰਧ ਵਿਚ ਮਿਲਦਾ ਹੈ (ਮੱਤੀ 1: 19)

ਸਲੀਬ ਤੇ ਆਪਣੀ ਮੌਤ ਦੇ ਰਾਹੀਂ ਬੇਇੱਜ਼ਤ ਹੋਣ ਅਤੇ ਸਰੋਆਮ ਬਦਨਾਮ ਹੋਣ ਲਈ ਬੇਸ਼ੱਕ ਯਿਸੂ ਲੋਕਾਂ ਦੇ ਵਿਚ ਸੀ (ਇਬਰਾਨੀਆਂ 12: 2), ਪਰ ਉਨ੍ਹਾਂ ਨੂੰ ਇਹ ਖੁੱਦਾ ਦੀ ਹਾਰ ਲੱਗ ਰਹੀ ਸੀ, ਜੀ ਉੱਠਣ ਨਾਲ ਉਹ ਆਦਰਯੋਗ ਛਤਹਿ ਵਿਚ ਬਦਲ ਗਿਆ। ਮੌਤ ਦਾ ਉਸ ਉੱਤੇ ਕੋਈ ਵਸ ਨਹੀਂ ਸੀ (ਰਸੂਲਾਂ ਦੇ ਕੰਮ 2: 24)। ਯਿਸੂ ਨੂੰ ਫਿਰ ਤੋਂ ਜੀਉਂਦਾ ਕਰਕੇ ਖੁੱਦਾ ਨੇ ਬੁਰੀ ਸ਼ਕਤੀਆਂ ਦੀ ਸਮਰੱਥਾ ਨੂੰ ਯਿਸ ਨੇ ਉਸ ਦੀ ਮੌਤ ਲਈ ਭੜਕਾਇਆ ਸੀ ਨਾਸ ਕਰ ਦਿੱਤਾ।

‘ਜੈ-ਜੈ ਕਾਰ’ ਦਾ ਅਨੁਵਾਦ (*thriambœuorden*) ਜੋ ਸਿਰਫ 2 ਕੁਰਿੰਥੀਆਂ 2: 14 ਵਿਚ ਇਕ ਵਾਰ ਹੋਰ ਮਿਲਦਾ ਹੈ, ਜਿੱਤ ਰੋਮੀ ਛੋਜ਼ਾਂ ਦੀ ਗੀਤ ਦਾ ਸੰਕੇਤ ਦਿੰਦਾ ਹੈ।

ਹੁਣ ਪੌਲਸ ਰੋਮੀ ਛਤਹਿ ਦੀ ਸਹੀ ਤਸਵੀਰ ਦੇ ਨਾਲ ਮਿਲਾਉਂਦੇ ਹੋਏ ਸ਼ਕਤੀਆਂ ਦੇ ਸਰੋਆਮ ਵਿਖਾਵੇ ਦੇ ਵਿਚਾਰ ਤੇ ਆਉਂਦਾ ਹੈ। ਜਦ ਕੋਈ ਕਪਤਾਨ ਜੰਗ ਵਿਚ ਆਪਣੀ ਛੋਜ਼ ਨੂੰ ਛਤਹਿ ਲਈ ਲੈਂ ਜਾਂਦਾ, ਤਾਂ ਮੁੜ ਕੇ ਆਉਣ ਵਾਲੀ ਛੋਜ਼ ‘ਛਤਹਿ ਦਾ ਜਲੂਸ’ (*thriambœuorden*) ਦੇ ਨਾਲ ਆਪਣੀ ਛਤਹਿ ਦਾ ਜਸ਼ਨ ਮਨਾਉਂਦੀ ਹੈ। ਛਤਹਿਮੰਦ ਕਪਤਾਨ ਜੈ-ਜੈ ਕਾਰ ਦੇ ਗੀਤ ਗਾਉਂਦੇ ਹੋਏ ਅਤੇ ਆਪਣੀ ਛਤਹਿ ਵਿਚ ਨਗਾੜੇ ਵਜਾਉਂਦੇ ਆਪਣੀ ਛੋਜ਼ਾਂ ਦੇ ਅੱਗੇ ਅੱਗੇ ਬਜਾਰਾਂ ਵਿੱਚੋਂ ਦੀ ਰੋਲਾ ਪਾਉਂਦੇ ਹੋਏ ਜਲੂਸ ਵਿਚ ਜਾਂਦਾ ਹੈ। ਹਾਰੇ ਹੋਏ ਰਜੇ ਨੂੰ ਜੰਗ ਦੀ ਲੁਟ ਨਾਲ ਬਚੇ ਹੋਏ ਛੋਜ਼ੀਆਂ ਨਾਲ ਸਭ ਦੇ ਵੇਖਣ ਲਈ ਤਮਾਸੇ ਦੇ ਰੂਪ ਵਿਚ ਘੁਮਾਇਆ ਜਾਂਦਾ ਹੈ।<sup>62</sup>

ਬੁਰੀ ਸ਼ਕਤੀਆਂ ਦੀ ਹਾਰ ਦੇ ਬਾਅਦ ਪੌਲਸ ਨੇ ਉਨ੍ਹਾਂ ਨੂੰ ਹਾਰੀ ਹੋਈ ਅਤੇ ਬੋਇੱਜ਼ਤ ਛੋਜ਼ ਦੇ ਰੂਪ ਵਿਚ ਵਿਖਾਉਣ ਦੇ ਰੂਪ ਵਿਚ ਪ੍ਰਮੁੱਖ ਕੀਤਾ। ਛਤਹਿਮੰਦ ਛੋਜੀ ਅਭਿਆਨਾਂ ਦੇ ਬਾਅਦ ਰੋਮੀ ਕਪਤਾਨ ਜਨਤਾ ਦੇ ਸਾਹਮਣੇ ਆਪਣੇ ਬੰਧਕਾਂ ਦੇ ਕੱਪੜੇ ਲਾਹ ਕੇ ਉਨ੍ਹਾਂ ਨੂੰ ਬੋਇੱਜ਼ਤ ਕਰਦੇ ਹੋਏ ਗਲੀਆਂ ਵਿਚ ਘੁਮਾਉਂਦੇ। ਹਾਰੇ ਹੋਏ ਦੁਸ਼ਮਣ ਨੂੰ ਵੇਖ ਕੇ ਲੋਕ ਇਹ ਸਮਝ ਜਾਂਦੇ ਕਿ ਹੁਣ ਉਨ੍ਹਾਂ ਨੂੰ ਉਨ੍ਹਾਂ ਕੋਲੋਂ ਡਰਨ ਦੀ ਲੋੜ ਨਹੀਂ ਹੈ।

ਜਿਸੂ ਦੇ ਰਾਹੀਂ ਦੁਸ਼ਟ ਸ਼ਕਤੀਆਂ ਨੂੰ ਹਰਾਉਣ ਨਾਲ ਖੁਦਾ ਨੂੰ ਪ੍ਰਮੁੱਖ ਰੱਖਿਆ ਗਿਆ ਹੈ। ਛਤਹਿ ਦੀ ਯਾਤਰਾ ਵਿਚ ਉਸ ਨੇ ਭਾਵ ਜਿੱਤ ਪਾਉਣ ਵਾਲੇ ਨੇ ਅਰਥਾਤ ਜਿਸ ਨੂੰ ਉਹ ਨੇ ਹਰਾ ਦਿੱਤਾ ਸੀ, ਖੁੱਲਮ ਖੁੱਲਾ ਤਮਾਸ਼ਾ ਬਣਾਇਆ। ਇਸ ਪ੍ਰਤੀਕ ਨੂੰ ਸ਼ਬਦਾਂ ਵਾਂਗ ਨਹੀਂ ਲਿਆ ਜਾਣਾ ਚਾਹੀਦਾ। ਜਿਵੇਂ ਹਾਰੇ ਹੋਇਆ ਨੂੰ ਇਕ ਵੱਡੀ ਜਿੱਤ ਵਾਲੀ ਪਰੇਡ ਵਿਚ ਸੰਗਲਾਂ ਨਾਲ ਬੰਨ੍ਹ ਕੇ ਗਲੀਆਂ ਵਿਚ ਘੁਮਾਇਆ ਗਿਆ ਹੋਵੇ। ਇਸ ਦੇ ਇਲਾਵਾ ਹਾਰੇ ਹੋਏ ਅਤੇ ਹਰਨ ਵਾਲੀ ਬੁਰਿਆਈ ਦੀ ਸ਼ਕਤੀਆਂ ਨੂੰ ਨੰਗਾ ਕੀਤਾ ਗਿਆ। ‘ਪਰ ਇਸ ਆਇਤ ਵਿਚ ਮਿਲਣ ਵਾਲੇ ਪ੍ਰਤੀਕ ਉਪਯੋਗ ਨੂੰ ਧਿਆਨ ਵਿਚ ਰੱਖਦੇ ਹੋਏ, ਫਿਰ ਤੋਂ ਇਸ ਵਿਚਾਰ ਨੂੰ ਵੱਡਿਆਈ ਦੇ ਰੂਪ ਵਿਚ ਪਛਾਣ ਦੀ ਲੋੜ ਹੈ, ਉਦਾਹਰਣ ਲਈ, ‘ਜਿਵੇਂ ਛਤਹਿ ਵਿਚ ਅੱਗੇ ਵਧ ਰਹੇ।’ ’<sup>63</sup>

ਲੱਗਦਾ ਹੈ ਕਿ ਅਫਸੀਆਂ 4: 8 ਵਿਚ ਪੌਲਸ ਨੇ ਵੱਖ ਵੱਖ ਸ਼ਬਦਾਂ ਦੀ ਵਰਤੋਂ ਕਰਕੇ ਬੁਰੀ ਸ਼ਕਤੀਆਂ ਦਾ ਉਵੇਂ ਹੀ ਹਰਾਉਣ ਦਾ ਵਿਖਾਨ ਕੀਤਾ। ਜਦ ਮਸੀਹ ਖੁਦਾ ਦੇ ਸੱਜੇ ਹੱਥ ਉਤਾਰਾ ਚੁੱਕ ਲਿਆ ਗਿਆ, ਤਾਂ ਸਾਰੀਆਂ ਸ਼ਕਤੀਆਂ ਨੂੰ ਭਾਵੇਂ ਉਹ ਚੰਗੀਆਂ ਹੋਣ ਜਾਂ ਬੁਰੀਆਂ, ਉਸ ਦੇ ਹੇਠ ਕਰ ਦਿੱਤਾ ਗਿਆ (ਅਫਸੀਆਂ 1: 20-22)। ਬੁਰੀਆਂ ਸ਼ਕਤੀਆਂ ਤੇ ਉਸ ਦੇ ਜੀ ਉੱਠਣ ਅਤੇ ਉਤਾਰਾਂ ਚੁੱਕੇ ਜਾਣ ਦੇ ਰਾਹੀਂ ਛਤਹਿ ਪਾ ਲਈ ਸੀ।

## ਹੋਰ ਅਧਿਐਨ ਲਈ

ਕੀ ਬਧਤਿਸਮਾ ਪੂਰੀ ਤਰ੍ਹਾਂ ਨਾਲ 2: 11-13 ਵਾਲੀ ਸੁੰਨਤ ਦੇ ਬਰਾਬਰ ਹੈ?

ਪੌਲਸ ਨੇ ਜਦ 2: 11-13 ਵਿਚ ਸੁੰਨਤ ਅਤੇ ਬਧਤਿਸਮੇ ਦੀ ਤੁਲਨਾ ਕੀਤੀ ਤਾਂ ਕਿ ਉਹ ਇਹ ਕਹਿ ਰਿਹਾ ਸੀ ਕਿ ਬਧਤਿਸਮਾ ਪੂਰੀ ਤਰ੍ਹਾਂ ਨਾਲ ਸੁੰਨਤ ਦੇ ਬਰਾਬਰ ਹੈ? ਨਹੀਂ, ਉਹ ਸਿਰਫ ਇਕ ਅਰਥ ਵਿਚ ਇਸ ਦੀ ਤੁਲਨਾ ਕਰ ਰਿਹਾ ਸੀ: ਜਿਸ ਤਰ੍ਹਾਂ ਸਰੀਰਿਕ ਸੁੰਨਤ ਵਿਚ ਮਾਸ ਲਾਹ ਦਿੱਤਾ ਜਾਂਦਾ ਹੈ, ਉਵੇਂ ਹੀ ਰੂਹਾਨੀ ਸੁੰਨਤ ਵਿਚ ਆਤਮਾ ਦੀ ਗੰਦਰੀ ਨੂੰ ਲਾਹ ਦਿੱਤਾ ਜਾਂਦਾ ਹੈ।

(2: 13 ਤੇ ਚਰਚਾ ਵੇਖੋ।)

ਦੋਹਾਂ ਗੱਲਾਂ ਦੇ ਵਿਚ ਇਕਸੁਰਤਾ ਦਾ ਅਰਥ ਇਹ ਨਹੀਂ ਹੈ ਕਿ ਦੋਵੇਂ ਪੂਰੀ ਤਰ੍ਹਾਂ ਨਾਲ ਬਰਾਬਰ ਹਨ। ਬਪਤਿਸਮਾ ਸੰਨਤ ਤੋਂ ਵੱਖ ਇਕ ਵੱਖਰੇ ਉਦੇਸ਼ ਨੂੰ ਪੂਰਾ ਕਰਦਾ ਹੈ। ਸੰਨਤ ਸ਼ਰਤ ਦੀ ਯਹੁਦੀਆਂ ਦੀ ਮੌਹਰ ਸੀ ਮਤਲਬ ਇਕ ਯਾਦ ਸੀ ਕਿ ਭੁਦਾ ਉਨ੍ਹਾਂ ਦਾ ਭੁਦਾ ਹੈ ਅਤੇ ਉਹ ਉਨ੍ਹਾਂ ਨੂੰ ਕਨਾਨ ਦੇਸ਼ ਦੇਵੇਗਾ (ਉਤਪਤ 17: 7, 8)। ਬਪਤਿਸਮਾ ਲੋਕਾਂ ਨੂੰ ਭੁਦਾ ਦੇ ਪੁੱਤਰ ਅਬਰਾਹਮ ਦੇ ਰੂਹਾਨੀ ਪੁੱਤਰ ਬਣਾਉਂਦਾ ਹੈ ਤਾਂ ਜੋ ਉਹ ਅਬਰਾਹਮ ਨੂੰ ਕੀਤੀ ਗਈ ਸੁਰਗ ਦੀ ਬਰਕਤ ਦਾ ਵਾਅਦੇ ਦੇ ਵਾਰਿਸ ਹੋ ਸਕਣ (ਗਲਾਤੀਆਂ 3: 16, 29; 1 ਪਤਰਸ 1: 3, 4)। ਪੁਰਾਣਾ ਨੇਮ ਜ਼ਿਆਦਾਤਰ ਸਰੀਰਕ ਲੋੜਾਂ ਦੇ ਨਾਲ ਸਬੰਧਿਤ ਸੀ ਜਦ ਕਿ ਨਵਾਂ ਨੇਮ ਕਈ ਕੰਮਾਂ ਵਿਚ ਉਸ ਨਾਲ ਮੇਲ ਖਾਂਦੀ ਰੂਹਾਨੀ ਲੋੜਾਂ ਨੂੰ ਵਿਖਾਉਂਦਾ ਹੈ।

ਇਸ ਤੁਲਨਾ ਨਾਲ ਇਹ ਗੱਲਾਂ ਲੱਗਦੀਆਂ ਹਨ: ਬੱਚਿਆਂ ਦੇ ਸਰੀਰਕ ਜਨਮ ਦੇ ਰਾਹੀਂ ਇਥਰਾਨੀ ਪਰਿਵਾਰਾਂ ਵਿਚ ਜਨਮ ਲੈਣਾ ਜ਼ਰੂਰੀ ਸੀ। ਸੰਨਤ ਭੁਦਾ ਦੀ ਸ਼ਰਤ ਦੇ ਲੋਕਾਂ ਵਿੱਚੋਂ ਇਕ ਦੇ ਰੂਪ ਵਿਚ

ਵਿਚਾਰ	ਪੁਰਣੇ ਨੇਮ (ਸਰੀਰਕ)	ਨਵਾਂ ਨੇਮ (ਰੂਹਾਨੀ)
1. ਭੁਦਾ ਦੀ ਸੰਤਾਨ ਵਿੱਚੋਂ ਇਕ ਬਣਨ ਲਈ ਜਨਮ:	ਇਥਰਾਨੀ ਪਰਿਵਾਰ ਵਿਚ ਜਿਸਮਾਨੀ ਪਰਿਵਾਰ ਵਿਚ ਜਨਮ (ਲੇਡੀਆਂ ਦੀ ਪੋਥੀ 12: 1, 2)	ਰੂਹਾਨੀ ਜਨਮ, ਭੁਦਾ ਦੇ ਰੂਹਾਨੀ ਬਪਤਿਸਮਾ (ਯੂਹੰਨਾ 3: 5)
2. ਉਸ ਜਨਮ ਦੇ ਬਾਅਦ ਲੱਗਣ ਵਾਲੀ ਮੌਹਰ	ਇਹ ਮੌਹਰ ਮਨੁੱਖ ਰਾਹੀਂ ਕੀਤਾ ਜਾਣੀ ਸੰਨਤ ਸੀ ਜੋ ਨਰ ਬਾਲਕ ਭੁਦਾ ਦੇ ਪਰਿਵਾਰ ਦੇ ਮੈਂਬਰ ਦੇ ਦੇ ਰੂਪ ਵਿਚ ਮੌਹਰ ਕਰ ਦਿੰਦਾ ਸੀ (ਵੇਖੋ ਰੋਮੀਆਂ 4: 11)।	ਭੁਦਾ ਵੱਲੋਂ ਲਾਈ ਜਾਣ ਵਾਲੀ ਮੌਹਰ ਇਹ ਮੌਹਰ ਪਵਿੱਤਰ ਆਤਮਾ ਸੀ, ਜੋ ਨਵੇਂ ਮਸੀਰੀ ਨੂੰ ਭੁਦਾ ਦੇ ਪਰਿਵਾਰ ਕਰਦਾ ਹੈ (2 ਭਰਿੰਧੀਆਂ 1: 22)।
	ਇਹ ਅਬਰਾਹਮ ਦੀ ਸੰਤਾਨ ਲਈ ਸ਼ਰਤ ਦਾ ਇਕ ਨਿਸ਼ਾਨ ਸੀ (ਉਤਪਤ 17: 11)।	ਪਵਿੱਤਰ ਆਤਮਾ ਬਪਤਿਸਮੇ ਦੇ ਰਾਹੀਂ ਭੁਦਾ ਦੀ ਸੰਤਾਨ ਬਣਨ ਵਾਲਿਆਂ ਲਈ ਮੌਹਰ ਹੈ (ਰਸੂਲ ਦੇ ਕੰਮ 2: 38; ਗਲਾਤੀਆਂ 3: 26, 27; 4: 6)

ਨਰ ਬਾਲਕ ਤੇ ਨਿਸ਼ਾਨ ਕਰਨ ਲਈ ਕੀਤੀ ਜਾਂਦੀ ਸੀ। ਬਪਤਿਸਮਾ ਰੂਹਾਨੀ ਜਨਮ ਹੈ ਜੋ ਮਨੁੱਖ ਨੂੰ ਭੁਦਾ ਦੇ ਰੂਹਾਨੀ ਪਰਿਵਾਰ ਦਾ ਮੈਂਬਰ ਬਣਾਉਂਦਾ ਹੈ। ਮਸੀਰੀ ਲੋਕਾਂ ਨੂੰ ਪਵਿੱਤਰ ਆਤਮਾ ਦੇ ਰਾਹੀਂ ਮੌਹਰ ਕੀਤਾ ਗਿਆ ਹੈ ਕਿਉਂਕਿ ਉਹ ਭੁਦਾ ਦੀ ਸੰਤਾਨ ਹਨ (ਗਲਾਤੀਆਂ 4: 6)।

ਸਮਾਨਾਂਤਰਤਾ ਮਨੁੱਖ ਵੱਲੋਂ ਕੀਤੀ ਜਾਣ ਵਾਲੀ ਸੰਨਤ ਦੀ ਮੌਹਰ ਤੋਂ ਪਹਿਲਾਂ ਦੇ ਸਰੀਰਕ ਜਨਮ ਅਤੇ ਬਪਤਿਸਮੇ ਵਿਚ ਮਿਲਣ ਦੇ ਨਾਲ ਭੁਦਾ ਵੱਲੋਂ ਲਾਈ ਜਾਣ ਵਾਲੀ ਮੌਹਰ ਦੇ ਰੂਪ ਵਿਚ ਪਵਿੱਤਰ ਆਤਮਾ ਦਾ ਦਾਨ ਮਿਲਣ ਨਾਲ ਹੋਣ ਵਾਲੇ ਰੂਹਾਨੀ ਜਨਮ ਵਿਚ ਹੈ। ਇਹ ਤੁਲਨਾ ਬਪਤਿਸਮੇ ਅਤੇ ਸੰਨਤ ਵਿਚਕਾਰ ਨਹੀਂ ਹੈ, ਬਲਕਿ ਸਰੀਰਕ ਜਨਮ ਅਤੇ ਬਪਤਿਸਮੇ ਵਿਚ ਇਕ ਤੁਲਨਾ ਵੇਖੀ ਜਾਂਦੀ ਹੈ। ਜਦੋਂ ਦੂਜੀ ਤੁਲਨਾ ਸੰਨਤ ਦੀ ਮੌਹਰ ਅਤੇ ਪਵਿੱਤਰ ਆਤਮਾ ਦੀ ਮੌਹਰ ਵਿਚਕਾਰ ਪਾਈ ਜਾਂਦੀ ਹੈ।

ਜੇ ਬਪਤਿਸਮਾ ਪੂਰੀ ਤਰ੍ਹਾਂ ਨਾਲ ਸੁੰਨਤ ਦੇ ਸਮਾਨ ਹੁੰਦਾ ਤਾਂ ਸੁੰਨਤ ਕੀਤੇ ਜਾਣ ਵਾਲੇ ਦੇ ਵਿਸ਼ੇ ਵਿਚ ਖੁਦਾ ਦੀ ਸਿੱਖਿਆਵਾਂ ਉਵੇਂ ਹੀ ਬਪਤਿਸਮਾ ਲੈਣ ਵਾਲਿਆਂ ਤੇ ਲਾਗੂ ਹੁੰਦੀ। ਇਸ ਤਰ੍ਹਾਂ ਹੋਰ ਗੱਲਾਂ ਸੱਚ ਹੁੰਦੀਆਂ:

1. ਬਪਤਿਸਮਾ ਸਿਰਫ਼ ਆਦਮੀਆਂ ਲਈ ਹੀ ਹੋਣਾ ਸੀ (ਉਤਪਤ 17: 10)।
2. ਨਰ ਬੱਚਿਆਂ ਲਈ ਬਪਤਿਸਮਾ ਜਨਮ ਦੇ ਅਠਵੇਂ ਦਿਨ ਦੇ ਬਾਅਦ ਕਰਨਾ ਜ਼ਰੂਰੀ ਹੋਣੀ ਸੀ (ਉਤਪਤ 17: 12)।
3. ਉਮੀਦ ਕੀਤੀ ਜਾਣ ਵਾਲੀ ਬਰਕਤ ਸੁਰਗ ਵੱਲੋਂ ਨਾ ਹੋ ਕੇ ਕਨਾਨ ਦੇਸ਼ ਵੱਲੋਂ ਹੋਣੀ ਸੀ (ਉਤਪਤ 17: 8)।
4. ਪੱਕਾ ਅਤੇ ਦਿੱਸਣ ਵਾਲਾ ਸਰੀਰਕ ‘‘ਨੇਮ ਦਾ ਨਿਸ਼ਾਨ’’ ਹੋਣਾ ਚਾਹੀਦਾ ਹੈ (ਉਤਪਤ 17: 11)।
5. ਮੁੱਲ ਲਏ ਹੋਏ ਸੇਵਕਾਂ ਦਾ ਬਪਤਿਸਮਾ ਜ਼ਰੂਰੀ ਹੁੰਦਾ, ਭਾਵੇਂ ਉਨ੍ਹਾਂ ਦਾ ਵਿਸ਼ਵਾਸ ਅਤੇ ਜੀਣ ਦਾ ਤਰੀਕਾ ਜੋ ਵੀ ਹੋਵੇ (ਉਤਪਤ 17: 13)।
6. ਬਪਤਿਸਮਾ ਨਾ ਲੈਣ ਵਾਲਿਆਂ ਨੂੰ ਨਾਸ ਕਰ ਦਿੱਤਾ ਜਾਂਦਾ (ਉਤਪਤ 17: 14)।
7. ਨਵੇਂ ਜੰਮੇ ਬਾਲਕ ਤੋਂ ਵੱਡੇ ਬੰਦੇ ਨੂੰ ਅਬਰਾਹਮ ਦੀ ਸੰਤਾਨ ਹੋਣ ਦਾ ਕਿਸੇ ਯਹੂਦੀ ਰਾਹੀਂ ਮੁੱਲ ਲਿਆ ਦਾਸ ਹੋਣ ਨੂੰ ਛੱਡ ਕਿਸੇ ਵੀ ਪਿਛਲੀ ਸ਼ਰਤ ਦੀ ਬਿਨਾਂ ਬਪਤਿਸਮਾ ਦਿੱਤਾ ਜਾਂਦਾ (ਉਤਪਤ 17: 27)।

ਜੇ ਬਪਤਿਸਮਾ ਸੁੰਨਤ ਵਾਲੀਆਂ ਸ਼ਰਤਾਂ ਤੇ ਹੀ ਕੀਤਾ ਜਾਂਦਾ ਤਾਂ ਬਪਤਿਸਮਾ ਲੈਣ ਵਾਲੇ ਲਈ ਬਾਈਬਲ ਦੀਆਂ ਸ਼ਰਤਾਂ ਦੀ ਲੋੜ ਨਹੀਂ ਹੋਣੀ ਸੀ। ਪਰ ਨਵਾਂ ਨੇਮ ਦੱਸਦਾ ਹੈ ਕਿ ਬਪਤਿਸਮੇ ਦੇ ਰਾਹੀਂ ਅੱਜ ਉਸ ਦੀ ਸੰਤਾਨ ਬਣਨ ਵਾਲਿਆਂ ਲਈ ਕੁਝ ਗੱਲਾਂ ਕਰਨਾ ਜ਼ਰੂਰੀ ਹਨ:

1. ਖੁਦਾ ਦਾ ਵਚਨ ਸੁਣਨਾ (ਰਸੂਲਾਂ ਦੇ ਕੰਮ 2: 41; 18: 8)।
2. ਮਸੀਹ ਵਿਚ ਵਿਸ਼ਵਾਸ ਕਰਨਾ (ਮਰਕੁਸ 16: 15, 16; ਰਸੂਲਾਂ ਦੇ ਕੰਮ 8: 12; 18: 8)।
3. ਬਪਤਿਸਮੇ ਤੋਂ ਪਹਿਲਾਂ ਤੌਬਾ ਕਰਨਾ (ਰਸੂਲਾਂ ਦੇ ਕੰਮ 2: 38)।
4. ਨਵੀਂ ਜ਼ਿੰਦਗੀ ਜੀਣ ਲਈ ਜੀ ਉੱਠਣਾ (ਰੋਮੀਆਂ 6: 4)।

### ਕੀ ਸਾਡਾ ਸੁਭਾਅ ਪਾਪ ਭਰਿਆ ਹੈ?

‘‘ਪਾਪੀ ਸੁਭਾਅ’’ ਦੀ ਧਾਰਣਾ ਇਕ ਧਰਮ ਸ਼ਾਸਤਰੀ ਅਨੁਮਾਨ ਹੈ ਕਿ ਮਨੁੱਖਜਾਤੀ ਦਾ ਜਨਮ ਆਦਮ ਅਤੇ ਹੱਵਾ ਦੇ ਮੀਰਾਸ 'ਚ ਮਿਲੇ ਭਰੋਸਟ ਸੁਭਾਅ ਨਾਲ ਹੁੰਦਾ ਹੈ। ਇਹ ਇਸ ਨਿਚੇਕੜ ਤੇ ਬਣਿਆ ਹੈ ਕਿ ਉਨ੍ਹਾਂ ਨੇ ਭਲੇ ਅਤੇ ਬੁਰੇ ਦਾ ਗਿਆਨ ਦੇ ਰੁੱਖ ਤੋਂ ਖਾਣ ਨਾਲ ਪਾਪੀ ਸੁਭਾਅ ਮਿਲਿਆ ਸੀ (ਉਤਪਤ 3: 6)। ਪਰ ਬਾਈਬਲ ਦੇ ਵਚਨ ਵਿਚ ਅਜਿਹੀ ਕੋਈ ਸਿੱਖਿਆ ਨਹੀਂ ਹੈ ਕਿ ਉਨ੍ਹਾਂ ਦਾ ਸੁਭਾਅ ਭਰੋਸਟ ਹੋ ਗਿਆ ਸੀ। ਖੁਦਾ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਭਲੇ ਅਤੇ ਬੁਰੇ ਦੇ ਗਿਆਨ ਦੇ ਰੁੱਖ ਤੋਂ ਖਾਣ ਨਾਲ ਉਹ ਮਰ ਜਾਣਗੇ (ਉਤਪਤ 2: 17), ਨਾ ਕਿ ਇਹ ਕਿ ਉਨ੍ਹਾਂ ਦਾ ਸੁਭਾਅ ਸੈਤਾਨ ਦੇ ਸੁਭਾਅ ਵਰਗਾ ਬੁਰਾ ਹੋ ਜਾਵੇਗਾ।

ਬਾਈਬਲ ਦੇ ਦੋ ਬਿਅਨ ਇਸ ਗੱਲ ਦਾ ਸੰਕੇਤ ਦਿੰਦੇ ਹਨ ਕਿ ਆਦਮ ਅਤੇ ਹੱਵਾ ਦਾ ਸੁਭਾਅ ਭਰੋਸਟ ਨਹੀਂ ਹੋਇਆ ਸੀ। (1) ਉਤਪਤ 3: 7-10. ਫਲ ਖਾਣ ਤੋਂ ਪਹਿਲਾਂ ਉਹ ਨੰਗੇ ਸਨ ਪਰ

ਉਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ ਸੀ (ਉਤਪਤ 2:25)। ਫਲ ਖਾਣ ਦੇ ਬਾਅਦ ਉਨ੍ਹਾਂ ਨੂੰ ਸਮਝ ਆਗਈ ਕਿ ਉਹ ਨੰਗੇ ਹਨ। ਅਸੀਂ ਨੰਗੇਜ਼ ਨੂੰ ਵਿਖਾਉਣ ਦੇ ਇਲਾਵਾ, ਜਿਹੜੇ ਭਰੋਸਟ ਲੋਕ ਵਿਖਾਦਿੰਦੇ, ਉਨ੍ਹਾਂ ਨੂੰ ਸ਼ਰਮ ਆਉਣ ਲੱਗੀ; ਉਹ ਲੁੱਕ ਕੇ ਆਪਣੇ ਆਪ ਨੂੰ ਢੱਕਣ ਦੀ ਕੋਸ਼ਿਸ਼ ਕਰਨ ਲੱਗੇ। ਜੇ ਉਨ੍ਹਾਂ ਦਾ ਸੁਭਾਅ ਭਰੋਸਟ ਹੋ ਗਿਆ ਸੀ ਤਾਂ ਉਨ੍ਹਾਂ ਦੇ ਅੰਤਹਕਰਨ ਉਨ੍ਹਾਂ ਨੂੰ ਸ਼ਰਮੀਦਾ ਹੋਣ ਜਾਂ ਆਪਣੇ ਆਪ ਨੂੰ ਢੱਕਣ ਲਈ ਕੁਝ ਲੱਭਣ ਦੀ ਕੋਸ਼ਿਸ਼ ਨਾ ਕਰਦੇ। (2) ਉਤਪਤ 3:22. ਪਰਮੇਸ਼ੁਰ ਨੇ ਕਿਹਾ, ‘‘ਵੇਖੋ ਆਦਮੀ ਭਲੇ ਬੁਰੇ ਦੀ ਸਿਆਣ ਵਿਚ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ।’’ ਖੁਦਾ ਨੂੰ ਭਲੇ ਅਤੇ ਬੁਰੇ ਦਾ ਗਿਆਨ ਹੈ ਪਰ ਫਿਰ ਵੀ ਉਹ ਭਰੋਸਟ ਨਹੀਂ। ਆਦਮ ਅਤੇ ਹੱਦਾ ਨੇ ਭਲੇ ਅਤੇ ਬੁਰੇ ਦਾ ਗਿਆਨ ਹੋਣ ਤੇ ਵੀ ਉਨ੍ਹਾਂ ਨੇ ਨੈਤਿਕ ਪਸੰਦਾ ਨੂੰ ਚੁਣਨਾ ਸੀ। ਫਲ ਖਾ ਕੇ ਉਨ੍ਹਾਂ ਨੇ ਭੋਲੇਪਨ ਦੇ ਸੁਭਾਅ ਨੂੰ ਤਿਆਗ ਦਿੱਤਾ ਸੀ ਅਤੇ ਨੈਤਿਕ ਸਮਝ ਦੇ ਖੇਤਰ ਵਿਚ ਪ੍ਰੇਵਸ਼ ਕੀਤਾ। ਉਸ ਦੇ ਬਾਅਦ ਵਿਚ ਉਨ੍ਹਾਂ ਨੇ ਭਲੇ ਅਤੇ ਬੁਰੇ ਵਿੱਚੋਂ ਚੁਣਨਾ ਸੀ। ਲਗਭਗ ਉਸੇ ਵਕਤ ਉਨ੍ਹਾਂ ਨੇ ਆਪਣੇ ਆਪ ਨੂੰ ਕੱਢਣ ਦੀ ਇਕ ਵਧੀਆ ਨੈਤਿਕ ਪਸੰਦ ਚੁਣੀ, ਜਿਹੜੀ ਇਸ ਗੱਲ ਦਾ ਸੰਕੇਤ ਹੈ ਕਿ ਉਹ ਬੁਰਿਆਈ ਨਹੀਂ ਬਲਕਿ ਭਲਿਆਈ ਕਰਨ ਦੇ ਚਾਹਵਾਨ ਸਨ।

ਇਹ ਕਹਿਣ ਦੇ ਇਲਾਵਾ ਕਿ ਆਦਮ ਅਤੇ ਹੱਦਾ ਬੁਰੇ ਬਣ ਗਏ ਸਨ, ਅਸੀਂ ਤਰਕਸ਼ੀਲ ਰੂਪ ਵਿਚ ਇਹ ਨਿਚੋੜ ਕੱਢ ਸਕਦੇ ਹਾਂ ਕਿ ਉਨ੍ਹਾਂ ਨੇ ਵਧੀਆ ਸੁਭਾਅ ਅਪਣਾ ਲਿਆ ਸੀ; ਕਿਉਂਕਿ ਉਨ੍ਹਾਂ ਨੂੰ ਬੁਰੇ ਦੇ ਨਾਲ ਨਾਲ ਭਲੇ ਦਾ ਗਿਆਨ ਹੋ ਗਿਆ ਸੀ। ਤਾਂ ਵੀ ਮਨਾਂ ਕੀਤੇ ਗਏ ਬਿਰਛ ਦਾ ਫਲ ਖਾਣ ਦੇ ਨੱਤੀਜੇ ਨਾਲ ਉਨ੍ਹਾਂ ਦੀ ਸੰਤਾਨ ਸਾਰਿਆਂ ਲੋਕਾਂ ਵਿਚ ਵੱਡੇ ਹੋਣ ਤੇ ਭਲੇ ਅਤੇ ਬੁਰੇ ਦਾ ਗਿਆਨ ਆ ਜਾਂਦਾ (ਵਿਵਸਥਾਸਾਰ 1:39) ਅਤੇ ਅਸੀਂ ਵਿਚ ਉਨ੍ਹਾਂ ਨੂੰ ਸ਼ਰੀਰਕ ਮੌਤ ਦਾ ਸਾਹਮਣਾ ਕਰਨਾ ਪੈਂਦਾ। ਅਸੀਂ ਆਦਮ ਅਤੇ ਹੱਦਾ ਦੇ ਪਾਪ ਦੇ ਨੱਤੀਜਿਆਂ ਨੂੰ ਭੁਗਤਦੇ ਹਾਂ, ਪਰ ਸਾਡੇ ਉੱਤੇ ਉਨ੍ਹਾਂ ਦੇ ਪਾਪ ਦੀ ਸੜਾ ਨਹੀਂ ਹੈ। ਸਾਡੇ ਲਈ ਉਨ੍ਹਾਂ ਦੇ ਨੱਤੀਜੇ ਇਹ ਹਨ ਕਿ ਅਸੀਂ ਮਰਾਂਗੇ (1 ਕੁਰੰਬੀਆਂ 15:22) ਅਤੇ ਸਾਨੂੰ ਨੈਤਿਕ ਪਸੰਦ ਚੁਣੀ ਪਵੇਗੀ (ਯਸਾਯਾਹ 7:16)।

ਕੁਲੱਸੀਆਂ 2:11 ਵਿਚ ‘‘ਮਸੀਹ ਦੀ ਸੁੰਨਤ’’ ਖੂਨ ਵਿਚ ਪਾਏ ਜਾਣ ਵਾਲੇ ਪਾਪੀ ਸੁਭਾਅ ਨੂੰ ਨਹੀਂ ਹਟਾਉਂਦਾ, ਕਿਉਂਕਿ ਮਨੁੱਖ ਜਾਤੀ ਦੇ ਕੋਲ ਪਾਪੀ ਸੁਭਾਅ ਨੂੰ ਹਟਾਉਣ ਦੀ ਮੀਰਿਸ ਨਹੀਂ ਹੈ। ਇਸ ਦੇ ਇਲਾਵਾ ਰੂਹਾਨੀ ਸੁੰਨਤ ਗਲਤ ਨੈਤਿਕ ਅਤੇ ਰੂਹਾਨੀ ਪਸੰਦਾਂ ਦੇ ਕਾਰਣ ਸ਼ਰੀਰਕ ਲਾਲਸਾਵਾਂ ਅਤੇ ਪਾਪੀ ਕਾਰਜਾਂ ਨੂੰ ਆਪਣੇ ਆਪ ਨੂੰ ਸੌਂਪ ਦੇਣ ਦੇ ਰਾਹੀਂ ਵਧੀ ਹੋਈ ਅਤੇ ਇਕੱਠਾ ਹੋਈ ਗੰਦਰੀ ਨੂੰ ਲਾਹ ਦਿੰਦਾ ਹੈ।

ਸਾਰਿਆਂ ਨੇ ਪਾਪ ਕੀਤਾ ਹੈ ਪਰ ਰੋਮੀਆਂ 3:9, 19, 23 ‘‘ਸਾਰੇ’’ ਸਿਰਛ ਉਨ੍ਹਾਂ ਲੋਕਾਂ ਨੂੰ ਮਿਲਾਉਣ ਲਈ ਸਮਝਾਇਆ ਜਾਣਾ ਚਾਹੀਦਾ ਹੈ ਜਿਨ੍ਹਾਂ ਦੀ ਚਰਚਾ ਇਸ ਵਰਗ ਵਿਚ ਹੋ ਰਹੀ ਹੈ। ‘‘ਸਾਰੇ’’ ਨੇ ਜਿਨ੍ਹਾਂ ਵਿਚ ਪਾਪ ਕਰਨ ਦੀ ਤਾਕਤ ਹੈ, ਪਾਪ ਕੀਤਾ ਹੈ, ਪਰ ਉਨ੍ਹਾਂ ‘‘ਸਾਰਿਆਂ’’ ਨੇ ਜਿਨ੍ਹਾਂ ਵਿਚ ਪਾਪ ਕਰਨ ਦੀ ਸਮਰੱਥਾ ਨਹੀਂ ਹੈ (ਯੂਹੁਨਾ 9:41)। ਬੱਚਿਆਂ ਅਤੇ ਕੁਝ ਜਵਾਨਾਂ ਵਿਚ ਸਹੀ ਅਤੇ ਗਲਤ ਨੂੰ ਸਮਝਣ ਦੀ ਦਿਮਾਗੀ ਯੋਗਤਾ ਦੀ ਕਮੀ ਹੁੰਦੀ ਹੈ। ਸੁਰਗ ਦਾ ਰਾਜ ਛੋਟੇ ਬੱਚਿਆਂ ਦਾ ਹੈ (ਮੱਤੀ 19:14); ਇਸ ਕਾਰਣ ਉਨ੍ਹਾਂ ਨੂੰ ਰਾਜ ਵਿਚ ਵੜਨ ਲਈ ਦੋਬਾਰਾ ਜਨਮ ਲੈਣ ਦੀ ਕੋਈ ਲੋੜ ਨਹੀਂ ਹੈ (ਯੂਹੁਨਾ 3:5)।

ਪੌਲਸ ਨੇ ਲਿਖਿਆ ਕਿ ਜੀਵਨ ਵਿਚ ਨੈਤਿਕ ਸਿੱਧਤਾ ਤਕ ਪਹੁੰਚਣ ਵਾਲੇ ਸਾਰੇ ਲੋਕਾਂ ਨੇ ਪਾਪ ਕੀਤਾ ਹੈ (ਰੋਮੀਆਂ 3:23) ਅਤੇ ਉਨ੍ਹਾਂ ਨੂੰ ‘‘ਮਸੀਹ ਦੀ ਸੁੰਨਤ’’ ਦੀ ਲੋੜ ਹੈ। ਸਰੀਰਕ ਅੱਗ ਅਤੇ ਉਨ੍ਹਾਂ ਨਾਲ ਹੋਣ ਵਾਲੇ ਪਾਪ ਸਿਰਛ ਉਨ੍ਹਾਂ ਲੋਕਾਂ ਦੇ ਹੀ ਨਸ਼ਟ ਕੀਤੇ ਜਾਂਦੇ ਹਨ ਜਿਹੜੇ ‘‘ਮਸੀਹ ਦੀ ਸੁੰਨਤ’’ ਦੀ ਸਮਝ ਰੱਖਦੇ ਹਨ ਅਤੇ ਰੂਹਾਨੀ ਤੌਰ ਤੇ ਉਸ ਵਿਚ ਸਾਂਝੀ ਹੁੰਦੇ ਹਨ।

ਰੋਮੀਆਂ 7:18-23 ਦੀ ਗਲਤ ਵਿਆਖਿਆ ਉਨ੍ਹਾਂ ਲੋਕਾਂ ਰਾਹੀਂ ਹੁੰਦੀ ਹੈ, ਜਿਹੜੇ ਇਹ

ਸਿਖਾਉਂਦੇ ਹਨ ਕਿ ਮਨੁੱਖਜਾਤੀ ਨੂੰ ਪਾਪੀ ਸੁਭਾਅ ਮੀਰਾਸ ਵਿਚ ਮਿਲਿਆ ਹੈ। ਪੌਲਸ ਨੇ ਇਹ ਨਹੀਂ ਕਿਹਾ ਕਿ ਪਾਪੀ ਸੁਭਾਅ ਉਸ ਤੋਂ ਪਾਪ ਕਰਵਾ ਰਿਹਾ ਹੈ। ਇਸ ਦੇ ਇਲਾਵਾ ਉਸ ਨੇ ਕਿਹਾ, ‘‘ਮੈਹੁਣ ਮੈਂ ਤਾਂ ਉਹ ਦੇ ਕਰਨ ਵਾਲਾ ਨਹੀਂ ਬਲਕਿ ਪਾਪ ਹੈ ਜਿਹੜਾ ਮੇਰੇ ਵਿਚ ਵੱਸਦਾ ਹੈ’’ (ਰੋਮੀਆਂ 7: 17)। ਯੂਨਾਨੀ ਭਾਸ਼ਾ ਵਿਚ ਇੱਥੇ ‘‘ਨਹੀਂ ਸਗੋਂ’’ ਬਣਤਰ ਦੀ ਵਰਤੋਂ ਕੀਤੀ ਹੈ ਇਹ ਬਣਤਰ (mē ... alla ਜਾਂ ou ... alla) ਨਵੇਂ ਨੇਮ ਵਿਚ ਕਈ ਵਾਰ ਮਿਲਦਾ ਹੈ (ਯੂਹੇਨਾ 6:27; 1 ਤਿਮੋਥੀਊਸ 5:23; 1 ਪਤਰਸ 3:3, 4)। ਜੇਰ ਵਾਕ ਦੇ ਦੂਜੇ ਭਾਗ ਵਿਚ ਹੈ। ਪਰ ਪਹਿਲੇ ਭਾਗ ਨੂੰ ਕੱਢਣ ਤੇ ਨਹੀਂ। ਪੌਲਸ ਕਹਿ ਰਿਹਾ ਸੀ, ‘‘ਨਾ ਸਿਰਫ ਮੈਂ ਇਸ ਨੂੰ ਕਹਿ ਰਿਹਾ ਹਾਂ, ਬਲਕਿ ਪਾਪ ਜਿਹੜਾ ਮੇਰੇ ਵਿਚ ਵੱਸਦਾ ਹੈ।’’

ਪੌਲਸ ਇਸ ਗੱਲ ਨੂੰ ਮੰਨ ਰਿਹਾ ਸੀ ਕਿ ਉਸ ਨੇ ਪਾਪ ਕੀਤਾ ਹੈ; ਪਰ ਉਸ ਦੀ ਪਾਪ ਕਰਨ ਦੀ ਇੱਛਾ ਨਹੀਂ ਸੀ (ਰੋਮੀਆਂ 7: 15-21)। ਜੇ ਉਸ ਦਾ ਸੁਭਾਅ ਭਰੋਸ਼ਟ ਹੁੰਦਾ ਤਾਂ ਉਹ ਬੁਰਿਆਈ ਕਰਨ ਦੀ ਇੱਛਾ ਰੱਖਦਾ। ਉਸ ਨੂੰ ਪਾਪ ਕਰਨ ਲਈ ਭੜਕਾਉਣ ਵਾਲਾ ਉਸ ਦਾ ਪਾਪੀ ਸੁਭਾਅ ਨਹੀਂ ਬਲਕਿ ਪਾਪ ਸੀ। ਰੋਮੀਆਂ 6: 16 ਵਿਚ ਪਹਿਲਾਂ ਪੌਲਸ ਨੇ ਪਾਪ ਦੇ ਦਾਸ ਹੋਣ ਦੇ ਸੁਭਾਅ ਤੇ ਚਰਚਾ ਕੀਤੀ ਸੀ। ਜਿਵੇਂ ਕਿ ਯਿਸੂ (ਯੂਹੇਨਾ 8: 34) ਅਤੇ ਪਤਰਸ (2 ਪਤਰਸ 2: 19) ਵੀ ਸਨ। ਆਪਣੇ ਜੀਵਨ ਵਿਚ ਸਭ ਨੇ ਪਾਪ ਨੂੰ ਆਉਣ ਦਿੱਤਾ ਹੈ, ਇਸ ਕਾਰਣ ਸਾਰਿਆਂ ਨੂੰ ਪਾਪ ਦੇ ਨਾਲ ਲੜਾਈ ਕਰਨੀ ਪਈ ਹੈ, ਪਰ ਪਾਪੀ ਸੁਭਾਅ ਦੇ ਨਾਲ ਨਹੀਂ।

ਕੀ ‘‘ਸਰੀਰ’’ (sarx) ਦਾ ਅਰਥ ‘‘ਪਾਪੀ ਸੁਭਾਅ’’ ਹੈ?

ਯੂਨਾਨੀ ਭਾਸ਼ਾ ਦੇ ਨਵੇਂ ਨੇਮ ਵਿਚ sarx ਦੇ ਵੱਖਰੇ ਵੱਖਰੇ ਰੂਪ ਲਗਭਗ 150 ਵਾਰ ਮਿਲਦੇ ਹਨ। ਉਨ੍ਹਾਂ ਵਿਚ ਜ਼ਿਆਦਾਤਰ ਵਚਨਾਂ ਵਿਚ ‘‘ਪਾਪੀ ਸੁਭਾਅ’’ ਦਾ ਅਰਥ ਯਕੀਨੀ ਤੌਰ ਤੇ ਨਹੀਂ ਹੋ ਸਕਦਾ। ਉਦਾਹਰਣ ਲਈ sarx ‘‘ਦੇਹਧਾਰੀ’’ ਹੋਇਆ (ਯੂਹੇਨਾ 1: 14); ਉਸ ਦਾ ‘‘ਮਾਸ’’ ਸਾਡੇ ਜੀਵਨ ਦੀ ਰੋਟੀ ਹੈ (ਯੂਹੇਨਾ 6: 51), ਜਿਸ ਵਿਚ ਜੀਵਨ ਪਾਉਣ ਲਈ (ਰੂਹਾਨੀ ਤੌਰ ਤੇ) ਰੋਟੀ ਸਾਡੇ ਲਈ ਜ਼ਰੂਰੀ ਹੈ (ਯੂਹੇਨਾ 6: 53-56)। ਯਿਸੂ ਦਾ ‘‘ਸਰੀਰ’’ ਗਲਿਆ ਨਹੀਂ (ਰਸੂਲਾਂ ਦੇ ਕੰਮ 2: 31)। ਉਹ ‘‘ਸਰੀਰ’’ ਦੇ ਭਾਵ ਤੋਂ ਦਾਊਂਦ ਦੀ ਅਤੇ ਪੁਰਖਿਆਂ ਦੀ ਸੰਤਾਨ ਸੀ (ਰੋਮੀਆਂ 1: 3; 9: 5)। ਯਿਸੂ ‘‘ਸਰੀਰ’’ ਵਿਚ ਪਰਗਟ ਹੋਇਆ ਸੁਦਾ ਸੀ (1 ਤਿਮੋਥੀਊਸ 3: 16) ਅਤੇ ਉਸ ਨੂੰ ‘‘ਸਰੀਰ’’ ਵਿਚ ਮੌਤ ਦਿੱਤੀ ਗਈ (1 ਪਤਰਸ 3: 18)। ‘‘ਪਾਪੀ ਸੁਭਾਅ’’ ਇਨ੍ਹਾਂ ਸੰਦਰਭਾਂ ਵਿਚ ਮੇਲ ਨਹੀਂ ਖਾਂਦਾ।

ਜਦ ਸਾਰੀ ਦੀ ਵਰਤੋਂ ਕਿਸੇ ਮਨੁੱਖ ਲਈ ਇਕ ਜੀਵ ਦੇ ਰੂਪ ਵਿਚ ਹੋਵੇ ਜਿਸ ਦਾ ਸਰੀਰ ਪਹੱਤਰ ਜਾਂ ਬੁਰੇ ਉਦੇਸ਼ਾਂ ਲਈ ਵਰਤੋਂ ਕੀਤਾ ਜਾ ਸਕਦਾ ਹੋਵੇ ਤਾਂ ਉਸ ਦਾ ਅਰਥ ਉਸ ਦੇ ਭਲੇ ਅਤੇ ਬੁਰੇ ‘‘ਸਰੀਰਕ ਭਾਵਨਾ’’ ਹੁੰਦਾ ਹੈ।’’ ਇਹ ਅਰਥ ਸਿਰਫ ਸੰਦਰਭ ਦੇ ਅਨੁਸਾਰ ਤੈਅ ਕੀਤਾ ਜਾ ਸਕਦਾ ਹੈ (ਰਸੂਲਾਂ ਦੇ ਕੰਮ 2: 26; ਰੋਮੀਆਂ 8: 7)। ਲੋਕਾਂ ਰਾਹੀਂ ਨੈਤਿਕ ਨਿਯਮਾਂ ਦਾ ਸਾਹਮਣਾ ਕਰਨ ਤੇ ਆਮ ਤੌਰ ਤੇ ਇਹੋ ਜਿਹੇ ਆਵੇਗ ਬੁਰੇ ਹੀ ਹੁੰਦੇ ਹਨ; ਇਸ ਕਾਰਣ ਅਰਥ ਸਕਾਰਾਤਮਕ ਤੋਂ ਜ਼ਿਆਦਾ ਆਮ ਤੌਰ ਤੇ ਨਕਾਰਾਤਮਕ ਹੀ ਹੁੰਦਾ ਹੈ।

ਕਿਸੇ ਵੀ ਵੱਡੇ ਲੈਕਸਿਕਨ, ਸ਼ਕਦਕੋਸ਼, ਜਾਂ ਵਿਸ਼ਵਕੋਸ਼ ਵਿਚ sarx ਦੀ ਪਰਿਭਾਸ਼ਾ ‘‘ਪਾਪੀ ਸੁਭਾਅ’’ ਦੇ ਰੂਪ ਵਿਚ ਨਹੀਂ ਕੀਤੀ ਗਈ ਹੈ। ‘‘ਪਾਪੀ ਸੁਭਾਅ’’ ਦਾ ਸਭ ਤੋਂ ਨੇੜਲਾ ਹਵਾਲਾ ਰੋਮੀਆਂ 7: 5 ਵਿਚ ‘‘ਪਾਪ ਦੀਆਂ ਕਾਮਨਾਵਾਂ’’ ਦਿੱਤਾ ਗਿਆ ਹੈ। ਉਸ ਹਵਾਲੇ ਵਿਚ ਪੌਲਸ ਨੇ ਪਾਪੀ ‘‘ਸਰੀਰ’’ (sarx) ਦੀ ਨਹੀਂ ਬਲਕਿ ਪਾਪੀ ‘‘ਕਾਮਨਾ’’ (pathēmata) ਦੀ ਗੱਲ ਕੀਤੀ। ਸਰੀਰ ਦੇ ਅੰਗਾਂ ਦੇ ਰਾਹੀਂ ਕੰਮ ਕਰ ਕੇ ਪਾਪੀ ਕਾਮਨਾਵਾਂ ਨੂੰ ‘‘ਸਰੀਰ’’ ਨੇ ਨਹੀਂ, ‘‘ਸ਼ਕਾ’’ ਨੇ ਭੜਕਾਇਆ।

*sarx* ਦੇ ਮਨੁੱਖੀ ਕਾਮਨਾਵਾਂ ਦੇ ਸਬੰਧ ਵਿਚ ਲੈਕਸੀਕਨਾਂ ਵਿਚ ਇਸ ਤਰ੍ਹਾਂ ਦੀਆਂ ਪਰਿਭਾਸ਼ਾਵਾਂ ਦਿੱਤੀਆਂ ਜਾਂਦੀਆਂ ਹਨ: “[ਸਰੀਰ] ਉੱਤੇ ਪਾਪ ਦਾ ਐਨਾ ਕਬਜ਼ਾ ਹੈ ਕਿ ਜਿਥੋਂ ਵੀ ਸਰੀਰ ਹੈ, ਉੱਥੋਂ ਪਾਪ ਦਾ ਹਰ ਰੂਪ [ਵੀਂ] ਹੈ, ਅਤੇ *sarx* ਵਿਚ ਕੋਈ ਚੰਗੀ ਚੀਜ਼ ਨਹੀਂ ਹੈ ਸਕਦੀ।”<sup>64</sup> ਸੰਭਾਵਿਤ ਅਨੁਵਾਦ ‘ਪਾਪੀ ਸਰੀਰ’ ਦੀਸਿਆ ਗਿਆ ਹੈ, ਪਰ ਕਿਤੇ ਵੀ ‘ਪਾਪੀ ਸੁਭਾਅ’ ਨਹੀਂ ਵਰਤਿਆ ਗਿਆ।

*Sarx* ਦੀ ਚਰਚਾ ਨੂੰ ਸੰਖੇਪ ਕਰਦੇ ਹੋਏ ਐਡਾਰਡ ਨੇ ਲਿਖਿਆ ਹੈ, “ਇਸ ਕਰਕੇ ਸਰੀਰ ਉਹ ਦਾਇਰਾ ਨਹੀਂ ਹੈ ਜਿਸ ਨੂੰ ਹੋਰ ਦੁਨਿਆਵੀ ਚੀਜ਼ਾਂ ਤੋਂ ਵੱਖ ਕੀਤਾ ਜਾਵੇ ਅਤੇ ਜੋ ਸਹਿਜ ਰੂਪ ਵਿਚ [ਆਪਣੇ ਆਪ ਵਿਚ] ਬੁਰਾ ਹੋਵੇ ਜਾਂ ਖਾਸ ਤੌਰ 'ਤੇ ਭਤਰਨਾਕ ਹੋਵੇ। ਇਹ ਬੁਰਾ ਸਿਰਫ਼ ਤਦੇ ਬਣਦਾ ਹੈ ਜਦ ਮਨੁੱਖ ਇਸ ਨੂੰ ਆਪਣੇ ਜੀਵਨ ਦਾ ਅਧਾਰ ਬਣਾਉਂਦਾ ਹੈ।

ਮੈਕਡੋਨਲਡ ਨੇ ਸਰੀਰ ਮੁਲਾਂਕਣ ਕੀਤਾ ਹੈ:<sup>65</sup>

ਫੇਰ ਤੋਂ ਅਰਥਾਤ *sarx* ਖੁਦਾ ਦੀ ਸਰਿਸ਼ਟ ਦੇ ਰੂਪ ਵਿਚ ਮਨੁੱਖ ਦੀ ਦੀਨਤਾ ਲਈ ਨਾਂਅ ਨਹੀਂ ਹੈ। ਇਸ ਸੌਚ ਹੈ ਕਿ ਸਰੀਰ ਨਾਸਵਾਨ ਹੈ (1 ਭਰਿੰਧੀਆਂ 15:53, KJV) ਅਤੇ ਦਿਲੇਰ ਹੈ (2 ਭਰਿੰਧੀਆਂ 10:2)। ਤਾਂ ਵੀ ਪੌਲਸ *sarx* ਦੇ ਆਪਣੇ ਵਿਚਾਰ ਜ਼ਿਆਦਾ ਸਕਾਰਾਤਮਕ ਨੈਤਿਕ ਸਰੀਰ ਆਪਣੇ ਆਪ ਵਿਚ ਬੇਸ਼ਕ ਪਾਪੀ ਨਹੀਂ ਹੈ, ਪਰ ਇਹ ਮਨੁੱਖ ਦੀ ਸਰਿਸ਼ਟ ਦਾ ਉਹ ਭਾਗ ਹੈ ਜੋ ਪਾਪੀ ਹੋਣ ਦਾ ਮੌਕਾ ਦਿੰਦਾ ਹੈ। ਇਹ ਪਾਪੀ ਕਾਰਜ ਕਰਨ ਦਾ ਤਿਆਰ ਅਧਾਰ ਮੁਹੱਈਆ ਕਰਾਉਂਦਾ ਹੈ। *Sarx* ਮਨੁੱਖ ਦੇ ਅੰਦਰ ਉਹ ਪਦਾਰਥ ਹੈ ਜਿਸ ਦੇ ਉੱਤੇ ਪਾਪ ਟਕਰਾਉਂਦਾ ਹੈ ਅਤੇ ਜਿਸ ਨਾਲ ਉਹ ਆਪਣੇ ਆਪ ਨੂੰ ਜੋੜ ਦਿੰਦਾ ਹੈ। ਜਿਸ ਦਾ ਅਰਥ ਇਹ ਹੈ ਕਿ ਭਾਵੇਂ ਪੌਲਸ ਪਦਾਰਥ ਦੀ ਲੋੜ ਬੁਰਿਆਈ ਦੀ ਕਿਸੇ ਗਿਆਨਵਾਦੀ ਧਾਰਣਾ ਦੀ ਸਿੱਖਿਆ ਨਹੀਂ ਦਿੰਦਾ ਪਰ ਉਹ ਸਰੀਰ ਨੂੰ ਕਿਸੇ ਤਰ੍ਹਾਂ ਬੁਰਿਆਈ ਦੀ ਮੌਜੂਦਗੀ ਨਾਲ ਠਹਿਰ ਜਾਣ ਦੇ ਰੂਪ ਵਿਚ ਮੰਨਦਾ ਹੈ, ਜੋ ‘ਸਰੀਰ ਦੇ ਕੰਮ’ ਤੋਂ ਨਿੱਕਲਦਾ ਹੈ (ਭੁਲਣਾ ਗਲਾਤੀਆਂ 5:19; ਆਦਿ)।<sup>66</sup>

ਮਨੁੱਖੀ ਜੀਵ ਬੇਸ਼ਕ ਕਮਜ਼ੋਰ ਹਨ ਅਤੇ ਉਨ੍ਹਾਂ ਤੋਂ ਪਾਪ ਹੋ ਜਾਂਦਾ ਹੈ, ਪਰ ਸਾਨੂੰ ਪਾਪੀ ਸੁਭਾਅ ਦੇ ਰਾਹੀਂ ਬੁਰਿਆਈ ਕਰਨ ਨੂੰ ਮਜ਼ਬੂਰ ਨਹੀਂ ਕੀਤਾ ਜਾਂਦਾ। ਜਿਵੇਂ ਬਹੁਤ ਪਹਿਲਾਂ ਯਹੋਸ਼ੂਆ ਨੇ ਚੁਣੌਤੀ ਦਿੱਤੀ ਸੀ (ਯਹੋਸ਼ੂਆ 24:15), ਸਾਨੂੰ ਵੀ ਚੇਨ ਕਰਨ ਦੀ ਲੋੜ ਹੈ ਕਿ ਅਸੀਂ ਕਿਸ ਦੀ ਸੇਵਾ ਕਰੀਏ।

ਕੀ ਨਵੀਂ ਜੰਮੇ ਬੱਚਿਆਂ ਨੂੰ ਬਹਤਿਸਮਾ ਦਿੱਤਾ ਜਾਣਾ ਚਾਹੀਦਾ ਹੈ?

ਭੁਲ੍ਹੀਆਂ 2:11, 12 ਦੀ ਵਰਤੋਂ ਇਸ ਗੱਲ ਦੇ ‘ਪ੍ਰਾਣ’ ਦੇ ਰੂਪ ਵਿਚ ਕੀਤੀ ਜਾਂਦੀ ਹੈ ਕਿ ਨਵੀਂ ਜੰਮੇ ਬੱਚਿਆਂ ਨੂੰ ਬਹਤਿਸਮਾ ਦਿੱਤਾ ਜਾਣਾ ਚਾਹੀਦਾ ਹੈ? ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋਏ ਕਿ ਉਸ ਨੂੰ ਕਿਉਂ ਲਗਦਾ ਹੈ ਕਿ ਨਵੀਂ ਜੰਮੇ ਬੱਚਿਆਂ ਦਾ ਬਹਤਿਸਮਾ ਕੀਤਾ ਜਾਣਾ ਚਾਹੀਦਾ ਹੈ, ਵਿਲੀਅਮ ਹੈਂਡਿਕਸਨ ਨੇ ਲਿਖਿਆ:

ਮੈਂ ਇੱਥੋਂ ਇਕ ਸਾਫ਼ ਇਰਾਦੇ ਦੀ ਗੱਲ ਕਰ ਰਿਹਾ ਹਾਂ। ਮੇਟੇ ਤੌਰ 'ਤੇ ਛੁਰਕ ਬੁਲਿਆਈ ਸੁੰਨਤ ਅਤੇ ਬਿਨਾਂ ਹੱਥ ਲਾਏ ਸੁੰਨਤ ਜਿਵੇਂ ਕਿ ਸਮਝਾਇਆ ਗਿਆ ਹੈ, ਦਿਲ ਦੀ ਸੁੰਨਤ ਵਿਚ ਛੁਰਕ ਦਾ ਹੈ। ਪਰ ਇਗਾਦਾ ਵੀ ਸਾਫ਼ ਹੈ। ਇਸ ਲਈ ਇਹ ਗੱਲ ਸਹੀ ਹੈ: ‘ਇਸ ਦਾ ਅਰਥ ਇਹ ਹੈ ਕਿ ਕਿਉਂਕਿ ਬਹਤਿਸਮਾ ਸੁੰਨਤ ਦੀ ਥਾਂ ਤੇ ਆਇਆ (ਭੁਲ੍ਹੀਆਂ 2:11-13), ਇਸ ਲਈ ਬੱਚਿਆਂ ਨੂੰ ਖੁਦਾ ਦੇ ਰਾਜ ਅਤੇ ਉਸ ਦੇ ਨੇਮ ਦੇ ਵਾਰਿਸਾਂ ਦੇ ਰੂਪ ਵਿਚ ਬਹਤਿਸਮਾ ਦਿੱਤਾ ਜਾਣਾ ਚਾਹੀਦਾ ਹੈ’। (ਡਾਰਮ ਫਰ ਦ ਬੈਪਟਿਜ਼ਮ ਆਫ਼ ਇਨਡੈਂਟਸ ਇਨ ਸਲਟਰ

ਹਿਮਨਲ ਆਫ ਦ ਕ੍ਰਿਸ਼ਿਆਨ ਰਿਵਾਰਮਡ ਚਰਚ, ਗੈੱਡ ਰੈਪਿਡਸ, ਮਿਸਿਗਨ, 1959, ਪਨਾ 86)। ਬੁਦਾ ਵੱਲੋਂ ਅਬਰਾਹਮ ਨਾਲ ਨੇਮ ਬੰਦੇ ਜਾਣ ਦੇ ਵੇਲੇ ਬੱਚਿਆਂ ਨੂੰ ਸ਼ਾਮਿਲ ਕੀਤਾ ਗਿਆ ਸੀ (ਉਤਪਤ 17: 1-14)। ਆਪਣੇ ਰੂਹਾਨੀ ਪਹਿਲੂਆਂ ਵਿਚ ਨੇਮ ਨਵੇਂ ਯੁੱਗ ਵਿਚ ਜਾਰੀ ਸੀ (ਰਸੂਲਾਂ ਦੇ ਕੰਮ 2: 38, 39; ਰੋਮੀਆਂ 4: 9-12; ਗਲਾਤੀਆਂ 3: 7, 8, 29)। ਇਸ ਲਈ ਬੱਚੇ ਅੱਜ ਵੀ ਸ਼ਾਮਿਲ ਹਨ ਅਤੇ ਉਨ੍ਹਾਂ ਨੂੰ ਅੱਜ ਵੀ ਉਹ ਨਿਸ਼ਾਨ ਮਿਲਣਾ ਚਾਹੀਦਾ ਹੈ, ਜੋ ਕਿ ਪਿਛਲੇ ਯੁੱਗ ਵਿਚ ਪਾਇਆ ਜਾਂਦਾ ਸੀ, ਜਿਵੇਂ ਕਿ ਭੁਲ੍ਹੌਸੀਆਂ 2: 11, 12 ਵਿਚ ਪੌਲਸ ਸਾਫ਼ ਕਰਦਾ ਹੈ ਕਿ ਉਹ ਬਹਿਰਿਤਸਮਾ ਹੈ<sup>67</sup>

ਰਸੂਲਾਂ ਦੇ ਕੰਮ 2: 39 ਵਾਲੀ ‘‘ਸੰਤਾਨ’’ ਨਵ ਜੰਮੇ ਬੱਚੇ ਨਹੀਂ, ਬਲਕਿ ਸੰਤਾਨ ਹਨ। ਪਤਰਸ ਦੇ ਕਹਿਣ ਦਾ ਅਰਥ ਜੇ ਨਵ ਜੰਮੇ ਬੱਚੇ ਹੁੰਦਾ ਤਾਂ *brephos* (‘‘ਨਵ ਜੰਮੇ’’) ਜਾਂ *paidion* (‘‘ਛੋਟਾ ਬੱਚਾ’’) ਦੇ ਰੂਪ ਦੀ ਵਰਤੋਂ ਹੋਣੀ ਸੀ। ਪਤਰਸ ਨੇ *teknon* ਦੀ ਵਰਤੋਂ ਕੀਤੀ, ਜਿਸ ਦਾ ਅਰਥ ‘‘ਵੰਸ਼’’ ਜਾਂ ‘‘ਸੰਤਾਨ’’ ਹੈ। ਪਾਪਾਂ ਦੀ ਮਾਡੀ ਅਤੇ ਪਵਿੱਤਰ ਆਤਮਾ ਦੇ ਦਾਨ ਦਾ ਵਾਅਦਾ ਇਸਗਾਏਲੀਆਂ ਦੀ ਸੰਤਾਨ ਲਈ ਸੀ। ਇਹ ਬਰਕਤਾਂ ਸਿਰਫ਼ ਉਨ੍ਹਾਂ ਲਈ ਹਨ ਜੋ ਬਹਿਰਿਤਸਮਾ ਲੈਣ ਨਾਲ ਤੇਬਾ ਕਰ ਲੈਂਦੇ ਹਨ (ਰਸੂਲਾਂ ਦੇ ਕੰਮ 2: 38)। ਪਵਿੱਤਰ ਆਤਮਾ ਦਾ ਵਾਅਦਾ ਨਵ ਜੰਮੇ ਬੱਚਿਆਂ ਲਈ ਨਹੀਂ ਸੀ।

ਭੁਲ੍ਹੌਸੀਆਂ 2: 11-13 ਨਵ ਜੰਮੇ ਬੱਚਿਆਂ ਦੇ ਬਹਿਰਿਤਸਮੇ ਨੂੰ ਵਧਾਵਾ ਨਹੀਂ ਦਿੰਦਾ। ਇਸ ਦੇ ਇਲਾਵਾ ਇਹ ਵਚਨ ਇਸ ਨੂੰ ਕੱਡ ਦਿੰਦਾ ਹੈ। ਸਰੀਰਕ ਭਾਵਨਾਵਾਂ ਵਾਲੇ ਸਰੀਰ ਨੂੰ ਬਹਿਰਿਤਸਮੇ ਦੇ ਰੂਹਾਨੀ ਸੰਨਿਤ ਵਿਚ ਲਾਹ ਦਿੱਤਾ ਜਾਂਦਾ ਹੈ; ਪਰ ਨਵਜਨਮੇ ਬੱਚਿਆਂ ਵਿਚ ਕਦੇ ਸਰੀਰਕ ਭਾਵਨਾਵਾਂ ਨਹੀਂ ਆਈਆਂ ਹਨ, ਨਾ ਹੀ ਉਹ ਸਰੀਰ ਦੇ ਕੰਮ ਕਰ ਸਕਦੇ ਹਨ (ਗਲਾਤੀਆਂ 5: 19-21)। ਭੋਲੇਪਨ ਦੇ ਆਪਣੇ ਸ਼ੁਰੂਆਤੀ ਵਰਿਹਾਂ ਵਿਚ ਉਨ੍ਹਾਂ ਨੂੰ ਭਲੇ ਅਤੇ ਬੁਰੇ ਦਾ ਕੋਈ ਗਿਆਨ ਨਹੀਂ ਹੈ (ਵਿਵਸਥਾਸਾਰ 1: 39)। ਇਸ ਨੈਤਿਕ ਅੰਨ੍ਹੇਪਣ ਦੇ ਕਾਰਣ ਉਨ੍ਹਾਂ ਵਿਚ ਇਹੋ ਜਿਹਾ ਕੋਈ ਪਾਪ ਨਹੀਂ ਹੈ (ਯੂਹੰਨਾ 9: 41) ਜਿਸ ਨੂੰ ਮਾਫ਼ ਕੀਤਾ ਜਾਵੇ। ਇਸ ਕਾਰਣ ਉਹ ‘‘ਪਾਪ ਵਿਚ ਮੌਏ ਹੋਏ’’ ਨਹੀਂ ਹਨ। ਪਾਪ ਵਿਚ ਮੌਤ ਬੁਰੀ ਇੱਛਾਵਾਂ ਦੇ ਅੱਗੇ ਹਾਰ ਮੰਨਣ ਨਾਲ ਹੁੰਦੀ ਹੈ (ਯਾਕੂਬ 1: 13-15)। ਉਹ ਪਾਪ ਵਿਚ ਮਰੇ ਹੋਏ ਨਹੀਂ ਹਨ। ਇਸ ਕਾਰਣ ਉਨ੍ਹਾਂ ਨੂੰ ਜਿਵਾਲਣ ਦੀ ਕੋਈ ਲੋੜ ਨਹੀਂ ਹੈ (ਭੁਲ੍ਹੌਸੀਆਂ 2: 13)। ਇਸ ਦੇ ਇਲਾਵਾ ਉਹ ‘‘ਪਰਮੇਸ਼ੁਰ ਦੀ ਕਰਨੀ ਉੱਤੇ ਨਿਹਚਾ’’ ਵੀ ਨਹੀਂ ਕਰ ਸਕਦੇ ਹਨ। ਜਿਸ ਦਾ ਸਥਾਂ ਬਹਿਰਿਤਸਮੇ ਨਾਲ ਹੈ (ਭੁਲ੍ਹੌਸੀਆਂ 2: 12)।

ਬਹਿਰਿਤਸਮੇ ਦੀਆਂ ਸ਼ਰਤਾਂ ਵਿਚ ਉਹ ਸ਼ਰਤਾਂ ਸ਼ਾਮਿਲ ਹਨ, ਜਿਨ੍ਹਾਂ ਨੂੰ ਬੱਚੇ ਪੂਰੀਆਂ ਨਹੀਂ ਕਰ ਸਕਦੇ। ਬਹਿਰਿਤਸਮਾ ਲੈਣ ਵਾਲਿਆਂ ਨੂੰ ਪਹਿਲਾਂ ਇੰਜੀਲ ਸੁਣਾਈ ਜਾਂਦੀ ਹੈ (ਮਰਕੁਸ 16: 15, 16); ਵਚਨ ਨੂੰ ਸੁਣਨਾ ਅਤੇ ਮੰਨਣਾ (ਰਸੂਲਾਂ ਦੇ ਕੰਮ 2: 41; 18: 8); ਨਿਹਚਾ ਕਰਨਾ (ਮਰਕੁਸ 16: 15, 16; ਰਸੂਲਾਂ ਦੇ ਕੰਮ 8: 12; 18: 8); ਤੇਬਾ (ਰਸੂਲਾਂ ਦੇ ਕੰਮ 2: 38); ਅਤੇ ਪਰਮੇਸ਼ੁਰ ਦੇ ਪੁੱਤਰ ਦੇ ਰੂਪ ਵਿਚ ਯਿਸੂ ਵਿਚ ਆਪਣੀ ਨਿਹਚਾ ਦਾ ਇਕਰਾਰ ਕਰਨਾ ਜ਼ਰੂਰੀ ਹੈ (ਰੋਮੀਆਂ 10: 9, 10; 1 ਤਿਮੋਥਿਊਸ 6: 12)।

ਬਹਿਰਿਤਸਮਾ ਲੈਣ ਵਾਲਿਆਂ ਦੇ ਲਿਖਿਤ ਉਦਾਹਰਣ ਬੰਦਿਆਂ ਅਤੇ ਤੀਵੀਆਂ ਦੇ ਸਨ ਨਾ ਕਿ ਨਵਜਨਮੇ ਬੱਚਿਆਂ ਦੇ। ਇਹ ਉਹ ਲੋਕ ਸਨ (ਰਸੂਲਾਂ ਦੇ ਕੰਮ 8: 12) ਜਿਹੜੇ ਬੁਦਾ ਅੱਗੇ ਸ਼ੁੱਧ ਅੰਤਹਕਰਨ ਨਾਲ ਬੇਨਤੀ ਕਰ ਰਹੇ ਸਨ (1 ਪਤਰਸ 3: 21)। ਨਵਜਨਮੇ ਬੱਚੇ ਇਹ ਗੱਲ ਨਹੀਂ ਕਰ ਸਕਦੇ, ਇਸ ਲਈ ਉਹ ਬਹਿਰਿਤਸਮਾ ਲੈਣ ਲਈ ਯੋਗ ਪਾਤਰ ਨਹੀਂ ਹਨ।

ਨਵਜਨਮੇ ਬੱਚਿਆਂ ਦੇ ਬਹਿਰਿਤਸਮੇ ਵਿਚ ਇਕ ਹੋਰ ਤਰਕ ਇਸ ਗੱਲ ਤੇ ਅਧਾਰਿਤ ਹੈ ਕਿ ਘਰਾਣੇ

ਦੇ ਲੋਕਾਂ ਰਾਹੀਂ ਬਧਤਿਸਮਾ ਲਈ ਜਾਣ ਵਿਚ ਨਵੀਂ ਜੰਮੇ ਬੱਚਿਆਂ ਦਾ ਬਧਤਿਸਮਾ ਵੀ ਹੋਇਆ ਸੀ। ਇਹ ਇਸ ਗੱਲ ਨੂੰ ਮੰਨ ਲੈਣਾ ਹੈ ਕਿ ਘਰਾਂ ਦੇ ਸਾਰੇ ਲੋਕ ਨਵਜਨਮੇ ਹਨ। ਲਿਖਤ ਘਰਾਣਿਆਂ ਦੇ ਬਧਤਿਸਮੇ ਦੇ ਸੰਦਰਭ ਤੋਂ ਸੰਕੇਤ ਮਿਲਦਾ ਹੈ ਕਿ ਉਨ੍ਹਾਂ ਵਿਚ ਨਵਜਨਮੇ ਬੱਚੇ ਨਹੀਂ ਸਨ।

(1) ਰਸੂਲਾਂ ਦੇ ਕੰਮ 2:36-41. ਇਸਗਾਏਲ ਦੇ ਘਰਾਣਾ ਦੇ ਲੋਕਾਂ ਨੇ ਤੇਥਾ ਕੀਤੀ ਅਤੇ ਬਧਤਿਸਮਾ ਲੈਣ ਦੀ ਹਦਾਇਤ ਦਿੱਤਾ ਗਿਆ ਸੀ। ਉਨ੍ਹਾਂ ਨੇ ਪੁੱਛਿਆ ਸੀ ਕਿ ਉਹ ਕੀ ਕਰਨ। ਬਧਤਿਸਮਾ ਲੈਣ ਵਾਲਿਆਂ ਨੇ ਵਚਨ ਨੂੰ ਮੰਨਿਆ ਸੀ। ਨਵਜਨਮੇ ਬੱਚਿਆਂ ਨੇ ਇਨ੍ਹਾਂ ਕਾਰਜਾਂ ਨੂੰ ਨਹੀਂ ਕਰ ਸਕਣਾ ਸੀ ਅਤੇ ਉਹ ਉਨ੍ਹਾਂ ਬਧਤਿਸਮਾ ਲੈਣ ਵਾਲਿਆਂ ਵਿਚ ਸ਼ਾਮਿਲ ਨਹੀਂ ਸਨ।

(2) ਰਸੂਲਾਂ ਦੇ ਕੰਮ 10. ਕੁਰਨੋਲਿਊਸ ਦਾ ਘਰਾਣਾ ਖੁਦਾ ਦਾ ਭੈਅ ਮੰਨਦਾ ਸੀ ਅਤੇ ਪਤਰਸ ਦਾ ਸੰਦੇਸ਼ ਸੁਣਨ ਲਈ ਇਕੱਠੇ ਹੋਇਆ ਸੀ। ਮਾਫ਼ੀ ਪਾਉਣ ਲਈ ਉਨ੍ਹਾਂ ਨੂੰ ਨਿਹਚਾ ਕਰਨ ਨੂੰ ਕਿਹਾ ਗਿਆ ਸੀ। ਉਨ੍ਹਾਂ ਨੇ ਵਚਨ ਨੂੰ ਸੁਣਿਆ ਅਤੇ ਮੰਨਿਆ (11:1)। ਫਿਰ ਉਨ੍ਹਾਂ ਨੂੰ ਪਵਿੱਤਰ ਆਤਮਾ ਮਿਲਿਆ ਅਤੇ ਉਹ ਵੱਖੇ ਵੱਖੇ ਬੋਲੀਆਂ ਬੋਲਣ ਲਗ ਪਏ। ਅਖੀਰ ਵਿਚ ਉਨ੍ਹਾਂ ਨੇ ਪਤਰਸ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਨਾਲ ਬੋੜੀ ਹੋਰ ਦੇਰ ਲਈ ਰੁੱਕ ਜਾਵੇ। ਇਨ੍ਹਾਂ ਗੱਲਾਂ ਵਿਚ ਨਵਜਨਮੇ ਬੱਚੇ ਨਹੀਂ ਸਨ।

(3) ਰਸੂਲਾਂ ਦੇ ਕੰਮ 16: 14, 15. ਲੁਦੀਆ ਦੇ ਘਰਾਣੇ ਵਿਚ ਨਵੀਂ ਜੰਮੇ ਬੱਚੇ ਨਹੀਂ ਹੋਣਗੇ। ਕਿਉਂਕਿ ਲੂਕਾ ਨੇ ਉਨ੍ਹਾਂ ਦੇ ‘‘ਅਪਣੇ ਘਰਾਣੇ’’ ਦੀ ਗੱਲ ਕੀਤੀ, ਅਤੇ ਉਸ ਨੇ ‘‘ਸਾਡੇ ਘਰ’’ ਦੇ ਇਲਾਵਾ ‘‘ਮੇਰੇ ਘਰ’’ ਕਿਹਾ। ਸੰਕੇਤ ਇਹ ਹੈ ਕਿ ਉਸ ਦਾ ਕੋਈ ਪਤੀ ਨਹੀਂ ਸੀ। ਪਰ ਉਸ ਦੇ ਘਰਾਣੇ ਵਿਚ ਸੇਵਕ ਅਤੇ ਦਾਸ ਹੋ ਸਕਦੇ ਹਨ।

(4) ਰਸੂਲਾਂ ਦੇ ਕੰਮ 16:23-34. ਪੌਲਸ ਅਤੇ ਸੀਲਾਸ ਨੇ ਫਿਲਿੱਪੀ ਦੇ ਦਰੋਗੇ ਨੂੰ ਦੱਸਿਆ ਕਿ ਮੁਕਤੀ ਪਾਉਣ ਲਈ ਉਸ ਨੂੰ ਅਤੇ ਉਸ ਦੇ ਘਰਾਣੇ ਨੂੰ ਨਿਹਚਾ ਕਰਨਾ ਜ਼ਰੂਰੀ ਸੀ। ਫਿਰ ਉਸ ਦੇ ਘਰ ਦੇ ਸਾਰੇ ਲੋਕਾਂ ਨੂੰ ਪ੍ਰਭੂ ਦਾ ਵਚਨ ਸੁਣਾਇਆ ਗਿਆ। ਸਪੱਸ਼ਟ ਰੂਪ ਵਿਚ ਇਨ੍ਹਾਂ ਵਿਚ ਮੁਕਤੀ ਪਾਉਣ ਦੇ ਢੰਗ ਵਿਚ ਯਿਸੂ ਦੀ ਸਿੱਖਿਆ ਵੀ ਸੀ (ਮਰਕੁਸ 16: 15, 16)। ਇਸ ਦੇ ਬਾਅਦ ਸਿਪਾਹੀ ਨੇ ਅਤੇ ਉਸ ਦੇ ਸਾਰੇ ਘਰਾਣੇ ਨੇ ਨਿਹਚਾ ਕਰਕੇ ਬਧਤਿਸਮਾ ਲਿਆ। ਫੇਰ ਉਹ ਖੁਸ਼ ਹੋਇਆ। ਪੌਲਸ ਨੇ ਨਵੀਂ ਜੰਮੇ ਬੱਚਿਆਂ ਨੂੰ ਪ੍ਰਭੂ ਦਾ ਵਚਨ ਨਹੀਂ ਸੁਣਾਇਆ ਹੋਵੇਗਾ।

(5) ਰਸੂਲਾਂ ਦੇ ਕੰਮ 18:8. ਕ੍ਰਿਸ਼ਨਸ (ਜਿਸ ਨੂੰ ਪੌਲਸ ਨੇ ਆਪ ਬਧਤਿਸਮਾ ਦਿੱਤਾ ਸੀ; 1 ਕੁਰਿੰਬੀਆਂ 1:14), ਆਪਣੇ ਸਾਰੇ ਘਰਾਣੇ ਸਣੇ ਵਚਨ ਸੁਣਿਆ ਅਤੇ ਪ੍ਰਭੂ ਵਿਚ ਨਿਹਚਾ ਲਿਆਇਆ। ਨਵੀਂ ਜੰਮੇ ਬੱਚਿਆਂ ਵਿਚ ਵਿਸ਼ਵਾਸ ਜਾਂ ਯਕੀਨ ਕਰਨ ਦੀ ਸ਼ਕਤੀ ਨਹੀਂ ਹੁੰਦੀ।

(6) 1 ਕੁਰਿੰਬੀਆਂ 1:16. ਪੌਲਸ ਨੇ ਲਿਖਿਆ ਕਿ ਉਸ ਨੇ ਇਸਤੀਫਾਨ ਦੇ ਘਰਾਣੇ ਨੂੰ ਬਧਤਿਸਮਾ ਦਿੱਤਾ ਸੀ। ਇਥੋਂ ਨਵੀਂ ਜੰਮੇ ਬੱਚੇ ਨਹੀਂ ਸਨ, ਕਿਉਂਕਿ ਉਸ ਦੇ ਘਰਾਣੇ ਦੇ ਲੋਕਾਂ ‘‘ਸੰਤਾਂ ਦੀ ਟਹਿਲ ਸੇਵਾ ਕਰਨ ਨੂੰ ਲੱਕ ਬੰਦੀਨ੍ਹਾ’’ (1 ਕੁਰਿੰਬੀਆਂ 16:15)।

ਬਾਈਬਲ ਵਿਚ ਮੁੱਢਲੀ ਕਲੀਸੀਆ ਵਿਚ ਨਵੀਂ ਜੰਮੇ ਬੱਚਿਆਂ ਨੂੰ ਬਧਤਿਸਮਾ ਦਿੱਤੇ ਜਾਣ ਦਾ ਕੋਈ ਉਦਾਹਰਣ ਨਹੀਂ ਹੈ। ਬਧਤਿਸਮੇ ਦੀਆਂ ਸ਼ਰਤਾਂ ਨਵੀਂ ਜੰਮੇ ਬੱਚਿਆਂ ਨੂੰ ਬਧਤਿਸਮੇ ਦੀ ਲੋੜ ਜਾਂ ਇਸ ਨੂੰ ਲੈਣ ਤੋਂ ਬਾਹਰ ਕਰਦੀਆਂ ਹਨ।

## ਪ੍ਰਾਸੰਗਿਕਤਾ

### ਮਸੀਹ ਸਾਡੇ ਵਿਚ

ਮਸੀਹੀ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਮਸੀਹ ਦੇ ਮਹੱਤਵ ਦੀ ਸਮਝ ਇਸ ਗੱਲ ਵਿਚ ਵੇਖੀ ਜਾਂਦੀ ਹੈ ਕਿ ਇਨ੍ਹਾਂ ਨੂੰ ਇੱਕ ਦੂਜੇ ਨਾਲ ਕਿਵੇਂ ਜੋੜਿਆ ਜਾਂਦਾ ਹੈ। ਮਸੀਹੀ ਲੋਕਾਂ ਦੇ ਰੂਪ ਵਿਚ

ਸਾਨੂੰ ਮਸੀਹ ਦੇ ਰਾਹੀਂ ਖੁਦਾ ਦੀ ਯੋਜਨਾ ਦੀ ਸਮਝ ਪਾਉਣਾ ਜ਼ਰੂਰੀ ਹੈ (2:2)। ਸਾਨੂੰ ਮਸੀਹ ਵਿਚ (2:6) ਇਵੇਂ ਚੱਲਣਾ ਚਾਹੀਦਾ ਹੈ, ਜਿਵੇਂ ਉਹ ਲੋਕ ਚੱਲਦੇ ਹਨ, ਜਿਹੜੇ ਉਹਦੇ ਨਾਲ ਜੀਉਂਦੇ ਹਨ (2:13) ਅਤੇ ਜਿਹੜੇ ਉਸ ਦੇ ਨਾਲ ਇਸ ਤਰ੍ਹਾਂ ਨਾਲ ਜੁੜੇ ਹਨ, ਜਿਵੇਂ ਵਧਣ ਲਈ ਉਹ ਸਾਡਾ ਸਿਰ ਹੋਵੇ (2:19)। ਯਿਸੂ ਦਾ ਵਚਨ ਸਾਡੇ ਅੰਦਰ ਵਾਸ ਕਰਨਾ ਚਾਹੀਦਾ ਹੈ (3:16)। ਦੂਜਿਆਂ ਦੇ ਨਾਲ ਸਾਡੇ ਸਬੰਧ ਮਸੀਹ ਦੇ ਨਾਲ ਸਾਡੇ ਸਬੰਧ ਤੇ ਅਧਾਰਿਤ ਹੋਣੇ ਜ਼ਰੂਰੀ ਹਨ: ਪਤਨੀਆਂ ਅਤੇ ਪਤੀਆਂ ਦੇ ਨਾਲ ਉਵੇਂ ਗਹਿਣ ਜਿਵੇਂ ‘ਪ੍ਰਭੂ ਵਿਚ ਜੋਗ ਹੈ’ (3:18); ਬੱਚੇ ਆਪਣੇ ਮਾਤਾ ਪਿਤਾ ਦਾ ਹੁਕਮ ਮੰਨਣ, ‘ਕਿਉਂ ਜੇ ਪ੍ਰਭੂ ਵਿਚ ਇਹ ਗੱਲ ਮਨ ਭਾਉਣੀ ਹੈ’ (3:20); ਦਾਸ ‘ਪ੍ਰਭੂ ਦੇ ਭੈ ਨਾਲ’ ਆਪਣੇ ਮਾਲਕਾਂ ਦਾ ਹੁਕਮ ਮੰਨਣ (3:22); ਅਤੇ ਮਾਲਕ ਦਾਸਾਂ ਦੇ ਨਾਲ ਚੰਗਾ ਵਿਹਾਰ ਕਰਨ, ਇਹ ਜਾਣਦੇ ਹੋਏ ਕਿ ‘ਸੁਰਗ ਵਿਚ ਤੁਹਾਡਾ ਵੀ ਇਕ ਮਾਲਕ ਹੈ’ (4:1)। ਹਰ ਸੇਵਾ ਦਿਲ ਤੋਂ ਕੀਤੀ ਜਾਵੇ, ਇਸ ਤਰ੍ਹਾਂ ਜਿਵੇਂ ਇਹ ਸੇਵਾ ਮਸੀਹ ਲਈ ਕੀਤੀ ਜਾ ਰਹੀ ਹੋਵੇ (3:23)।

### ਮਨੁੱਖਾਂ ਦੇ ਨਿਯਮਾਂ ਨੂੰ ਮੰਨਣ ਤੋਂ ਇਨਕਾਰ ਕਰਨਾ (2:8)

ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬੁੱਧ ਅਤੇ ਗਿਆਨ ਦਾ ਸੱਚਾ ਸਰੋਤ ਯਿਸੂ ਹੀ ਹੈ। ਮਨੁੱਖਾਂ ਦੀਆਂ ਰੀਤਾਂ ਧੋਖਾ ਦੇਣ ਵਾਲੀਆਂ ਹਨ। ਜੇ ਮਸੀਹੀ ਲੋਕ ਮਨੁੱਖ ਦੀ ਬੁੱਧ ਅਤੇ ਗਿਆਨ ਵੱਲ ਚਲਿਆ ਜਾਂਦਾ ਤਾਂ ਉਹ ਜੀਵਨ ਦੇ ਸ਼ੁੱਧ ਜਲ ਤੋਂ ਢੂਰ ਹੋ ਜਾਂਦਾ ਹੈ, ਜਿਹੜੀ ਮਨੁੱਖ ਦੀ ਗੰਦਰੀ ਭਰੀ, ਚਿੱਕੜ ਭਰੀ ਸੌਚ ਤੋਂ ਜੀਵਨ ਨੂੰ ਬਹਾਲ ਕਰਦਾ ਹੈ। ਖੁਦਾ ਨੇ ਯਿਰਮਿਯਾਹ ਤੇ ਪਰਗਟ ਕੀਤਾ ਕਿ ਇਸਰਾਏਲ ਉਸ ਤੋਂ ਅਰਥਾਤ ਜੀਉਂਦੇ ਪਾਣੀ ਦੇ ਸੌਚ ਤੋਂ ਢੂਰ ਹੋ ਕੇ ਟੁੱਟੇ ਹੋਇਆਂ ਹੋਂਦਾਂ ਵਿਚ ਚਲਿਆ ਗਿਆ, ਜਿਸ ਵਿਚ ਪਾਣੀ ਨਹੀਂ ਸੀ (ਯਿਰਮਿਯਾਹ 2:13)।

ਮਨੁੱਖਾਂ ਦੇ ਅਕੀਦੇ, ਨਿਯਮ ਅਤੇ ਰੀਤਾਂ ਉਸ ਖੇਤ ਦੀਆਂ ਛਾੜੀਆਂ ਅਤੇ ਕੰਡਿਆਂ ਵਰਗੇ ਹਨ ਜਿਨ੍ਹਾਂ ਨੂੰ ਚੰਗੀ ਫਸਲ ਪਾਉਣ ਲਈ ਕੌਂਢਿਆ ਜਾਣਾ ਜ਼ਰੂਰੀ ਹੈ। ਅੰਤਹਕਰਨ ਉਸ ਪਦੂਸ਼ਣ ਵਾਂਗ ਹੈ ਜੋ ਜਲ ਦੇ ਸ਼ੁੱਧ ਸ਼ਰਨੇ ਵਿਚ ਵੜ ਜਾਂਦਾ ਹੈ ਜਾਂ ਚੰਗਿਆਈ ਦੇਣ ਵਾਲੀ ਦਵਾਈ ਵਿਚ ਮਿਲਾਏ ਗਏ ਜ਼ਹਿਰ ਵਾਂਗ ਹੈ। ਸਿਰਫ ਯਿਸੂ ਰੀ ਖਰੀ ਸਿੱਖਿਆ ਨੂੰ ਹੀ ਮਸੀਹੀ ਲੋਕਾਂ ਰਾਹੀਂ ਮੰਨਿਆ ਜਾਂਦਾ ਜ਼ਰੂਰੀ ਹੈ। ਸਿਰਫ ਇਹੀ ਮੁਕਤੀ ਦੁਆ ਸਕਦਾ ਹੈ।

### ਯਿਸੂ ਪੁਰਣ ਪਰਮੇਸ਼ਰ ਹੈ (2:9)

ਯਿਸੂ ਕਿਸੇ ਵੀ ਤਰ੍ਹਾਂ ਨਾਲ ਪਿਤਾ ਤੋਂ ਘੱਟ ਨਹੀਂ ਹੈ। ਉਹ ਸਾਰੀ ਮਨੁੱਖਜਾਤੀ ਤੋਂ ਕਿਤੇ ਮਹਾਨ ਹੈ। ਇਸ ਕਾਰਣ ਯਿਸੂ ਨੂੰ ਜ਼ਿਆਦਾ ਤੋਂ ਜ਼ਿਆਦਾ ਮਹਿਮਾ ਅਤੇ ਆਦਰ ਦਿੱਤਾ ਜਾਣਾ ਜ਼ਰੂਰੀ ਹੈ। ਉਹ ਬੰਦਰੀ ਦੇ ਯੋਗ ਹੈ। ਚਾਰੇ ਜੰਤੂ ਅਤੇ ਚੱਦੀ ਬਜ਼ੁਰਗ ਲੇਲੇ ਭਾਵ ਯਿਸੂ ਦੇ ਅੱਗੇ ਛਿੰਗ ਪਦੇ (ਪ੍ਰਕਾਸ਼ ਦੀ ਪੋਖੀ 5:8) ਅਤੇ ਸੁਰਗ ਦੀਆਂ ਸਾਰੀਆਂ ਛੌਜਾਂ ਦੇ ਨਾਲ ਉਨ੍ਹਾਂ ਨੇ ਉਸ ਨੂੰ ਅਤੇ ਪਿਤਾ ਨੂੰ ਮਹਿਮਾ ਦਿੱਤੀ (ਪ੍ਰਕਾਸ਼ ਦੀ ਪੋਖੀ 5:11-14)। ਡਰਿਸਤਿਆਂ ਨੂੰ ਉਸ ਦੀ ਬੰਦਰੀ ਕਰਨ ਲਈ ਕਿਹਾ ਜਾਂਦਾ ਹੈ (ਇਬਗਨਲੀਆਂ 1:6)।

ਖੁਦਾ ਦੇ ਰੂਪ ਵਿਚ ਉਸ ਵਿਚ ਮਨੁੱਖਜਾਤੀ ਵਿਚ ਪਾਏ ਜਾਣ ਵਾਲੇ ਬੰਧਨ ਨਹੀਂ ਹਨ। ਉਸ ਦੇ ਕੋਲ ਸਾਰੀਆਂ ਸ਼ਕਤੀ ਅਤੇ ਇਕਾਤਿਆਰ ਹਨ (ਮੱਤੀ 28:18), ਅਤੇ ਉਸ ਦੀ ਮੌਜੂਦਗੀ ਸੰਸਾਰ ਵਿਚ ਫੈਲ ਜਾਂਦੀ ਹੈ ਤਾਂ ਜੋ ਉਹ ਆਪਣੇ ਸਾਰੇ ਚੋਲਿਆਂ ਦੇ ਨਾਲ ਜਿੱਥੇ ਵੀ ਉਹ ਹਨ, ਹੋ ਸਕਣ (ਮੱਤੀ 28:20; ਵੇਖੋ ਜ਼ਬੂਰ 139:7-12)।

## ਜਿਸੂ ਸਾਡੀਆਂ ਲੋੜਾਂ ਲਈ ਸੰਪੁਰਣ ਹੈ (2: 10)

ਸੰਪੁਰਣ ਹੋਣ ਦੇ ਕਾਰਣ ਯਿਸੂ ਸਾਡੀ ਹਰ ਲੋੜ ਨੂੰ ਪੂਰਾ ਕਰ ਸਕਦਾ ਹੈ। ਅਖੀਰੀ ਕੰਮ ਜਿਸ ਨਾਲ ਇਹ ਯਕੀਨੀ ਹੋਇਆ, ਉਹ ਸਲੀਬ ਤੇ ਉਸ ਦੀ ਮੌਤ ਹੈ (ਇਬਰਾਨੀਆਂ 5: 8, 9)। ਆਪਣੇ ਜੀਵਨ, ਮੌਤ ਅਤੇ ਜੀ ਉੱਠਣ ਦੇ ਰਾਹੀਂ ਉਸ ਨੇ ਸਭ ਲੋੜਾਂ ਲਈ ਬਰਕਤਾਂ ਮੁਹੱਈਆ ਕਰਵਾ ਦਿੱਤੀਆਂ। ਇਨ੍ਹਾਂ ਬਰਕਤਾਂ ਵਿਚ ਖੁਦਾ ਦੇ ਨਾਲ ਮਿਲਾਪ (2 ਭਰਿੰਥੀਆਂ 5: 18-20; ਬੁਲੁਸੀਆਂ 1: 20-22), ਪਾਪਾਂ ਦੀ ਮਾਫ਼ੀ (ਮੱਤੀ 26: 28), ਅਤੇ ਸਰੀਰਕ ਅਤੇ ਰੂਹਾਨੀ ਲੋੜਾਂ ਦੀ ਪੂਰਤੀ ਦੇ ਨਾਲ ਨਾਲ (ਫਿਲਿੱਪੀਆਂ 4: 19), ਧਾਰਮਿਕਤਾ (2 ਭਰਿੰਥੀਆਂ 5: 21) ਸ਼ਾਮਿਲ ਹਨ। ਮਸੀਹੀ ਲੋਕ ਦਲੇਰੀ ਦੇ ਨਾਲ ਕਹਿ ਸਕਦੇ ਹਨ ਕਿ ‘ਪ੍ਰਭੂ ਮੇਰਾ ਸਹਾਇ ਹੈ’ (ਇਬਰਾਨੀਆਂ 13: 6)। ਉਸ ਨੇ ਵਾਅਦਾ ਕੀਤਾ ਹੈ, ‘ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ’ (ਇਬਰਾਨੀਆਂ 13: 5)।

ਆਪਣੇ ਚੇਲਿਆਂ ਦੀ ਦੇਖਭਾਲ ਕਰਨ ਦੀ ਉਸ ਦੀ ਯੋਗਤਾ ਦੇ ਕਾਰਣ ਮਸੀਹੀ ਲੋੜਾਂ ਨੂੰ ਉਸ ਵਿਚ ਪੂਰਣ ਕੀਤਾ ਜਾਂਦਾ ਹੈ। ਲੋੜਾਂ ਲਈ ਉਸ ਦੀ ਸੰਭਾਲ ਸਹਿਸ਼ਰਤ ਹੈ। ਯਿਸੂ ਨੇ ਕਿਹਾ ਕਿ ਖੁਦਾ ਨੇ ਰਾਜ ਅਤੇ ਉਸ ਦੀ ਧਾਰਮਿਕਤਾ ਨੂੰ ਪਹਿਲਾਂ ਲੱਭਣ ਵਾਲਿਆਂ ਨੂੰ ਜ਼ਰੂਰੀ ਵਸਤਾਂ ਦਿੱਤੀਆਂ ਜਾਣਗੀਆਂ (ਮੱਤੀ 6: 33)। ਖੁਦਾ ਧਰਮੀ ਜੀਵਨ ਜੀਣ ਵਾਲਿਆਂ ਤੋਂ ਕਿਸੇ ਵੀ ਚੰਗੀ ਚੀਜ਼ ਨੂੰ ਨਾ ਰੋਕੇਗਾ (ਜ਼ਬੂਰ 84: 11)।

## ਯਿਸੂ ਨੇ ਸਾਡੇ ਲਈ ਉਪਾਅ ਕੀਤਾ ਹੈ (2: 11-13)

ਮਸੀਹੀ ਲੋਕ ਯਿਸੂ ਵਿਚ ਸੰਪੁਰਣ ਹਨ, ਕਿਉਂਕਿ ਉਹ ਸਭ ਕਰਦਾ ਹੈ ਜਿਸ ਦੀ ਸਾਨੂੰ ਲੋੜ ਹੈ। ਉਹ ਸਾਡੇ ਲਈ ਰੂਹਾਨੀ ਸੁੰਨਤ ਹੋਣ, ਨਵੀਂ ਜ਼ਿੰਦਗੀ ਅਤੇ ਮਾਫ਼ੀ ਨੂੰ ਸੰਭਵ ਬਣਾਉਂਦਾ ਹੈ।

(1) ਰੂਹਾਨੀ ਸੁੰਨਤ। ਸਭ ਨੇ ਪਾਪ ਕੀਤਾ ਹੈ (ਰੋਮੀਆਂ 3: 23)। ਇਸ ਲਈ ਮਸੀਹੀ ਬਣਨ ਤੋਂ ਪਹਿਲਾਂ ਹਰ ਕੋਈ ਪਾਪ ਦੇ ਨਾਲ ਗੰਦਾ ਹੋਇਆ ਹੈ। ਮਨੁੱਖ ਦਾ ਹੁਕਮ ਮੰਨ ਕੇ ਜਵਾਬ ਦੇਣ ਤੇ ਯਿਸੂ ਉਸ ਦੀ ਹਰ ਰੂਹਾਨੀ ਗੰਦਰੀ ਨੂੰ ਸੁੱਧ ਕਰ ਦਿੰਦਾ ਹੈ। ਜਿਸ ਤਰ੍ਹਾਂ ਸੁੰਨਤ ਵਿਚ ਮਾਸ ਲਾਹ ਦਿੱਤਾ ਜਾਂਦਾ ਹੈ, ਉਸੇ ਤਰ੍ਹਾਂ ਹੀ ਮਸੀਹ ਮਨੁੱਖ ਦੇ ਜੀਵਨ ਵਿਚ ਪਾਪੀ ਕੰਮ ਨਹੀਂ ਰਹਿਣੇ ਚਾਹੀਏ। ਮਸੀਹਾ ਉਸ ਦੇ ਮਸੀਹੀ ਬਣਨ ਤੇ ਪੂਰੀ ਤਰ੍ਹਾਂ ਨਾਲ ਬਦਲਾਅ ਆਉਣਾ ਚਾਹੀਦਾ ਹੈ; ਉਹ ਪਾਪ ਦੇ ਸੇਵਾ ਦੇ ਆਪਣੇ ਜੀਵਨ ਨੂੰ ਛੱਡ ਕੇ ਯਿਸੂ ਦੀ ਸੇਵਾ ਵਾਲੇ ਜੀਵਨ ਦੀ ਸ਼ੁਰੂਆਤ ਕਰਦਾ ਹੈ।

(2) ਨਵੀਂ ਜ਼ਿੰਦਗੀ। ਮਸੀਹੀ ਬਣਨ ਤੋਂ ਪਹਿਲਾਂ ਰੂਹਾਨੀ ਤੌਰ ਤੇ ਪਾਪ ਵਿਚ ਮਰਿਆ ਹੋਇਆ ਹੁੰਦਾ ਹੈ। ਖੁਦਾ ਦੀ ਸਮਰੱਥਾ ਵਿਚ ਨਿਹਚਾ ਕਰਨ ਦੇ ਨਾਲ ਉਸ ਨੂੰ ਬਧਤਿਸਮਾ ਲੈਣ ਤੇ ਰੂਹਾਨੀ ਤੌਰ ਤੇ ਜੀਉਂਦਾ ਕੀਤਾ ਜਾਂਦਾ ਹੈ। ਉਸ ਦੇ ਪਿੱਛੇ ਜ਼ਿੰਦਗੀ ਦੀਆਂ ਬੁਰੀਆਂ ਆਦਤਾਂ ਅਤੇ ਵਿਹਾਰ ਬੰਦ ਕਰਕੇ ਇਕ ਨਵਾ ਜੀਵਨ ਸ਼ੁਰੂ ਕਰਨਾ ਜ਼ਰੂਰੀ ਹੈ (ਰੋਮੀਆਂ 6: 4)। ਯਿਸੂ ਦੀ ਮੌਤ ਅਤੇ ਜੀ ਉੱਠਣ ਵਿਚ ਭਾਗੀਦਾਰ ਸਿਰਫ ਤਦੇ ਹੋ ਸਕਦਾ ਹੈ ਜਦ ਉਸ ਨਾਲ ਯਿਸੂ ਨੂੰ ਇਕ ਨਵੀਂ ਜ਼ਿੰਦਗੀ ਅਰਪਣ ਹੋ ਜਾਵੇ। ਮਸੀਹੀ ਬਣਨ ਵਾਲਿਆਂ ਲਈ ਬਦਸ਼ੂਰਤ ਸੁੰਡੀ ਤੋਂ ਖੁਬਸੂਰਤ ਤਿਤਲੀ ਵਿਚ ਬਦਲਣ ਵਾਂਗ ਬਦਲ ਜਾਣਾ ਜ਼ਰੂਰੀ ਹੈ (ਰੋਮੀਆਂ 12: 2)।

(3) ਮਾਫ਼ੀ। ਮਨੁੱਖ ਦੇ ਨਵੀਂ ਜ਼ਿੰਦਗੀ ਲੈ ਲੈਣ ਤੇ ਖੁਦਾ ਉਸ ਦੇ ਸਾਰੇ ਪਾਪਾਂ ਨੂੰ, ਫਿਰ ਕਦੇ ਯਾਦ ਨਾ ਕਰਨ ਲਈ, ਮਾਫ਼ ਕਰ ਦਿੰਦਾ ਹੈ (ਇਬਰਾਨੀਆਂ 8: 12)। ਮਾਫ਼ੀ ਪਾਉਣ ਵਾਲੇ ਮਨੁੱਖ ਦੇ ਮਨ ਤੇ ਆਪਣੇ ਪਿਛਲੇ ਪਾਪਾਂ ਦੇ ਕਾਰਣ ਆਪਣੇ ਆਪ ਨੂੰ ਦੋਸ਼ੀ ਠਹਿਰਾਉਣ ਦਾ ਭਾਰ ਨਹੀਂ ਹੋਣਾ ਚਾਹੀਦਾ, ਜਿਸ ਨਾਲ ਉਹ ਪਛਤਾਵੇ ਅਤੇ ਉਦਾਸ ਹੋਵੇ। ਪੰਲਸ ਨੇ ਇਸ ਨੂੰ ਇਸ ਤਰ੍ਹਾਂ ਕਿਹਾ, ‘ਹੇ ਭਰਾਵੇ, ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਅਜੇ ਹੱਥ ਪਾ ਲਿਆ ਹੈ ਪਰ ਐਨਾ ਹੈ ਜੋ ਮੈਂ ਪਿਛਲੀਆਂ ਗੱਲਾਂ ਨੂੰ ਭੁਲਾ ਕੇ ਅਤੇ ਉਨ੍ਹਾਂ ਗੱਲਾਂ ਲਈ ਜੋ ਅੱਗੇ ਹਨ ਅਗਾਹਾਂ ਵਧ ਕੇ। ਨਿਸ਼ਾਨੇ ਵੱਲ

ਦੱਬੀ ਜਾਂਦਾ ਹਾਂ ਭਈ ਉਸ ਉਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ੁਰ ਦੀ ਵੱਲੋਂ ਮਸੀਹ ਯਿਸੂ ਵਿਚ ਹੈ' '(ਫਿਲਿਪੀਆਂ 3: 13, 14)। ਮਾਫ਼ੀ ਮਿਲਣ ਦੀ ਸਮਝ ਮਨੁੱਖ ਨੂੰ ਹੋਰ ਸਮਰਪਣ ਲਈ ਉਕਸਾਉਂਦੀ ਹੈ। ਲਗਾਤਾਰ ਮਾਫ਼ੀ ਪਾਉਣ ਲਈ ਮਸੀਹੀ ਮਨੁੱਖ ਲਈ ਚਾਨਣ ਵਿਚ ਚੱਲਣਾ ਜ਼ਰੂਰੀ ਹੈ (1 ਯੂਹੇਨਾ 1: 7)। ਉਸ ਲਈ ਜ਼ਰੂਰੀ ਹੈ ਕਿ ਜਦ ਉਹ ਪਾਪਾਂ ਤਾਂ ਤੋਥਾ ਕਰਕੇ ਖੁਦਾ ਦੇ ਸਾਹਮਣੇ ਆਪਣੇ ਪਾਪਾਂ ਨੂੰ ਮੰਨੋ (ਰਸੂਲਾਂ ਦੇ ਕੰਮ 8:22; 1 ਯੂਹੇਨਾ 1:9)।

ਯਿਸੂ ਸਾਡਾ ਸਭ ਕੁਝ ਹੈ। ਉਹ ਪ੍ਰਭੂ ਹੈ। ਅਸੀਂ ਉਸੇ ਵਿਚ ਸੰਪੂਰਣ ਕੀਤੇ ਜਾਂਦੇ ਹਾਂ ਕਿਉਂਕਿ ਉਹ ਸਾਡੀ ਹਰ ਹੂਹਾਨੀ ਲੋੜ ਨੂੰ ਪੂਰਾ ਕਰਦਾ ਹੈ।

### ਯਿਸੂ ਨੇ ਸ਼ਰਾਵ ਨੂੰ ਮੇਸ ਦਿੱਤਾ (2: 14, 15)

ਯਿਸੂ ਨੇ ਸ਼ਰਾਵ ਨੂੰ ਮੇਸ ਦਿੱਤਾ (2: 14) ਕਿਉਂਕਿ ਇਹ ਸਾਡੇ ਪਾਪਾਂ ਨੂੰ ਹਟਾਉਣ ਲਈ ਨਿਤਾਣੀ ਅਤੇ ਬੇਕਾਰ ਸੀ (ਰੋਮੀਆਂ 8: 3; ਇਬਰਾਨੀਆਂ 7: 18, 19)। ਸ਼ਰਾਵ ਨੇ ਇਸ ਨੂੰ ਤੇਜ਼ਨ ਵਾਲਿਆਂ ਨੂੰ ਸਰਾਪ ਦਿੱਤਾ (ਗਲਾਤੀਆਂ 3: 10)। ਸਭਨਾਂ ਨੇ ਪਾਪ ਕੀਤਾ ਹੈ, ਇਸ ਕਾਰਣ ਸਾਰੇ ਸਰਾਪ ਦੇ ਹੇਠ ਹਨ (ਰੋਮੀਆਂ 3: 23)। ਮਸੀਹ ਨੇ ਸਾਨੂੰ ਸ਼ਰਾਵ ਦੇ ਸਰਾਪ ਤੋਂ ਛੁਡਾ ਲਿਆ ਹੈ (ਗਲਾਤੀਆਂ 3: 13)।

ਜਿੱਥੋਂ ਸ਼ਰਾਵ ਬਿਨਾਂ ਦਯਾ ਦੇ ਸੀ (ਇਬਰਾਨੀਆਂ 10: 28), ਉੱਥੇ ਹੀ ਨਵੇਂ ਨੇਮ ਦੇ ਅਧੀਨ ਦਯਾ ਦਿੱਤੀ ਗਈ (ਇਬਰਾਨੀਆਂ 8: 12)। ਕਿਰਪਾ ਸ਼ਰਾਵ ਦੇ ਰਾਹੀਂ ਨਹੀਂ ਆਈ (ਗਲਾਤੀਆਂ 5: 4), ਬਲਕਿ ਯਿਸੂ ਨੇ ਕਿਰਪਾ ਅਤੇ ਸਾਚਿਆਈ ਦਿੱਤੀ (ਯੂਹੇਨਾ 1: 14, 16, 17)। ਸ਼ਰਾਵ ਨਾਲ ਇਸ ਦੇ ਅਧੀਨ ਲੋਕਾਂ ਨੂੰ ਮੌਤ ਮਿਲੀ (2 ਕੁਰਿੰਬੀਆਂ 3: 7)। ਹੂਹਾਨੀ ਜੀਵਨ ਸਿਰਫ਼ ਯਿਸੂ ਦੇ ਨਾਲ ਮਿਲ ਸਕਦਾ ਹੈ (ਯੂਹੇਨਾ 14: 6; 1 ਯੂਹੇਨਾ 5: 11, 12)।

ਸ਼ਰਾਵ ਦੇ ਅਧੀਨ ਰਹਿਣ ਦੀ ਕੋਸ਼ਿਸ਼ ਕਰਨ ਵਾਲੇ ਲੋਕ ਸਰਾਪ ਦੇ ਅਧੀਨ (ਵੇਖੋ 2 ਕੁਰਿੰਬੀਆਂ 3: 9) ਅਤੇ ਬਿਨਾਂ ਧਾਰਮਿਕਤਾ ਦੇ ਹਨ (ਗਲਾਤੀਆਂ 2: 21; 3: 21)। ਜੋ ਯਿਸੂ ਵਿਚ ਹੈ, ਉਨ੍ਹਾਂ ਨੂੰ ਇਸ ਦੇ ਰਾਹੀਂ ਮਸੀਹੀ ਬਣਾਇਆ ਜਾਂਦਾ ਹੈ (ਰੋਮੀਆਂ 5: 21; 2 ਕੁਰਿੰਬੀਆਂ 5: 21)।

ਸ਼ੈਤਾਨ ਪਾਪੀਆਂ ਦੇ ਉੱਤੇ ਹਕੂਮਤ ਉਨ੍ਹਾਂ ਦੇ ਪਾਪ ਦੇ ਕਾਰਣ ਕਰਦਾ ਹੈ (ਇਬਰਾਨੀਆਂ 2: 14)। ਮਾਫ਼ੀ ਮੁਹੱਈਆ ਕਰਵਾਉਣ ਅਤੇ ਸ਼ਰਾਵ ਨੂੰ ਹਟਾਉਣ ਨਾਲ ਯਿਸੂ ਨੇ ਸ਼ੈਤਾਨ ਅਤੇ ਉਸ ਦੀ ਦੁਸ਼ਟ ਛੋਜਾਂ ਨੂੰ ਹਰਾ ਦਿੱਤਾ ਹੈ। ਮਸੀਹੀ ਲੋਕਾਂ ਨੂੰ ਯਿਸੂ ਦੇ ਰਾਹੀਂ ਛਤਹਿ ਮਿਲੀ ਹੈ (1 ਕੁਰਿੰਬੀਆਂ 15: 56, 57)।

### ਟਿੱਪਣੀਆਂ

<sup>1</sup>ਇਹ ਬਰਕਤਾਂ ਸਿਲਸਿਲੇਵਾਰ ਰੋਮੀਆਂ 3:24; 8:1, 39; 1 ਕੁਰਿੰਬੀਆਂ 1:2, 4 (ਵੇਖੋ 2 ਤਿਮੋਖਿਊਸ 1:9); 2 ਕੁਰਿੰਬੀਆਂ 5: 17, 19, 21; ਅਫਸੀਆਂ 1:7; 2: 13; ਕਲੁਹੀਆਂ 1: 14; 2 ਤਿਮੋਖਿਊਸ 2: 10; 1 ਯੂਹੇਨਾ 5: 11 ਵਿਚ ਦੱਸੀਆਂ ਗਈਆਂ ਹਨ। <sup>2</sup>1 ਕੁਰਿੰਬੀਆਂ 11:3; ਅਫਸੀਆਂ 1:22; 4: 15; 5:23; ਕਲੁਹੀਆਂ 1: 18. <sup>3</sup>ਰਾਲਫ ਪੀ. ਮਾਰਟਿਨ, ਕੋਲੋਸੀਅੰਜ਼ ਐਂਡ ਫਿਲੋਮੇਨ, ਨਿਊ ਸੈਂਚੁਰੀ ਬਾਈਬਲ ਕਮੇਂਟਰੀ (ਗੈਂਡ ਰੈਪਿਡਸ, ਮਿਸਿਗਨ: ਵਿਲੀਅਮ ਥੀ. ਈਰਡਮੈਂਸ ਪਬਲੀਸ਼ਿੰਗ ਕੰ., 1973), 82. <sup>4</sup>ਉਹੀ, 81. <sup>5</sup>KJV ਵਿਚ sarx ਦਾ ਅਨੁਵਾਦ 147 ਵਾਰ 'ਫਲੈਸ,' ਦੇ ਵਾਰ 'ਕਾਰਨਲ,' 'ਇਕ ਵਾਰ 'ਕਾਰਨਲੀ' ਅਤੇ ਇਕ ਵਾਰ 'ਫਲੈਸਲੀ' ਦੇ ਗੁਪ ਵਿਚ ਹੋਇਆ ਹੈ। <sup>6</sup>ਐਚ. ਸੀ. ਜੀ. ਮਾਉਲ, ਦ ਐਪਿਸਟਲਜ਼ ਟੁ ਦ ਕੋਲੋਸੀਅੰਜ਼ ਐਂਡ ਟੁ ਫਿਲੋਮੇਨ, ਦ ਕੈਥੀਸ ਬਾਈਬਲ ਫਾਰ ਸਕੁਲਜ਼ ਐਂਡ ਕਾਲੇਜ਼ (ਕੈਥੀਸ: ਯੂਨੀਵਰਸਿਟੀ ਪ੍ਰੈਸ, 1893; ਗੀਪ੍ਰਿੰਟ, 1902), 103. <sup>7</sup>ਉਹੀ। <sup>8</sup>ਆਰ. ਸੀ. ਲੁਕਾਸ, ਦ ਸੈਸੇਜ ਆਫ ਕੋਲੋਸੀਅੰਜ਼ ਐਂਡ ਵਿਲੋਮੇਨ: ਛੁਲਨੈਸ ਐਂਡ ਫਰੀਡਮ, ਦ ਬਾਈਬਲ ਸਪੀਕਸ ਟੁਡੇ (ਡਾਊਨਰਜ਼ ਗ੍ਰੇਵ, ਇਲਿਨੋਇ: ਇੰਟਰਵਰਸਟੀ ਪ੍ਰੈਸ, 1980), 102. <sup>9</sup>ਹੋਅ, 94-95.

<sup>11</sup>ਇਹ ਸ਼ਬਦ ਹਨ *sunthaptō* ('ਦੇ ਨਾਲ ਦਫ਼ਨਾਏ ਗਏ'; ਆਇਤ 12); *sunegairō* ('ਦੇ ਨਾਲ ਜੀ ਉੱਠੋ'; ਆਇਤ 12); ਅਤੇ *suzōopoieō* ('ਦੇ ਨਾਲ ਜਿਵਾਏ ਗਏ'; ਆਇਤ 13)। ਰੋਮੀਆਂ 6: 5, 8; ਛਿਲੀਪੀਆਂ 3: 10; ਕੁਲ੍ਹੀਆਂ 3: 1; 2 ਤਿਮੌਰਿਓਸ 2: 11 ਨਾਲ ਤੁਲਨਾ ਕਰੋ। <sup>12</sup>ਜੋਨ ਈ. ਬਖਰਟ, *ਵਰਸ਼ਿਪ* (ਡਿਲਾਡੈਲਡੀਆ: ਵੈਸਟਮਿੰਸਟਰ ਪ੍ਰੈਸ, 1982), 131. <sup>13</sup>ਵਿਲੀਅਮ ਹੈਂਡਿਕਸਨ, ਐਕਸਪੋਜ਼ਿਸ਼ਨ ਆਫ਼ ਕੋਲੋਸੀਅੰਜ਼ ਐਂਡ ਫਿਲੋਮੇਨ, ਨਿਊ ਟੈਸਟਮੈਂਟ ਕਮੈਂਟਰੀ (ਗੈਂਡ ਰੈਪਿਡਸ, ਮਿਸ਼ਨਾਨ: ਬੇਕਰ ਬੁਕ ਹਾਊਸ, 1964), 117, ਐਨ. 87. <sup>14</sup>ਮੈਰੀਕਨ ਹੈਰੀਟੇਜ਼ ਡਿਕਸ਼ਨਰੀ, ਜਿਲਦ 3ਜੀ (2001), s.v. "baptize." <sup>15</sup>ਅੰਸਟਰ ਕਲੇ, ਏ ਕੰਪਨੀਰੈਸਿਵ ਇਟਾਇਮੈਂਟਜ਼ੀਕਲ ਡਿਕਸ਼ਨਰੀ ਆਫ਼ ਦ ਇੰਗਲਿਸ਼ ਲੈਂਗੁਏਜ (ਐਮਸਟਰਡਮ: ਐਲਸਵਿਅਰ ਪਬਲੀਸ਼ਿੰਗ ਕੰ., 1966), 1: 147. <sup>16</sup>ਦ ਐਂਕਰ ਬਾਈਬਲ ਡਿਕਸ਼ਨਰੀ, ਸੰਪਾ. ਡੇਵਿਡ ਨੋਇਲ ਵੀਪੈਨ (ਨਿਊ ਯਾਰਕ: ਡਬਲਡ, 1992), 1: 583 ਵਿਚ ਲਾਰਸ ਹਾਰਟਮੈਨ, "ਬੈਪਿਟਿਜ਼ਮ।" <sup>17</sup>ਮੈਸੀ ਐਂਚ. ਸ਼ੈਂਕਰਡ, ਜੂਨੀ.., ਇੰਸਾਈਕਲੋਪੀਡੀਆ ਇੰਟਰਨੈਸ਼ਨਲ (ਡੈਨਬਰੀ, ਕਨੈਕਟੀਕਟ: ਲੈਕਸਿਕਨ ਪਬਲੀਕੇਸ਼ਨ, 1981), 378. <sup>18</sup>ਜੋ. ਈ. ਲਾਈਟਹਟ, ਨੋਟਸ ਆਨ ਦ ਐਪਿਸਟਲਜ਼ ਆਫ਼ ਸੈਟ ਪੈਲ : 1 ਐਂਡ 2 ਬੇਸਲੋਨੀਅੰਜ਼, 1 ਕੋਰਿਬੀਅੰਜ਼ 1-7, ਰੋਮਨਜ਼ 1-7, ਇਣੀਸੀਅਨਜ਼ 1: 1-14, ਥੋਰਨਐਪਲ ਕਮੈਂਟਰੀਜ਼ (ਲੰਦਨ: ਮੈਕਮਿਲਨ ਐਂਡ ਕੰ., 1895; ਰੀਪ੍ਰਿੰਟ, ਗੈਂਡ ਰੈਪਿਡਸ, ਮਿਸ਼ਨਾਨ: ਬੇਕਰ ਬੁਕ ਹਾਊਸ, 1980), 296. <sup>19</sup>ਰੈਬਰਟ ਜੀ. ਬੇਚਰ ਐਂਡ ਯੂਜ਼ੀਨ ਏ. ਨਿਡਾ, ਏ ਟ੍ਰਾਂਸਲੇਟਰਜ਼ ਹੈਂਡਕੁਕ ਆਨ ਪੈਲ ਜ਼ ਲੈਟਰਜ਼ ਟੂ ਦ ਕੋਲੋਸੀਅੰਜ਼ ਐਂਡ ਟੂ ਫਿਲੋਮੇਨ, ਹੈਲਪਸ ਛਾਰ ਟ੍ਰਾਂਸਲੇਟਰਜ਼ (ਨਿਊ ਯਾਰਕ: ਯੂਨਾਈਟਡ ਬਾਈਬਲ ਸੋਸਾਇਟੀਜ਼, 1977), 57. <sup>20</sup>ਵਾਰੇਨ ਡਬਲਯੂ. ਵਿਅਰਸੇ, ਦ ਬਾਈਬਲ ਐਕਸਪੋਜ਼ਿਸ਼ਨ ਕਮੈਂਟਰੀ (ਕੋਲੋਰਾਡੋ ਸਪਰਿੰਗਜ਼, ਕੋਲੋਰਾਡੋ: ਚੈਰਿਅਟ ਵਿਕਟਰ ਪਬਲੀਸ਼ਿੰਗ, ਕੁਕ ਕਮਿਊਨਿਕੇਸ਼ਨ, 1989), 2: 127.

<sup>21</sup>ਜੋਸਾ ਡੀ. ਜੀ. ਡੰਨ, ਦ ਐਪੀਸਟਲਜ਼ ਟੂ ਦ ਕੋਲੋਸੀਅੰਜ਼ ਐਂਡ ਟੂ ਫਿਲੋਮੇਨ, ਦ ਨਿਊ ਇੰਟਰਨੈਸ਼ਨਲ ਗ੍ਰੀਕ ਕਮੈਂਟਰੀ (ਗੈਂਡ ਰੈਪਿਡਸ, ਮਿਸ਼ਨਾਨ: ਵਿਲੀਅਮ ਈ. ਈਡਮੈਂਸ ਪਬਲੀਸ਼ਿੰਗ ਕੰ., 1996), 156. <sup>22</sup>ਖਿਲੋਜੀਕਲ ਡਿਕਸ਼ਨਰੀ ਆਫ਼ ਦ ਨਿਊ ਟੈਸਟਮੈਂਟ, ਸੰਪਾ., ਗਰਹਰਡ ਕਿੱਟਲ, ਅਨੁ. ਅਤੇ ਸੰਪਾ. ਸਿਊਫਰੀ ਡਬਲਯੂ. ਥੋਮਿਸ਼ (ਗੈਂਡ ਰੈਪਿਡਸ, ਮਿਸ਼ਨਾਨ: ਵਿਲੀਅਮ ਈ. ਈਡਮੈਂਸ ਪਬਲੀਸ਼ਿੰਗ ਕੰ., 1964), 1: 539 ਵਿਚ ਅਲਬਰੇਟ ਓਪਕੇ, *baptō*. <sup>23</sup>ਬਾਰਕਲੇ ਐਂਮ. ਨਿਊਮੈਨ ਐਂਡ ਯੂਜ਼ੀਨ ਏ. ਨਿਡਾ, ਏ ਟ੍ਰਾਂਸਲੇਟਰਜ਼ ਹੈਂਡਕੁਕ ਆਨ ਪੈਲ ਜ਼ ਲੈਟਰ ਟੂ ਦ ਰੋਮਨਜ਼ (ਨਿਊ ਯਾਰਕ: ਯੂਨਾਈਟਡ ਬਾਈਬਲ ਸੋਸਾਇਟੀਜ਼, 1973), 53. <sup>24</sup>ਏ. ਐਸ. ਪੀਕ, ਐਪੀਸਟਲ ਟੂ ਦ ਕੋਲੋਸੀਅੰਜ਼, ਦ ਐਕਸਪੋਜ਼ਿਟਰ'ਜ਼ ਗ੍ਰੀਕ ਟੈਸਟਮੈਂਟ, ਸੰਪਾ. ਡਬਲਯੂ. ਰੈਬਰਟਸਨ ਨਿਕੋਲ (ਨਿਊ ਯਾਰਕ: ਜੋਰਜ ਐਂਚ. ਡੇਰਨ ਕੰ., 1897), 526. <sup>25</sup>ਸੀ. ਜੀ. ਵਿਲਕੇ ਐਂਡ ਵਿਲਿਬਲਡ ਗਿਰੂ, ਏ ਗ੍ਰੀਕ-ਇੰਗਲਿਸ਼ ਲੈਕਸਿਕਨ ਆਫ਼ ਦ ਨਿਊ ਟੈਸਟਮੈਂਟ, ਅਨੁ. ਅਤੇ ਸੋਧ ਜੋਜ਼ ਐਚ. ਬੇਅਰ (ਐਡਿਨਬਰਗ: ਟੀ. ਐਂਡ ਟੀ. ਕਲਾਰਕ, 1901; ਰੀਪ੍ਰਿੰਟ, ਗੈਂਡ ਰੈਪਿਡਸ, ਮਿਸ਼ਨਾਨ: ਬੇਕਰ ਬੁਕ ਹਾਊਸ, 1977), 513. <sup>26</sup>ਵਾਲਟਰ ਬਾਉਰ, ਏ ਗ੍ਰੀਕ-ਇੰਗਲਿਸ਼ ਲੈਕਸਿਕਨ ਆਫ਼ ਦ ਨਿਊ ਟੈਸਟਮੈਂਟ ਐਂਡ ਅਦਰ ਅਰਲੀ ਕ੍ਰਿਸ਼ਿਅਨ ਲਿਟਰੇਚਰ, ਜਿਲਦ ਦੂਜੀ, ਅਨੁ. ਵਿਲੀਅਮ ਐਫ. ਅੰਡਟ ਅਤੇ ਐਫ. ਵਿਲਬਰ, ਗਿੰਗਰਿਕ ਸੋਧ ਅਤੇ ਵਿਸਤਾਰ ਐਂਡ ਐਫ. ਵੈਂਡਰਿਕ ਡਬਲਯੂ. ਡੇਂਕਰ (ਸ਼ਿਕਾਗੋ: ਯੂਨੀਵਰਸਿਟੀ ਆਫ਼ ਸ਼ਿਕਾਗੋ ਪ੍ਰੈਸ, 1979), 663. <sup>27</sup>ਬਾਉਰ (2000), 819. <sup>28</sup>ਵੇਖੋ ਜੇ. ਈ. ਲਾਈਟਹਟ, ਸੈਟ ਪੈਲ ਜ਼ ਐਪਿਸਟਲਜ਼ ਟੂ ਦ ਕੋਲੋਸੀਅੰਜ਼ ਐਂਡ ਟੂ ਫਿਲੋਮੇਨ, ਸੋਧ (ਲੰਦਨ: ਮੈਕਮਿਲਨ ਐਂਡ ਕੰ., 1916), 185; ਅਤੇ ਕਾਰਸਨ, ਕੋਲੋਸੀਅੰਜ਼, 67. ਹੋਰ ਆਇਤਾਂ ਵੇਖੋ ਸਿੱਖੇ ਕਰਮਕਾਰਕ ਸਬੰਧਕਾਰਕ ਮਿਲਦਾ ਹੈ: ਮਰਕਸ 11:22; ਰੋਮੀਆਂ 3:22, 26; ਗਲਾਤੀਆਂ 2: 16, 20; 3:22; ਅਫਸੀਆਂ 3:12; ਛਿਲੀਪੀਆਂ 1:27; 3:9; 2 ਥੱਸਲੁਨੀਕੀਆਂ 2: 13. <sup>29</sup>ਮੋਰਿਵਨ

ਆਰ. ਵਿਨਸੈਟ, ਵਰਡ ਸਟੱਡੀਜ਼ ਇਨ ਦ ਨਿਊ ਟੈਸਟਾਮੈਂਟ (ਗ੍ਰੌਂਡ ਰੈਪਿਡਸ, ਮਿਸਿਗਨ: ਵਿਲੀਅਮ ਬੀ. ਈਰਡਮੈਂਸ ਪਬਲੀਸ਼ਿੰਗ ਕੰ., 1946), 3: 168. <sup>30</sup>ਇਹੀ ਸ਼ਬਦ ਅਫਸੀਆਂ 1: 19; 3: 7; 4: 16; ਡਿਲਿੱਪੀਆਂ 3: 21; ਭੁਲ੍ਹੀਆਂ 1: 29; 2 ਥੱਸਲੁਨੀਕੀਆਂ 2: 9, 11 ਵਿਚ ਮਿਲਦਾ ਹੈ।

<sup>31</sup>ਜੇ. ਇਥਲ ਜੋਨਜ਼, ਦ ਨਿਊ ਬਾਈਬਲ ਕਮੈਂਟਰੀ (ਗ੍ਰੌਂਡ ਰੈਪਿਡਸ, ਮਿਸਿਗਨ: ਵਿਲੀਅਮ ਬੀ. ਈਰਡਮੈਂਸ ਪਬਲੀਸ਼ਿੰਗ ਕੰ., 1964), 1048. <sup>32</sup>ਵਿਲੀਅਮ ਬਾਰਕਲੇ, ਦ ਲੈਟਰਜ਼ ਟੂ ਦ ਫਿਲੀਪੀਆਂ, ਕੋਲੋਸੀਆਂ ਐਂਡ ਬੇਸਲੋਨੀਆਂ, ਸੋਧੀ ਗਈ ਜਿਲਦ, ਦ ਤੇਅਲੀ ਸਟੱਡੀ ਬਾਈਬਲ ਸੀਰੀਜ਼ (ਫਿਲਾਡੇਲੀਅਫ਼: ਵੈਸਟਰੀਮਿਸਟਰ, 1975), 140. <sup>33</sup>ਹਰਬਰਟ ਐਮ. ਕਾਰਸਨ, ਸਟੈਂਡ ਪਰਫੈਕਟ ਇਨ ਵਿਸ਼ਡਮ (ਗ੍ਰੌਂਡ ਰੈਪਿਡਸ, ਮਿਸਿਗਨ: ਬੇਕਰ ਬੁਕ ਹਾਊਸ, 1981), 110. <sup>34</sup>ਲੂਈਸ ਬੀ. ਰੈਡਫੋਰਡ, ਦ ਐਪਿਸਟਲ ਟੂ ਦ ਕੋਲੋਸੀਆਂ ਐਂਡ ਦ ਐਪੀਸਟਲ ਟੂ ਫਿਲੋਮੈਨ, ਵੈਸਟਰੀਮਿਸਟਰ ਕਮੈਂਟਰੀਜ਼ (ਲੰਡਨ: ਮੇਥੁਏਨ ਐਂਡ ਕੰ., 1931), 232. <sup>35</sup>ਗਾਲਫ ਪੀ. ਮਾਰਟਿਨ, ਕੋਲੋਸੀਆਂ: ਦ ਚਰਚਾਂ ਜ਼ ਲੰਡਡ ਦ ਸ਼ਿਸ਼ਚਿਅਨਾਂ ਜ਼ ਲਿਬਰਟੀ (ਐਗਜੋਸਟਰ, ਇੰਗਲੈਂਡ: ਪੇਟਰਨੋਸਟਰ ਪ੍ਰੈਸ, 1972), 87. <sup>36</sup>ਬ੍ਰੇਚਰ ਐਂਡ ਨਿੰਡਾ, 58. <sup>37</sup>ਜੀ. ਆਰ. ਬੀਸਲੇ-ਮੁਰੈ, ਬੈਪਟਿਜ਼ਮ ਇਨ ਦ ਨਿਊ ਟੈਸਟਾਮੈਂਟ (ਗ੍ਰੌਂਡ ਰੈਪਿਡਸ, ਮਿਸਿਗਨ: ਵਿਲੀਅਮ ਬੀ. ਈਰਡਮੈਂਸ ਪਬਲੀਸ਼ਿੰਗ ਕੰ., 1962), 154. <sup>38</sup>ਏ ਕਮੈਂਟਰੀ ਆਨ ਦ ਹੋਲੀ ਸ਼ਿਵਰਚਰਜ਼: ਕ੍ਰਿਟੀਕਲ, ਡਾਰਿਨਲ, ਐਂਡ ਹੋਮੀਲਿਟਿਕਲ, ਵਿਚ ਸਪੈਸਲ ਰੈਫਰੰਸ ਟੂ ਮਿਲਿਸਟਰਜ਼ ਐਂਡ ਸਟੂਡੈਂਟਸ, ਅਨੁ. ਐਮ. ਬੀ. ਰਿੱਡਲ, ਅਨੁ. ਜੋਨ ਪੀਟਰ ਲੇਂਜ (ਐਡਿਨਬਰਗ: ਟੀ. ਐਂਡ ਟੀ. ਕਲਾਰਕ, 1870), 7: 46 ਵਿਚ ਕਾਰਲ ਬ੍ਰਾਊਨ, ‘ਦ ਐਪੀਸਟਲ ਆਫ ਪੈਲ ਟੂ ਦ ਕੋਲੋਸੀਆਂ’। <sup>39</sup>ਐਡੂਅਰਡ ਸ਼ਵੇਜ਼ਰ, ਦ ਲੈਟਰ ਟੂ ਦ ਕੋਲੋਸੀਆਂ: ਏ ਕਮੈਂਟਰੀ, ਅਨੁ. ਅਨੈਂਡੂਉ ਸੈਸਟਰ (ਜ਼ਿਖੂਰਿਕ: ਬੇਨਜਾਈਰੀਰ ਵਰਲੈਗ, 1976; ਰੀਪ੍ਰਿੰਟ, ਮਿਨਿਆਪੁਲਿਸ: ਆਗਸ਼ਰਗ ਪਬਲੀਸ਼ਿੰਗ ਹਾਊਸ, 1982), 146. <sup>40</sup>ਜੀ. ਗ੍ਰੋਸਮ ਮਾਚੇਨ, ਨਿਊ ਟੈਸਟਾਮੈਂਟ ਗ੍ਰੀਕ ਛਾਰ ਬਿਗਿਨਰਜ਼ (ਟੋਰਟੋ: ਕੋਲੀਅਰ-ਮੈਕਮਿਲਨ, 1951), 12.

<sup>41</sup>ਵੇਖੋ ਰੋਮੀਆਂ 5: 15–18, 20; 11: 11, 12; 2 ਕੁਰਿੰਬੀਆਂ 5: 19; ਗਲਾਤੀਆਂ 6: 1; ਅਫਸੀਆਂ 1: 7; 2: 1, 5. <sup>42</sup>ਬਾਉਰ (2000), 770. <sup>43</sup>ਉਹੀ, 954. <sup>44</sup>ਪੀਟਰ ਟੀ. ਓ'ਬ੍ਰਾਇਨ, ਕੋਲੋਸੀਆਂ, ਫਿਲੋਮੈਨ, ਵਰਡ ਬਿਬਲੀਕਲ ਕਮੈਂਟਰੀ, ਜਿਲਦ 44 (ਵਾਕੇ, ਟੈਕਸਸ: ਵਰਡ ਬੁਕਸ, 1982), 119. <sup>45</sup>ਬ੍ਰੇਚਰ ਐਂਡ ਨਿੰਡਾ, 60. <sup>46</sup>ਬਾਉਰ (2000), 290. <sup>47</sup>ਉਹੀ, 1083. <sup>48</sup>ਉਹੀ, 254. <sup>49</sup>ਈ. ਕੇ. ਸਿੰਪਸਨ ਐਂਡ ਐਡ. ਐਡ. ਬਹੁਸ, ਏ ਕਮੈਂਟਰੀ ਆਨ ਦ ਐਪੀਸਟਲਜ਼ ਟੂ ਦ ਇਨੀਸੀਆਂ ਐਂਡ ਦ ਕੋਲੋਸੀਆਂ, ਦ ਨਿਊ ਇੰਟਰਨੈਸ਼ਨਲ ਕਮੈਂਟਰੀ ਆਨ ਦ ਨਿਊ ਟੈਸਟਾਮੈਂਟ (ਗ੍ਰੌਂਡ ਰੈਪਿਡਸ, ਮਿਸਿਗਨ: ਵਿਲੀਅਮ ਬੀ. ਈਰਡਮੈਂਸ ਪਬਲੀਸ਼ਿੰਗ ਕੰ., 1957), 238. <sup>50</sup>ਹੈਡ੍ਰਿਕਸਨ, 120–21.

<sup>51</sup>ਉਹੀ, 121, ਐਨ. 90. <sup>52</sup>ਕਾਰਸਨ, ਕੋਲੋਸੀਆਂ, 69. <sup>53</sup>ਵੇਖੋ ਕੁਚ 34: 22–25; ਲੇਵੀਆਂ ਦੀ ਪੋਥੀ 10: 9; 11: 1–40; ਗਿਣਤੀ 10: 10; 29: 6; ਵਿਵਸਥਸਾਰ 5: 12–15; 2 ਇਤਿਹਾਸ 8: 13. <sup>54</sup>ਲਾਈਟਹੁਟ, ਕੋਲੋਸੀਆਂ, 189. <sup>55</sup>ਕਾਰਸਨ, ਕੋਲੋਸੀਆਂ, 69. <sup>56</sup>ਬਾਉਰ (2000), 344. <sup>57</sup>ਉਹੀ, 28–29. <sup>58</sup>ਐਚ. ਡਰਮੈਟ ਮੈਕਡੋਨਲਡ, ਕਮੈਂਟਰੀ ਆਨ ਕੋਲੋਸੀਆਂ ਐਂਡ ਫਿਲੋਮੈਨ (ਵਾਕੇ, ਟੈਕਸਸ: ਵਰਡ ਬੁਕਸ, 1980), 86. <sup>59</sup>ਉਹੀ। <sup>60</sup>ਕਲੰਟਨ ਈ. ਆਰਨੋਲਡ, ਦ ਕੋਲੋਸੀਅਨ ਸਿੰਵੋਟਿਜ਼ਮ (ਗ੍ਰੌਂਡ ਰੈਪਿਡਸ, ਮਿਸਿਗਨ: ਬੇਕਰ ਬੁਕਸ, 1996), 279.

<sup>61</sup>ਉਹੀ, 302. <sup>62</sup>ਉਹੀ, 281. <sup>63</sup>ਬ੍ਰੇਚਰ ਐਂਡ ਨਿੰਡਾ, 63. <sup>64</sup>ਬਾਉਰ (2000), 915. <sup>65</sup>ਖਿਚਲੋਜੀਕਲ ਡਿਕਾਸ਼ਨਰੀ ਆਫ ਦ ਨਿਊ ਟੈਸਟਾਮੈਂਟ, ਸੰਪਾ. ਗਰਹਰਡ ਫੈਡਰਿਕ, ਅਨੁ. ਅਤੇ ਸੋਧ ਜਿਉਫਰੀ ਡਬਲਯੂ. ਬ੍ਰੋਮਿਲੇ (ਗ੍ਰੌਂਡ ਰੈਪਿਡਸ, ਮਿਸਿਗਨ: ਵਿਲੀਅਮ ਬੀ. ਈਰਡਮੈਂਸ ਪਬਲੀਸ਼ਿੰਗ ਕੰ., 1971), 7: 135 ਵਿਚ ਐਡੂਅਰਡ ਸ਼ਵੇਜ਼ਰ, “sarx.” <sup>66</sup>ਮੈਕਡੋਨਲਡ, 102. <sup>67</sup>ਹੈਡ੍ਰਿਕਸਨ, 116, ਐਨ. 86.